

# ੩ ਪੰਜਾਬੀ ਸਾਹਿਤ ਦਾ ਸੰਖੇਪ ਇਤਿਹਾਸ

## (ਆਰੰਭ ਤੋਂ 1850 ਈ. ਤੱਕ)

ਕਿਸੇ ਭਾਸ਼ਾ ਦਾ ਸਾਹਿਤ, ਉਸ ਭਾਸ਼ਾ ਨੂੰ ਬੋਲਣ ਵਾਲਿਆਂ ਦੇ ਜੀਵਨ-ਪ੍ਰਵਾਹ ਦੀਆਂ ਸਮਾਜਿਕ, ਰਾਜਨੀਤਕ, ਭਾਈਚਾਰਕ, ਧਾਰਮਿਕ ਅਤੇ ਇਤਿਹਾਸਕ ਦਸਾਵਾਂ ਵਿੱਚੋਂ ਹੀ ਉਪਜਦਾ ਅਤੇ ਵਿਕਾਸ ਕਰਦਾ ਹੈ। ਇਸੇ ਤਰ੍ਹਾਂ ਪੰਜਾਬੀ ਭਾਸ਼ਾ ਦਾ ਸਾਹਿਤ ਪੰਜਾਬੀ ਜਨ-ਮਾਨਸ ਦੇ ਇਤਿਹਾਸਕ, ਸਮਾਜਿਕ, ਰਾਜਨੀਤਕ, ਭਾਈਚਾਰਕ ਅਤੇ ਧਾਰਮਿਕ ਚੌਗਿਰਦੇ ਫਲਾਂ ਵਿੱਚੋਂ ਪੈਦਾ ਹੋਇਆ ਤੇ ਵਿਕਸਿਤ ਹੋਇਆ ਹੈ। ਪੰਜਾਬੀ ਲੋਕ ਜੀਵਨ ਹੀ ਪੰਜਾਬੀ ਸਾਹਿਤ ਦਾ ਪ੍ਰੇਰਨਾਸ਼ੋਤ ਹੈ ਅਤੇ ਪੰਜਾਬੀ ਸਾਹਿਤ ਵਿੱਚ ਇਸੇ ਦੀ ਪੇਸ਼ਕਾਰੀ ਹੋਈ ਹੈ।

‘ਸਾਹਿਤ ਦਾ ਇਤਿਹਾਸ’ ਸੰਕਲਪ ਸਾਹਿਤ ਨੂੰ ਤਰਤੀਬਵਾਰ ਪੇਸ਼ ਕਰਦਾ ਹੈ। ਪੰਜਾਬੀ ਸਾਹਿਤ ਦੀ ਕਾਲਵੰਡ ਪੰਜਾਬੀ ਸਮਾਜ ਦੀ ਇਤਿਹਾਸਕ, ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਸਥਿਤੀ ਨਾਲ ਸਹਿ-ਸੰਬੰਧ ਕਰ ਕੇ ਇਸਨੂੰ ਵੱਖ-ਵੱਖ ਵਿਸ਼ੇਸ਼ ਕਾਲਾਂ ਵਿੱਚ ਨਿਖੇੜ ਕੇ ਵਿਚਾਰਦੀ ਤੇ ਵਿਸਥਾਰਦੀ ਹੈ। ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਬਾਵਾ ਬੁਧ ਸਿੰਘ, ਮੌਲਾ ਬਖਸ਼ ਕੁਸ਼ਤਾ, ਡਾ. ਮੋਹਨ ਸਿੰਘ ਦੀਵਾਨਾ, ਡਾ. ਗੋਪਾਲ ਸਿੰਘ ਦਰਦੀ, ਡਾ. ਸੁਰਿੰਦਰ ਸਿੰਘ ਨਰੂਲਾ, ਡਾ. ਸੁਰਿੰਦਰ ਸਿੰਘ ਕੌਹਲੀ, ਗਿਆਨੀ ਹੀਰਾ ਸਿੰਘ ਦਰਦ, ਡਾ. ਬੀਸ਼ਰ ਸਿੰਘ ਤਾਂਘ, ਡਾ. ਜੀਤ ਸਿੰਘ ਸੀਤਲ, ਪ੍ਰੋ. ਕਿਰਪਾਲ ਸਿੰਘ ਕਸ਼ਲ, ਡਾ. ਪਰਮਿੰਦਰ ਸਿੰਘ, ਡਾ. ਗੋਬਿੰਦ ਸਿੰਘ ਲਾਂਬਾ ਅਤੇ ਡਾ. ਰਾਜਿੰਦਰ ਸਿੰਘ ਸੇਖੋਂ ਆਦਿ ਵਿਦਵਾਨਾਂ ਨੇ ਆਪਣੀਆਂ ਪੁਸਤਕਾਂ ਵਿੱਚ ਤੱਥਗਤ ਰੂਪ ਵਿੱਚ ਪੇਸ਼ ਕੀਤਾ ਹੈ। ਸਿਟੇ ਵਜੋਂ ਪੰਜਾਬੀ ਸਾਹਿਤ ਦਾ ਇਤਿਹਾਸ ਮੌਟੇ ਰੂਪ ਵਿੱਚ ਹੇਠ ਲਿਖੇ ਕਾਲਾਂ ਵਿੱਚ ਵੰਡਿਆ ਗਿਆ ਹੈ:

1. ਆਦਿ ਕਾਲ।
2. ਮੱਧਕਾਲ।
3. ਆਧੁਨਿਕ ਕਾਲ।

ਅਸੀਂ ਹਥਲੀ ਪੁਸਤਕ ਵਿੱਚ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਆਰੰਭ ਤੋਂ ਲੈ ਕੇ 1850 ਈ. ਤੱਕ ਹੇਠ ਲਿਖੇ ਅਨੁਸਾਰ ਸੰਖੇਪ ਚਰਚਾ ਕਰਾਂਗੇ:-

### (ੳ) ਆਦਿ ਕਾਲ (ਆਰੰਭ ਤੋਂ 1500 ਈ. ਤੱਕ)

1. ਨਾਥਾਂ ਜੋਗੀਆਂ ਦੀ ਕਵਿਤਾ।
2. ਬੀਰ ਕਾਵਿ-ਧਾਰਾ।
3. ਸੂਫ਼ੀ ਕਾਵਿ-ਧਾਰਾ।
4. ਲੋਕ ਸਾਹਿਤ।

### (ਅ) ਨਾਨਕਕਾਲ (1500 ਈ. ਤੋਂ 1700 ਈ. ਤੱਕ)

1. ਗੁਰਮਤਿ ਕਾਵਿ-ਧਾਰਾ।
2. ਸੂਫ਼ੀ ਕਾਵਿ-ਧਾਰਾ।
3. ਕਿੱਸਾ ਕਾਵਿ-ਧਾਰਾ।

4. ਬੀਰ ਕਾਵਿ-ਯਾਰਾ।
5. ਵਾਰਤਕ ਸਾਹਿਤ।

(੯) ਉਤਰ-ਨਾਨਕਕਾਲ (1700 ਈ. ਤੋਂ 1800 ਈ. ਤੱਕ)

1. ਕਿੱਸਾ ਕਾਵਿ-ਯਾਰਾ।
2. ਸੂਫ਼ੀ ਕਾਵਿ-ਯਾਰਾ।
3. ਬੀਰ ਕਾਵਿ-ਯਾਰਾ।
4. ਵਾਰਤਕ ਸਾਹਿਤ।

(੧੦) ਸਿੱਖ ਰਾਜ ਕਾਲ (1801 ਈ. ਤੋਂ 1850 ਈ. ਤੱਕ)

1. ਕਿੱਸਾ ਕਾਵਿ-ਯਾਰਾ।
2. ਬੀਰ ਕਾਵਿ-ਯਾਰਾ।
3. ਸੂਫ਼ੀ ਅਤੇ ਧਾਰਮਿਕ ਸਾਹਿਤ ਧਾਰਾ।
4. ਵਾਰਤਕ ਸਾਹਿਤ।

## (੪) ਆਦਿ ਕਾਲ (ਆਰੰਭ ਤੋਂ 1500 ਈ. ਤੱਕ)

ਪੰਜਾਬੀ ਭਾਸ਼ਾ ਦੂਜੀਆਂ ਭਾਰਤੀ ਭਾਸ਼ਾਵਾਂ ਵਾਂਗ ਆਪਣਾ ਆਧੁਨਿਕ ਸੂਰਪ 10ਵੀਂ ਸਦੀ ਈਸਵੀ ਵਿੱਚ ਗ੍ਰਹਿਣ ਕਰਦੀ ਹੈ। ਇਸ ਤੋਂ ਪਹਿਲਾਂ ਪੰਜਾਬੀ ਭਾਸ਼ਾ ਅਪੰਸ਼ ਪ੍ਰਧਾਨ ਪੰਜਾਬੀ ਰੂਪ ਹੈ, ਜਦੋਂ ਕਿ 12ਵੀਂ ਸਦੀ ਵਿੱਚ ਹੋਈ ਫਰੀਦ ਬਾਣੀ ਪੰਜਾਬੀ ਭਾਸ਼ਾ ਦੇ ਆਧੁਨਿਕ ਸੂਰਪ ਨੂੰ ਪੇਸ਼ ਕਰਦੀ ਹੈ। ਆਦਿ ਕਾਲੀਨ ਪੰਜਾਬੀ ਸਾਹਿਤ ਵਿੱਚ ਉਪਜੀਆਂ ਸਾਹਿਤ ਧਾਰਾਵਾਂ-ਨਾਥ ਜੋਗੀ ਕਾਵਿ ਧਾਰਾ, ਸੂਫ਼ੀ ਕਾਵਿ ਧਾਰਾ, ਵਾਰ ਕਾਵਿ ਧਾਰਾ ਅਤੇ ਲੋਕ ਸਾਹਿਤ ਪੰਜਾਬੀ ਸਾਹਿਤ ਦੇ ਮੁੱਢਲੇ ਸੂਰਪ ਨੂੰ ਸਥਾਪਿਤ ਕਰਦੀਆਂ ਹਨ। ਪੰਜਾਬੀ ਸਾਹਿਤ ਦੇ ਮੁੱਢ ਨੂੰ ਸਮਝਣ ਲਈ ਸਾਨੂੰ ਇਸ ਕਾਲ ਵਿੱਚ ਉਪਜੀਆਂ ਇਨ੍ਹਾਂ ਸਾਹਿਤ ਧਾਰਾਵਾਂ ਉਪਰ ਵਿਸ਼ੇਸ਼ ਝਾਤ ਪਾਉਣੀ ਲਾਜ਼ਮੀ ਹੈ।

### 1. ਨਾਥਾਂ-ਜੋਗੀਆਂ ਦੀ ਕਵਿਤਾ

ਨਾਥਾਂ-ਜੋਗੀਆਂ ਦੇ ਸਾਹਿਤ ਵੱਲ ਸਭ ਤੋਂ ਪਹਿਲਾ ਸੰਕੇਤ ਡਾ. ਮੋਹਨ ਸਿੱਖ ਦੀਵਾਨਾ ਨੇ ਕੀਤਾ, ਹੁਣ ਲਗਭਗ ਪੰਜਾਬੀ ਸਾਹਿਤ ਦੇ ਸਾਰੇ ਇਤਿਹਾਸਕਾਰ ਪੰਜਾਬੀ ਸਾਹਿਤ ਦਾ ਆਰੰਭ ਨਾਥ ਜੋਗੀਆਂ ਦੀਆਂ ਰਚਨਾਵਾਂ ਨਾਲ ਮੰਨਦੇ ਹਨ। ਇਹ ਨਾਥ-ਜੋਗੀ ਪੂਰੇ ਉਤਰੀ-ਪੱਛਮੀ ਭਾਰਤ ਵਿੱਚ 8ਵੀਂ ਸਦੀ ਤੋਂ ਲੈ ਕੇ 11ਵੀਂ ਸਦੀ ਤੱਕ ਵਿਚਰਦੇ ਰਹੇ ਹਨ। ਪਰ ਜੋਗ ਮੌਤ ਦੇ ਆਰੰਭ ਸੰਬੰਧੀ ਵਿਦਵਾਨਾਂ ਵਿੱਚ ਅਜੇ ਵੀ ਮੱਤ-ਬੇਦ ਹਨ। ਜੋਗ ਦਾ ਅਰਥ ਹੈ - ‘ਜੁੜਨਾ’ ਭਾਵ ਮਨ ਦੀ ਸਾਧਨਾ ਰਾਹੀਂ ਆਤਮਾ ਨੂੰ ਪਰਮਾਤਮਾ ਨਾਲ ਜੋੜਨਾ ਅਤੇ ਕਿਸੇ ਆਂਤਰਿਕ ਅਦਭੁਤ ਰੱਸ ਦੀ ਪ੍ਰਾਪਤੀ ਕਰਨਾ ਹੈ, ਜਿਸ ਵਿੱਚ ‘ਅਨਹਦ ਨਾਦ’ ਸੁਣਾਈ ਦਿੰਦਾ ਹੈ ਤੇ ਕਿਸੇ ਗੁੱਝੇ ਗਿਆਨ ਦਾ ਮਾਰਗ ਖੋਲ੍ਹੇ ਜਾਂਦਾ ਹੈ।

ਕਈ ਵਿਦਵਾਨ ਜੋਗੀਆਂ ਦੇ ਰਚੇ ਸਾਹਿਤ ਨੂੰ ਪੰਜਾਬੀ ਦੀ ਰਚਨਾ ਨਹੀਂ ਮੰਨਦੇ, ਕਿਉਂਕਿ ਹਿੰਦੀ ਸਾਹਿਤ ਦੇ ਵਿਦਵਾਨ ਵੀ ਨਾਥਾਂ-ਜੋਗੀਆਂ ਨੂੰ ਆਪਣੇ ਆਰੰਭਿਕ ਸਾਹਿਤਕਾਰ ਮੰਨਦੇ ਹਨ। ਪਰ ਡਾ. ਮੋਹਨ ਸਿੱਖ ਦੀਵਾਨਾ ਨੇ ਆਪਣੀਆਂ ਦਲੀਲਾਂ ਤੇ ਉਦਾਹਰਨਾਂ ਸਹਿਤ ਸਿੱਧ ਕੀਤਾ ਹੈ ਕਿ ਬਹੁਤ ਸਾਰੇ ਉਥੇ ਜੋਗੀਆਂ ਦੀਆਂ ਰਚਨਾਵਾਂ ਪੰਜਾਬੀ ਵਿੱਚ ਹਨ ਜਾਂ ਉਨ੍ਹਾਂ ਉਪਰ ਪੰਜਾਬੀ ਭਾਸ਼ਾ ਦੀ ਰੰਗਤ ਵੇਖਣ ਨੂੰ ਮਿਲਦੀ ਹੈ। ਆਪਣੀਆਂ ਦਲੀਲਾਂ ਨੂੰ ਸਿੱਧ ਕਰਦੇ ਹੋਏ ਉਹ ਲਿਖਦੇ ਹਨ ਕਿ ਇਨ੍ਹਾਂ ਨਾਥਾਂ-ਜੋਗੀਆਂ ਦੀਆਂ ਬਹੁਤ ਸਾਰੀਆਂ ਥੇਹਾਂ, ਨਿਸ਼ਾਨੀਆਂ ਤੇ ਮੱਠ ਪੰਜਾਬ ਵਿੱਚ ਹਨ, ਜਿਵੇਂ ਗੋਰਖ ਨਾਥ ਦਾ ਜਨਮ ਗੋਰਖਪੁਰ, ਤਹਿਸੀਲ ਗੁਜ਼ਰਖਾਨ, ਜ਼ਿਲ੍ਹਾ ਰਾਵਲਪਿੰਡੀ ਵਿੱਚ ਹੋਇਆ। ਗੋਰਖ ਦਾ ਟਿੱਲਾ ਜਿਹਲਮ

ਵਿੱਚ ਹੈ। ਪਿਸ਼ਾਵਰ ਵਿੱਚ ‘ਗੋਰਖ ਹੱਟੜੀ’ ਅਤੇ ਸਿਆਲਕੋਟ ਵਿੱਚ ‘ਪੁਰਨ ਦਾ ਖੜਹ’ ਪ੍ਰਸਿੱਧ ਹਨ। ਰਤਨ ਨਾਥ ਜਿਹੜਾ ਗੋਰਖ ਦਾ ਚੇਲਾ ਸੀ, ਉਸ ਦੀ ਬਾਂ ਵੀ ਪਿਸ਼ਾਵਰ ਵਿੱਚ ਮਿਲਦੀ ਹੈ। ਚੌਰੰਗੀ ਨਾਥ ਦੀ ‘ਧੂਣੀ’ ਅਬੋਹਰ ਵਿੱਚ ਹੈ ਤੇ ਚਰਪਟ ਨਾਥ ਨੂੰ ਚੰਬੇ ਰਿਆਸਤ ਦਾ ਰਾਜਗੁਰੂ ਮੰਨਿਆ ਜਾਂਦਾ ਹੈ। ਇਨ੍ਹਾਂ ਨਿਸ਼ਾਨੀਆਂ ਦੇ ਆਧਾਰ ’ਤੇ ਅਸੀਂ ਕਹਿ ਸਕਦੇ ਹਾਂ ਕਿ ਉਹ ਪੰਜਾਬ ਵਿੱਚ ਰਹੇ, ਵਿਚਰੇ ਜਾਂ ਅੱਡੇ ਕਾਇਮ ਕੀਤੇ ਅਤੇ ਪੰਜਾਬੀਆਂ ਵਿੱਚ ਆਪਣੇ ਮੱਤ ਦਾ ਪ੍ਰਚਾਰ ਕੀਤਾ। ਉਨ੍ਹਾਂ ਦਾ ਰਚਿਤ ਸਾਹਿਤ ਉਸ ਵੇਲੇ ਦੀ ਸਾਹਿਤਿਕ ਬੋਲੀ ਜਾਂ ਲੋਕ ਬੋਲੀ ਵਿੱਚ ਹੈ, ਜਿਸ ਉੱਤੇ ਸੰਤ-ਭਾਖਾ ਦਾ ਅਸਰ ਜ਼ਰੂਰ ਹੈ। ਉਸ ਸਮੇਂ ਅਪਭ੍ਰੂਸ਼ ਤੇ ਅਜੋਕੀਆਂ ਬੋਲੀਆਂ ਦੇ ਫ੍ਰਕ ਜਾਂ ਵਖਰੇਂਵੇਂ ਏਨੇ ਘੱਟ ਸਨ ਕਿ ਇਨ੍ਹਾਂ ਨੂੰ ਹਿੰਦੀ ਤੇ ਪੰਜਾਬੀ ਦੇ ਵਿਦਵਾਨ ਦੋਵੇਂ ਆਪਣਾ ਮੂਲ ਸੌਮਾ ਮੰਨਦੇ ਹਨ। ਇਸ ਤੋਂ ਬਿਨਾਂ ਪੰਜਾਬ ਦੇ ਸਾਹਿਤਕ ਤੇ ਸਭਿਆਚਾਰਕ ਧਰਾਤਲ ਉੱਤੇ ਇਨ੍ਹਾਂ ਜੋਗੀਆਂ ਦਾ ਪ੍ਰਭਾਵ ਸਦੀਆਂ ਤੱਕ ਵੇਖਿਆ ਜਾ ਸਕਦਾ ਹੈ ਅਤੇ ਲੋਕ ਸਾਹਿਤ, ਕਿੱਸਾ ਕਾਵਿ ਅਤੇ ਗੁਰਬਾਣੀ ਵਿੱਚ ਆਏ ਇਨ੍ਹਾਂ ਸੰਬੰਧੀ ਹਵਾਲੇ ਇਨ੍ਹਾਂ ਦਾ ਸੰਬੰਧ ਪੰਜਾਬ ਤੇ ਪੰਜਾਬੀ ਨਾਲ ਜੋੜਦੇ ਹਨ। ਨਾਥ-ਜੋਗੀ ਕਵੀਆਂ ਸੰਬੰਧੀ ਸੰਖੇਪ ਵੇਰਵਾ ਇਸ ਤਰ੍ਹਾਂ ਹੈ:

#### (ੳ) ਮਛੰਦਰ ਨਾਥ-

ਮਛੰਦਰ ਨਾਥ ਨੂੰ ‘ਆਦਿ ਨਾਥ’ ਮੰਨਿਆ ਜਾਂਦਾ ਹੈ। ਉਹ ਜਲੰਧਰ ਨਾਥ ਦਾ ਗੁਰਭਾਈ ਅਤੇ ਗੋਰਖ ਨਾਥ ਦਾ ਗੁਰੂ ਸੀ। ਇਨ੍ਹਾਂ ਦੇ ਜੀਵਨ ਸੰਬੰਧੀ ਕੋਈ ਨਿਸ਼ਚਿਤ ਵੇਰਵਾ ਪ੍ਰਾਪਤ ਨਹੀਂ, ਪਰ ਵਿਦਵਾਨ ਉਸ ਦਾ ਜਨਮ ੧੯੦੩ ਸਦੀ ਤੋਂ ਪਹਿਲਾਂ ਹੋਇਆ ਮੰਨਦੇ ਹਨ। ਉਸਦੀ ਬੁਹੂਤੀ ਰਚਨਾ ਸੰਸਕ੍ਰਿਤ ਵਿੱਚ ਹੈ ਅਤੇ ਕੁਝ ਕੁ ਪਦਿਆਂ ਵਿੱਚ ਅਪਭ੍ਰੂਸ਼, ਰਾਜਸਥਾਨੀ ਅਤੇ ਪੰਜਾਬੀ-ਭਾਸ਼ਾ ਦੀ ਸ਼ਬਦਾਵਲੀ ਵੀ ਮਿਲਦੀ ਹੈ।

#### (ਅ) ਜਲੰਧਰ ਨਾਥ-

ਜਲੰਧਰ ਨਾਥ, ਮਛੰਦਰ ਨਾਥ ਦਾ ਸਮਕਾਲੀ ਅਤੇ ਗੁਰਭਾਈ ਸੀ। ਪੰਜਾਬ ਦੇ ‘ਜਲੰਧਰ’ ਸ਼ਹਿਰ ਦਾ ਨਾਂ ਉਸਦੇ ਨਾਮ ਤੋਂ ਪਿਆ ਮੰਨਿਆ ਜਾਂਦਾ ਹੈ। ਜਲੰਧਰ ਨਾਥ ਦਾ ਜਨਮ ਬ੍ਰਾਹਮਣ ਘਰ ਵਿੱਚ ਹੋਇਆ ਤੇ ਉਹ ਮਗਰੋਂ ਨਾਥ ਬਣ ਗਿਆ। ਉਸਦੀ ਕਵਿਤਾ ਵਿੱਚ ਪੰਜਾਬੀਅਤ ਝਲਕਦੀ ਹੋਣ ਕਾਰਨ ਉਸ ਨੂੰ ਪੰਜਾਬੀ ਹੀ ਮੰਨਿਆ ਜਾਂਦਾ ਹੈ।

#### (ਇ) ਗੋਰਖ ਨਾਥ-

ਜੋਗਮੱਤ ਦਾ ਸਭ ਤੋਂ ਪ੍ਰਸਿੱਧ ਕਵੀ ਗੋਰਖ ਨਾਥ ਹੋਇਆ ਹੈ। ਗੁਰੂ ਨਾਨਕ ਬਾਣੀ ਵਿੱਚ ਵੀ ਗੋਰਖ ਨੂੰ ‘ਗੁਰ ਗੋਰਖ’ ਵਜੋਂ ਚਿਤ੍ਰਿਆ ਗਿਆ ਹੈ। ਗੋਰਖ ਨਾਥ ਦੇ ਜਨਮ ਸੰਬੰਧੀ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ। ਰਾਹੁਲ ਸੰਕਰਤਾਇਨ ਅਨੁਸਾਰ, ਆਪ ਦਾ ਸਮਾਂ ੮੦੯ ਈ. ਤੋਂ ੯੪੯ ਈ. ਹੈ, ਪਰ ਡਾ. ਮੋਹਨ ਸਿੰਘ ਦੀਵਾਨਾ ਗੋਰਖ ਨਾਥ ਦਾ ਜਨਮ ੯੪੦ ਈ. ਤੋਂ ੧੦੪੦ ਈ. ਦੇ ਦਰਮਿਆਨ ਮਿਥਦੇ ਹਨ।

ਗੋਰਖ ਨਾਥ ਮਛੰਦਰ ਨਾਥ ਦਾ ਚੇਲਾ ਸੀ। ਗੋਰਖ ਦੀ ਜਾਤ ਸੰਬੰਧੀ ਵੀ ਕਈ ਮੱਤ ਪ੍ਰਚਲਿਤ ਹਨ। ਕੋਈ ਆਪ ਨੂੰ ਜੁਲਾਹਾ, ਕੋਈ ਤੇਲੀ ਅਤੇ ਕੋਈ ਬ੍ਰਾਹਮਣ ਕੁੱਲ ਵਿੱਚੋਂ ਮੰਨਦਾ ਹੈ, ਪਰ ਆਪ ਦੀ ਕਵਿਤਾ ਦੀਆਂ ਹੇਠ ਲਿਖੀਆਂ ਤੁਕਾਂ ਤੋਂ ਆਪ ਦੇ ‘ਸੁਨਾਰ’ ਹੋਣ ਦਾ ਵੀ ਭੁਲੇਖਾ ਪੈਂਦਾ ਹੈ:-

“ਸੋਨਾ ਲਿਉਂ ਰਸ ਸੋਨਾ ਲਿਉਂ  
ਮੇਰੀ ਜਾਤ ਸੁਨਾਰੀ ਰੇ।”

ਗੋਰਖ ਨਾਥ ਦੀ ਰਚਨਾ ਵੰਨ-ਸੁਵੰਨੀ ਹੈ। ਇਨ੍ਹਾਂ ਦੀ ਜ਼ਿਆਦਾਤਰ ਰਚਨਾ ਸ਼ਲੋਕਾਂ, ਦੋਹਿਆਂ, ਪਦਿਆਂ ਜਾਂ ਸ਼ਬਦਾਂ ਵਿੱਚ ਹੈ। ਸ਼ਬਦਾਂ ਵਿੱਚ ਰਾਗ ਗਊੜੀ, ਰਾਗ ਰਾਮਕਲੀ ਅਤੇ ਰਾਗ ਭੈਰਉ ਨੂੰ ਵਿਸ਼ੇਸ਼ ਤੌਰ ਤੇ ਵਰਤਿਆ ਗਿਆ ਹੈ। ਇਸ ਤੋਂ ਬਿਨਾਂ ਇੱਕ ਵਾਰਤਕ ਰਚਨਾ ‘ਗੋਰਖ ਉਪਨਿਸ਼ਦ’ ਵੀ ਆਪ ਦੇ ਨਾਂ ਨਾਲ ਜੋੜੀ ਜਾਂਦੀ ਹੈ, ਜੋ ਕਿ ਅੰਦਰਲੀਆਂ ਗਵਾਹੀਆਂ ਤੋਂ ਆਪ ਦੇ ਸਮੇਂ ਤੋਂ ਬਾਅਦ ਦੀ ਪ੍ਰਤੀਤ

ਹੁੰਦੀ ਹੈ।

ਗੋਰਖ-ਰਚਨਾ ਵਿੱਚ ਮੁਰਤੀ ਪੂਜਾ ਦੀ ਨਿਖੇਧੀ, ਹਠ-ਯੋਗ ਦਾ ਪ੍ਰਚਾਰ, ਜਾਤ-ਪਾਤ ਦਾ ਖੰਡਨ, ਕਾਮ ਤੇ ਕਾਬੂ, ਭੋਗ-ਵਿਲਾਸ ਦੀ ਨਿੰਦਿਆ, ਤਪ ਤੇ ਤਪੱਸਿਆ, ਏਕਤਾ ਤੇ ਸਮਾਨਤਾ, ਸਾਂਝੇ ਲੰਗਰ ਅਤੇ ਸਾਂਝੀ ਪਾਠ-ਪੂਜਾ ਸੰਬੰਧੀ ਵਿਸ਼ੇਗਤ ਪੇਸ਼ਕਾਰੀ ਕੀਤੀ ਹੋਈ ਮਿਲਦੀ ਹੈ।

ਗੋਰਖ ਰਚਨਾ ਵਿੱਚ ਅਲੰਕਾਰਕ ਚਿੰਨਾਂ ਤੇ ਵਿਅੰਗ ਭਰਪੂਰ ਸ਼ੈਲੀ ਰਾਹੀਂ ਵਿਚਾਰਾਂ ਨੂੰ ਸਫਲ ਢੰਗ ਨਾਲ ਪ੍ਰਗਟਾਇਆ ਗਿਆ ਹੈ। ਜੋਗੀਆਂ ਦੇ ਭੇਖਾਂ ਦਾ ਖੰਡਨ ਕੀਤਾ ਗਿਆ ਹੈ। ਗੁਰੂ ਸਾਹਿਬਾਨਾਂ ਅਤੇ ਭਗਤ ਕਵੀਆਂ ਨਾਲ ਭਾਸ਼ਾ ਕਾਫ਼ੀ ਮਿਲਦੀ ਹੈ ਅਤੇ ਉਸ ਉਤੇ ਅਰਬੀ, ਫਾਰਸੀ ਅਤੇ ਸੰਸਕ੍ਰਿਤ ਦਾ ਪ੍ਰਭਾਵ ਹੈ। ਕਈ ਥਾਈਂ ਲੋਕ ਬੋਲੀ ਦਾ ਵੀ ਪ੍ਰਗਟਾਵਾ ਹੋਇਆ ਹੈ। ਗੋਰਖ-ਰਚਨਾ ਦੇ ਨਮੂਨੇ ਵੇਖਣਯੋਗ ਹਨ:-

- ਦਾਮਿ ਕਾਛਿ ਬਾਘਨਿ ਲੈ ਆਇਆ, ਮਾਉ ਕਹੇ ਮੇਰਾ ਪੂਤ ਬੇਆਹਿਆ।  
ਗੀਲੀ ਲਕੜੀ ਕਉ ਘੁਨ ਲਾਇਆ, ਤਿਨ ਡਾਲ ਮੂਲ ਸਣਿ ਖਾਇਆ।
- ਹਿਦੂ ਧਿਆਵੇ ਦਿਹੁਰਾ,  
ਮਸਲਮਾਨ ਮਸੀਤਾ।  
ਜੋਗੀ ਧਿਆਵੇ ਪਰਮ ਪਦ,  
ਦਿਹੁਰਾ ਨਾ ਮਸੀਤਾ।
- ਜੋਗੀ ਹੋਇ ਪਰ ਨਿੰਦਿਆ ਝੱਖੈ,  
ਮਦ ਮਾਸ ਘਰ ਭੋਗ ਜੋ ਭੱਖੈ।

#### (ਸ) ਚਰਪਟ ਨਾਥ-

ਡਾ. ਮੋਹਨ ਸਿੰਘ ਦੀਵਾਨਾ ਚਰਪਟ ਨਾਥ ਦਾ ਸਮਾਂ 890 ਈ. ਤੋਂ 990 ਈ. ਮਿਥਦੇ ਹਨ। ਕਈ ਵਿਦਵਾਨ ਇਸਨੂੰ ਗੋਰਖ ਦਾ ਗੁਰੂਭਾਈ ਮੰਨਦੇ ਪਰ ਚਰਪਟ ਨਾਥ, ਰਤਨ ਨਾਥ ਅਤੇ ਬਾਲਨਾਥ ਵਾਂਗ ਗੋਰਖ ਨਾਥ ਦਾ ਪ੍ਰਸਿੱਧ ਚੇਲਾ ਸੀ, ਜੋ ਚੰਬਾਂ ਰਿਆਸਤ ਦੇ ਰਾਜੇ 'ਸਾਈਲ ਵਰਮਾ' ਦਾ ਗੁਰੂ ਬਣਿਆ ਅਤੇ ਇਸ ਰਿਆਸਤ ਦੇ ਸਿਕਿਆਂ ਉਪਰ ਮੁੰਦਰਾਂ ਦੇ ਨਿਸ਼ਾਨ ਵੀ ਮਿਲਦੇ ਹਨ।

ਚਰਪਟ ਨਾਥ ਨੇ ਗੋਰਖ ਨਾਥ ਦੀ ਵਿਚਾਰਪਾਰਾ ਨੂੰ ਹੀ ਅਪਣਾਇਆ ਤੇ ਅੱਗੇ ਤੋਰਿਆ ਹੈ। ਉਸਦੀ ਕਵਿਤਾ ਵਿੱਚ ਸਾਧਾਂ-ਜੋਗੀਆਂ ਦੇ ਬਾਹਰੀ ਭੇਖ ਤੋਂ ਦੰਭੀ ਆਚਰਨ ਨੂੰ ਨਿੱਕ ਹੋ ਕੇ ਵਿਅੰਗ ਭਰਪੂਰ ਅੰਦਾਜ਼ ਵਿੱਚ ਚਿਤਰਿਆ ਗਿਆ ਹੈ। ਉਸਦੇ ਕਈ ਕਥਨ ਮੁਹਾਵਰੇ ਬਣ ਗਏ ਹਨ। ਚਰਪਟ ਨੂੰ ਹਾਸ-ਰਸੀ ਕਾਵਿ ਦਾ ਮੌਢੀ ਕਵੀ ਵੀ ਕਿਹਾ ਜਾ ਸਕਦਾ ਹੈ। ਚਰਪਟ ਦੀ ਬੋਲੀ ਤੇ ਸ਼ੈਲੀ ਗੋਰਖ ਨਾਲੋਂ ਵਧੇਰੇ ਠੇਠ ਤੇ ਬਹਿਰ ਵੰਨ-ਸੁਵੰਨਾ ਹੈ। ਉਸਦੀ ਰਚਨਾ ਦੇ ਨਮੂਨੇ ਇਸ ਤਰ੍ਹਾਂ ਹਨ-

- ਭੇਖ ਕਾ ਜੋਗੀ ਮੈਂ ਨਾ ਕਹਾਊਂ।  
ਆਤਮਾ ਕਾ ਜੋਗੀ ਚਰਪਟ ਨਾਉਂ।
- ਸੁਣ ਸਿਖਵੰਤਾ, ਸੁਣ ਪਤਵੰਤਾ,  
ਇਸ ਜਗ ਮੈਂ ਕੈਸੇ ਰਹਿਣਾ।  
ਅੱਖਾਂ ਦੇਖਣਾ, ਕੰਨੀ ਸੁਣਨਾ,  
ਮੁਖ ਸੇ ਕਛ ਨਾ ਕਹਿਣਾ।
- ਦਿਹੈਂ ਭਿਖਿਆ, ਰਾਤੀਂ ਰਸ ਭੋਗ,  
ਚਰਪਟ ਕਹੈ ਗਵਾਇਆ ਜੋਗ।

#### (ਹ) ਚੌਰੰਗੀ ਨਾਥ-

ਚੌਰੰਗੀ ਨਾਥ ਦਾ ਸਮਾਂ 11ਵੀਂ ਸਦੀ ਤੋਂ 13ਵੀਂ ਸਦੀ ਦੇ ਵਿਚਕਾਰ ਮੰਨਿਆ ਜਾਂਦਾ ਹੈ। ਉਹ

ਮਛੰਦਰ ਨਾਥ ਦਾ ਚੇਲਾ ਅਤੇ ਗੋਰਖ ਨਾਥ ਦਾ ਗੁਰੂਭਾਈ ਸੀ। ਵਿਦਵਾਨਾਂ ਅਨੁਸਾਰ ਚੌਰੰਗੀ ਨਾਥ, ਸਿਆਲਕੋਟ ਦੇ ਰਾਜਾ ਸਲਵਾਹਨ ਦਾ ਪੁੱਤਰ ਪੂਰਨ ਭਗਤ ਹੀ ਸੀ।

ਚੌਰੰਗੀ ਨਾਥ ਦੀ ਰਚਨਾ ‘ਪਾਣਸੰਗਲੀ’ ਤੇ ਕੁਝ ਹੋਰ ਸ਼ਬਦ-ਸ਼ਲੋਕਾਂ ਦੇ ਰੂਪ ਵਿੱਚ ਮਿਲਦੀ ਹੈ। ਉਸ ਦੀ ਭਾਸ਼ਾ ਵਿੱਚ ਪੰਜਾਬੀ ਘੱਟ ਤੋਂ ਰਾਜਸਥਾਨੀ ਵਧੇਰੇ ਹੈ। ਰਚਨਾ ਦਾ ਨਮੂਨਾ ਵੇਖਣਯੋਗ ਹੈ:-

ਮਾਲੀ ਲੋ ਮਲਮਾਲੀ ਲੋ,  
ਸੀਚੇਂ ਸਹਿਜ ਕਿਆਰੀ।  
ਉਨਮੂਨਿਨ ਕਲਾ ਏਕ ਪਹੁਪਨਿ,  
ਪਹਿਲੇ ਆਵਾਗਵਨ ਨਿਵਾਰੀ।

#### (ਕ) ਰਤਨ ਨਾਥ-

ਰਤਨ ਨਾਥ ਦਾ ਜੀਵਨ ਕਾਲ 10ਵੀਂ ਤੋਂ 12ਵੀਂ ਸਦੀ ਵਿਚਕਾਰ ਮੰਨਿਆ ਜਾਂਦਾ ਹੈ। ਉਹ ਬਾਬਾ ਰਤਨ, ਪੀਰ ਰਤਨ ਜਾਂ ਹਾਜੀ ਰਤਨ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਵਿਦਵਾਨ ਉਸ ਨੂੰ ਬਠਿੰਡੇ ਦਾ ਵਸਨੀਕ ਮੰਨਦੇ ਹਨ। ਬਠਿੰਡੇ ਸ਼ਹਿਰ ਵਿੱਚ ਉਸ ਦੀ ਯਾਦਗਾਰ ਵੀ ਬਣੀ ਹੋਈ ਹੈ। ਰਤਨ ਨਾਥ ਹਿੰਦੂ ਹੁੰਦਾ ਹੋਇਆ ਵੀ ਹੱਜ ਕਰ ਆਇਆ ਸੀ, ਇਸ ਲਈ ਉਸ ਨੂੰ ‘ਹਾਜੀ ਰਤਨ’ ਕਿਹਾ ਜਾਂਦਾ ਹੈ। ਉਹ ਗੋਰਖ ਨਾਥ ਦਾ ਚੇਲਾ ਮੰਨਿਆ ਜਾਂਦਾ ਹੈ। ਉਸ ਦੀ ‘ਇਕ ਸ਼ਬਦੀ’ ਗੋਰਖ ਬਾਣੀ ਵਿੱਚ ਮਿਲਦੀ ਹੈ। ਜਿਸ ਵਿੱਚ ਉਸਨੇ ਆਪਣੇ ਨਾਲ ‘ਹਾਜੀ’ ਸ਼ਬਦ ਵਰਤਿਆ ਹੈ:-

ਰਪਾ ਮੁੰਹਮਦ, ਸੋਨਾ ਖੁਦਾਈ, ਦੁਹੂ ਵਿੱਚ ਦੁਨੀਆ ਗੋਤਾ ਖਾਈ।  
ਬਾਬਾ ਰਤਨ ਹਾਜੀ ਐਸੀ ਕਹੈ, ਸਭ ਤੇ ਨਿਆਰਾ ਰਹੇ।

ਇਸ ਤੋਂ ਬਿਨਾਂ ਆਪਦੀਆਂ ਦੋ ਰਚਨਾਵਾਂ ‘ਕਾਫਰ ਬੋਧ’ ਅਤੇ ‘ਅਵਲੀ ਸਿਲ੍ਹੁਕ’ ਵੀ ਮਿਲਦੀਆਂ ਹਨ।

#### (ਖ) ਗੋਪੀਚੰਦ-

ਗੋਪੀਚੰਦ ਦੇ ਪਿਤਾ ਦਾ ਨਾਂ ਰਾਜਾ ਮਾਣਕ ਚੰਦ ਤੇ ਮਾਤਾ ਦਾ ਨਾਂ ਮੈਣਾਵੰਤੀ ਸੀ। ਉਹ ਆਪਣੀ ਮਾਤਾ ਦੀ ਪ੍ਰੇਰਨਾ ਨਾਲ ਜੋਗ ਪੰਥ ਧਾਰਨ ਕਰਦਾ ਹੈ। ਉਨ੍ਹਾਂ ਦੀ ਇੱਕ ਸ਼ਬਦੀ ਤੋਂ ਉਨ੍ਹਾਂ ਦੇ ਗੋਰਖ ਨਾਥ ਦੇ ਚੇਲੇ ਅਤੇ ਚਰਪਟ ਨਾਥ ਦੇ ਗੁਰਭਾਈ ਹੋਣ ਦਾ ਪਤਾ ਚਲਦਾ ਹੈ:-

ਗੁਰੂ ਹਮਾਰੇ ਗੋਰਖ ਬੋਲੀਐ, ਚਰਪਟ ਹੈ ਗੁਰਭਾਈ ਜੀ।  
ਯੈਂ ਕੇ ਸ਼ਬਦ ਹਮਕ, ਗੁਰੂ ਗੋਰਖ ਨਾਥ ਕੀਯਾ।  
ਸੋਵੋ ਲਿਯਖਿਆ ਮੈਣਾਵੰਤੀ ਮਾਈ ਜੀ।

#### (ਗ) ਭਰਥਰੀ ਨਾਥ-

ਭਰਥਰੀ ਨਾਥ ਦੇ ਜੀਵਨ ਨਾਲ ਸੰਬੰਧਿਤ ਬਹੁਤ ਕਥਾਵਾਂ ਪ੍ਰਚਲਿਤ ਹਨ। ਇਨ੍ਹਾਂ ਦਾ ਜੀਵਨ ਕਾਲ 11ਵੀਂ ਤੋਂ 12ਵੀਂ ਸਦੀ ਈਸਵੀ ਵਿਚਕਾਰ ਮੰਨਿਆ ਜਾਂਦਾ ਹੈ। ਵਿਦਵਾਨਾਂ ਦਾ ਮੰਨਣਾ ਹੈ ਕਿ ਭਰਥਰੀ ਨੇ ਪਤਨੀ ਪਿੰਗਲਾ ਦੀ ਮੌਤ ਉਪਰੰਤ ਗੋਰਖ ਨਾਥ ਤੋਂ ਪ੍ਰਭਾਵਿਤ ਹੋ ਕੇ ਨਾਥ-ਪੰਥ ਗੁਹਿਣ ਕਰ ਲਿਆ ਸੀ। ਉਸ ਦੀ ਰਚਨਾ ਵਿੱਚ ਵੀ ਪੰਜਾਬੀ ਅੰਸ਼ ਮੌਜੂਦ ਹਨ ਅਤੇ ਪੰਜਾਬੀ ਕਿੱਸਾ ਕਾਵਿ ਵਿੱਚ ਉਸ ਨਾਲ ਸੰਬੰਧਿਤ ਕਿਸੇ ਵੀ ਮਿਲਦੇ ਹਨ।

ਇਸ ਤਰ੍ਹਾਂ ਉਪਰੋਕਤ ਨਾਥ-ਜੋਗੀ ਕਵੀਆਂ ਦੇ ਜੀਵਨ ਤੇ ਰਚਨਾਵਾਂ ਨਾਲ ਸੰਬੰਧਿਤ ਚਰਚਾ ਕਰਨ ਤੋਂ ਬਾਅਦ ਅਸੀਂ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਅਸੀਗੀ ਤੇ ਪਾਚੀਨਤਾ ਤੋਂ ਜਾਣੂ ਹੁੰਦੇ ਹਾਂ ਅਤੇ ਇਹ ਸਿੱਧ ਹੁੰਦਾ ਹੈ ਕਿ ਪੰਜਾਬੀ ਭਾਸ਼ਾ ਤੇ ਸਾਹਿਤ 9ਵੀਂ-10ਵੀਂ ਸਦੀ ਤੋਂ ਹੀ ਰਚਿਆ ਜਾਣਾ ਆਰੰਭ ਹੋ ਗਿਆ ਸੀ।

## 2. ਬੀਰ ਕਾਵਿ-ਧਾਰਾ

ਪੰਜਾਬੀ ਸਾਹਿਤ ਵਿੱਚ ਬੀਰ ਰਸੀ ਕਾਵਿ-ਪਰੰਪਰਾ ਵੀ ਵਿਸ਼ੇਸ਼ ਥਾਂ ਰੱਖਦੀ ਹੈ। ਮੱਧਕਾਲੀਨ ਪੰਜਾਬੀ ਸਾਹਿਤ ਵਿੱਚ ਵਾਰ, ਜੰਗਨਾਮਾ ਤੇ ਛੁੱਟਕਲ ਕਵਿਤਾਵਾਂ ਜਾਂ ਟੋਟਕੇ ਕਾਵਿ-ਰੂਪਾਂ ਰਾਹੀਂ ਬੀਰ ਰਸੀ ਸਾਹਿਤ ਰਚਿਆ ਗਿਆ ਪਰੰਤੂ ਇਹ ਬੀਰ ਰਸੀ ਕਾਵਿ-ਪਰੰਪਰਾ ਪੁਰਵ ਨਾਨਕ ਕਾਲ ਤੋਂ ਹੀ ਲੋਕ ਵਾਰਾਂ ਰਾਹੀਂ ਲੋਕ-ਵਿਹਾਰ ਵਿੱਚ ਆਪਣਾ ਰੂਪ ਧਾਰ ਚੁੱਕੀ ਸੀ। ਸਭ ਤੋਂ ਪਹਿਲਾਂ **ਪੰਡਿਤ ਤਾਰਾ ਸਿੰਘ ਨਰੋਤਮ** ਦੀ ਪੁਸਤਕ 'ਗੁਰਮਤਿ ਨਿਰਣਯ ਸਾਗਰ' ਵਿੱਚ ਪੁਰਵ ਨਾਨਕ ਕਾਲ ਵਿੱਚ ਰਚੀਆਂ 6 ਲੋਕਵਾਰਾਂ ਦੇ ਨਮੂਨੇ ਮਿਲਦੇ ਹਨ। ਇਹ ਲੋਕ ਵਾਰਾਂ ਆਕਾਰ ਪੱਖੋਂ 'ਛੋਟੀਆਂ ਪਰੰਤੂ ਯੁਧ ਖੇਤਰ, ਸੁਰਮਿਆਂ ਦੀ ਲੜਾਈ ਤੇ ਹਥਿਆਰਾਂ ਦੀ ਲਿਸ਼ਕ ਪੱਖੋਂ 'ਚੰਡੀ ਦੀ ਵਾਰ' ਅਤੇ 'ਨਜ਼ਾਬਤ ਦੀ ਵਾਰ' ਨਾਲ ਮੌਲ ਖਾਂਦੀਆਂ ਹਨ। ਇਹ ਵਾਰਾਂ ਕੇਂਦਰੀ ਤੇ ਠੇਠ ਬੋਲੀ ਵਿੱਚ ਹਨ। ਇਨ੍ਹਾਂ ਲੋਕ ਵਾਰਾਂ ਦੀਆਂ ਧੁਨੀਆਂ ਉਪਰ ਹੀ ਬਾਅਦ ਵਿੱਚ, ਗੁਰ ਸਾਹਿਬਾਨਾਂ ਦੁਆਰਾ ਆਦਿ ਗ੍ਰੰਥ ਵਿੱਚ ਦਰਜ ਛੇ ਅਧਿਆਤਮਕ ਵਾਰਾਂ ਦੀ ਰਚਨਾ ਕੀਤੀ ਗਈ। ਇਸੇ ਕਰਕੇ ਇਨ੍ਹਾਂ ਨੂੰ 'ਧੁਨੀਆਂ ਵਾਲੀਆਂ ਵਾਰਾਂ' ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਵਾਰਾਂ ਦੇ ਵਿਸ਼ੇ ਜ਼ਰ, ਜੋਰੂ ਤੇ ਜ਼ਮੀਨ ਦੇ ਆਲੇ-ਦੁਆਲੇ ਪੁੰਮਦੇ ਹਨ। ਇਹ ਵਾਰਾਂ ਭੁਟਾਂ ਜਾਂ ਮਰਾਸੀਆਂ ਤੋਂ ਸੁਣੇ-ਸੁਣਾਏ ਰੂਪ ਵਿੱਚ ਹੀ ਪ੍ਰਾਪਤ ਹੋਈਆਂ ਹਨ। ਇਨ੍ਹਾਂ ਛੇ ਵਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ:-

### (ਉ) ਰਾਇ ਕਮਾਲ ਮਉਜ ਦੀ ਵਾਰ-

ਇਹ ਵਾਰ ਦੋ ਭਰਾਵਾਂ ਅਤੇ ਚਾਚੇ-ਭਤੀਜੇ ਵਿਚਕਾਰ ਜਾਇਦਾਦ ਸੰਬੰਧੀ ਝਗੜੇ ਉਪਰ ਰਚੀ ਗਈ ਹੈ। ਰਾਇ ਕਮਾਲ ਆਪਣੇ ਭਰਾ ਸਾਰੰਗ ਦੀ ਜਾਇਦਾਦ ਉਪਰ ਕਬਜ਼ਾ ਕਰਨ ਲਈ ਉਸ ਉਤੇ ਝੂਠੀ ਤੁਹਮਤ ਲਾ ਕੇ ਉਸ ਨੂੰ ਕੈਦ ਕਰਵਾ ਦਿੰਦਾ ਹੈ ਅਤੇ ਬਾਅਦ ਵਿੱਚ ਕੈਦ ਵਿੱਚੋਂ ਬਾਹਰ ਆਏ ਨੂੰ ਧੱਖੇ ਨਾਲ ਸ਼ਰਾਬ ਵਿੱਚ ਜ਼ਹਿਰ ਦੀ ਕੇ ਮਾਰ ਦਿੰਦਾ ਹੈ। ਸਾਰੰਗ ਦੇ ਪੁੱਤਰ ਮਉਜ ਨੂੰ ਇਹ ਸਾਰੀ ਘਟਨਾ ਦੀ ਸੱਚਾਈ ਦਾ ਪਤਾ ਹੁੰਦਾ ਹੈ, ਇਸ ਲਈ ਉਹ ਆਪਣੇ ਮਾਪਿਆਂ ਦੀ ਸਹਾਇਤਾ ਨਾਲ ਆਪਣੇ ਚਾਚੇ ਰਾਇ ਕਮਾਲ ਖਿਲਾਫ਼ ਲੜਾਈ ਲੜਦਾ ਹੈ ਅਤੇ ਪਿਤਾ ਦੀ ਮੌਤ ਦਾ ਬਦਲਾ ਲੈਂਦਾ ਹੈ। ਕਾਵਿ-ਵੰਨਗੀ ਦੇਖੋ:-

ਰਾਣਾ ਰਾਇ ਕਮਾਲ ਦੀ ਰਣ ਭਾਰਾ ਬਾਹੀ।  
ਮਉਜ ਦੀ ਤਲਵੰਡੀਓਂ, ਚੜ੍ਹਿਆ ਸਾਬਹੀ।  
ਢਾਲੀ ਅੰਬਰ ਛਾਇਆ, ਛੁੱਲੇ ਅੱਕ ਕਾਹੀ।  
ਜੁਟੇ ਆਹਮੋ ਸਾਹਮਣੇ, ਨੇਜੇ ਝਲਕਾਹੀ।  
ਮਉਜੇ ਘਰ ਵਧਾਈਆਂ, ਘਰ ਚਾਚੇ ਧਾਹੀ।

ਇਸ ਵਾਰ ਦੀ ਧੁਨੀ ਉਪਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ 'ਗਊੜੀ ਦੀ ਵਾਰ' ਨੂੰ ਗਾਉਣ ਦਾ ਸੰਕੇਤ ਹੈ।

### (ਅ) ਟੂੰਡੇ ਅਸਰਾਜੇ ਦੀ ਵਾਰ-

ਇਹ ਵਾਰ ਰਾਜੇ ਸਾਰੰਗ ਦੇ ਪੁੱਤਰ ਅਸਰਾਜ ਦੀ ਵਾਰਤਾ ਉਪਰ ਅਧਾਰਿਤ ਹੈ, ਜਿਸ ਨੂੰ ਪੂਰਨ ਭਗਤ ਵਾਂਗ ਮਤਰੇਈ ਮਾਂ ਦਾ ਪਿਆਰ ਨਾ ਕਬੂਲਣ ਕਰਕੇ ਝੂਠੀ ਤੁਹਮਤ ਲਗਾ ਕੇ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ, ਪਰ ਜੱਲਾਦ ਕੇਵਲ ਉਸਦੀ ਬਾਂਹ ਵੱਡ ਕੇ ਉਸ ਨੂੰ ਛੱਡ ਦਿੰਦੇ ਹਨ ਤੇ ਉਹ ਬਾਅਦ ਵਿੱਚ ਸਮਾਂ ਪਾ ਕੇ ਕਿਸੇ ਹੋਰ ਰਾਜ ਦਾ ਰਾਜਾ ਬਣ ਜਾਂਦਾ ਹੈ। ਅਖੀਰ ਵਿੱਚ ਸਾਰੰਗ ਦੀ ਸਹਾਇਤਾ ਲਈ ਵੀ ਆਉਂਦਾ ਹੈ। ਵਾਰ ਦੀ ਵੰਨਗੀ ਵੇਖਣਯੋਗ ਹੈ:-

ਭਬਕਿਉ ਸ਼ੇਰ ਸਰਦੂਲ ਰਾਇ, ਰਣ ਮਾਰੂ ਵੱਜੇ।  
ਖਾਨ ਸੁਲਤਾਨ ਬਡ ਸੁਰਮੇ, ਵਿੱਚ ਰਣ ਦੇ ਗੱਜੇ।

ਖਤ ਲਿਖੇ ਟੁੰਡੇ ਅਸਰਾਜ ਨੂੰ, ਪਾਤਸ਼ਾਹੀ ਅੱਗੇ।  
ਟਿੱਕਾ ਸਾਰੰਗ ਬਾਪ ਨੇ, ਦਿੱਤਾ ਭਰ ਲੱਜੇ।  
ਛਤਹਿ ਪਾਏ ਅਸਰਾਜ ਜੀ, ਸ਼ਾਹੀ ਘਰ ਸੱਜੇ।

ਇਸ ਵਾਰ ਦੀ ਧੁਨੀ ਉਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ 'ਆਸਾ ਦੀ ਵਾਰ' ਨੂੰ ਗਾਊਣ ਦਾ ਆਦੇਸ਼ ਹੈ।

#### (੯) ਸਿਕੰਦਰ ਇਬਰਾਹੀਮ ਦੀ ਵਾਰ-

ਇਸ ਵਾਰ ਵਿੱਚ ਸਰਦਾਰ ਸਿਕੰਦਰ ਵੱਲੋਂ ਇਬਰਾਹੀਮ ਤੋਂ ਬ੍ਰਾਹਮਣ ਇਸਤਰੀ ਦੀ ਇੱਜਤ ਬਚਾਊਣ ਲਈ ਜੰਗ ਲੜਨ ਦੀ ਘਟਨਾ ਦਾ ਵਰਣਨ ਹੈ। ਸਿਕੰਦਰ ਇਬਰਾਹੀਮ ਨੂੰ ਹਰਾ ਕੇ ਸੰਗਲਾਂ ਨਾਲ ਇਸ ਪ੍ਰਕਾਰ ਬੰਨ੍ਹ ਦਿੰਦਾ ਹੈ, ਜਿਵੇਂ ਬਾਂਦਰ ਨੂੰ ਕਿੱਲੇ ਨਾਲ ਬੰਨਿਆ ਹੋਵੇ। ਇਸ ਵਾਰ ਵਿੱਚ ਸਿਕੰਦਰ ਇਬਰਾਹੀਮ ਨੂੰ ਮਾਰਦਾ ਨਹੀਂ ਸਗੋਂ ਗਲਤੀ ਮਨਾ ਕੇ ਛੱਡ ਦਿੰਦਾ ਹੈ। ਨਮੂਨਾ ਵੇਖਣ ਵਾਲਾ ਹੈ:-

ਪਾਪੀ ਖਲ ਬਰਾਹਮ ਪਰ ਚੜ੍ਹ ਆਏ ਸਿਕੰਦਰ।  
ਭੇੜ ਦੋਹਾਂ ਦਾ ਮਚਿਆ, ਬਡ ਰਣ ਦੇ ਅੰਦਰ।  
ਫੜਿਆ ਖਲ ਬਰਾਹਮ ਨੇ, ਕਰ ਬਡ ਅੰਡੰਬਰ।  
ਬੱਧਾ ਸੰਗਲ ਪਾਇਕੈ ਜਨ ਕੀਲੇ ਬੰਦਰ।  
ਆਪਣਾ ਹੁਕਮ ਮਨਾਇਕੇ ਛੱਡਿਆ ਜੱਗ ਅੰਦਰ।

ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਰਚਿਤ 'ਗੁਜਰੀ ਦੀ ਵਾਰ' ਨੂੰ ਇਸ ਦੀ ਧੁਨੀ 'ਤੇ ਗਾਊਣ ਦਾ ਹੁਕਮ ਹੈ।

#### (੧੦) ਲੱਲੇ ਬਹਿਲੀਮੇ ਦੀ ਵਾਰ-

ਲੱਲਾ ਅਤੇ ਬਹਿਲੀਮਾ ਕਾਂਗੜੇ ਦੇ ਰਾਜਪੂਤ ਸਰਦਾਰ ਸਨ। ਵਾਰ ਦੀ ਵਾਰਤਾ ਅਨੁਸਾਰ ਲੱਲਾ ਦੇ ਦੇਸ਼ ਵਿੱਚ ਕਾਲ ਪੈ ਗਿਆ। ਬਹਿਲੀਮਾ ਨੇ ਪਾਣੀ ਛੱਡ ਕੇ ਲੱਲੇ ਦਾ ਕਾਲ ਦੂਰ ਕਰ ਦਿੱਤਾ, ਪਰ ਉਸ ਦੀ ਸ਼ਰਤ ਸੀ ਕਿ ਲੱਲਾ ਉਸ ਨੂੰ ਲਗਾਨ ਦੇਵੇਗਾ। ਲੱਲਾ ਬਾਅਦ ਵਿੱਚ ਲਗਾਨ ਦੇਣ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਦੋਹਾਂ ਵਿਚਕਾਰ ਭੇੜ ਹੁੰਦਾ ਹੈ ਤੇ ਬਹਿਲੀਮਾ ਇਸ ਵਿੱਚ ਲੱਲੇ ਨੂੰ ਮਾਰ ਦਿੰਦਾ ਹੈ। ਵਾਰ ਅਨੁਸਾਰ ਲੱਲਾ ਦਾ ਸਿਰ ਧੜ ਨਾਲੋਂ ਅਲੱਗ ਪਿਆ ਇਜ ਜਾਪਦਾ ਸੀ ਜਿਵੇਂ ਵਾਹਣ ਵਿੱਚ ਢੀਮਾਂ ਪਈਆਂ ਹੁੰਦੀਆਂ ਹਨ। ਵਾਰ ਦਾ ਨਮੂਨਾ ਇਸ ਤਰ੍ਹਾਂ ਹੈ:-

ਕਾਲ ਲੱਲਾ ਦੇ ਦੇਸ਼ ਦਾ, ਖੋਹਿਆ ਬਹਿਲੀਮਾ।  
ਹਿੱਸਾ ਛਠਾ ਮਨਾਇ ਕੈ, ਜਲ ਨਹਿਰੋਂ ਦੀਨਾ।  
ਫਿਰਾਹੂੰਨ ਹੋਇ ਲੱਲਾ ਨੇ ਰਣ ਮੰਡਯਾ ਧੀਮਾਂ,  
ਭੇੜ ਦੁਹਾਂ ਵਿੱਚ ਮਚਿਆ, ਸੱਟ ਪਈ ਅਨੀਮਾਂ,  
ਸਿਰ ਧੜ ਛਿੱਗੇ ਖੇਤ ਵਿੱਚ, ਜਿਉਂ ਬਾਹਣ ਢੀਮਾਂ,  
ਦੇਖ ਮਾਰੇ ਲੱਲੇ ਬਹਿਲੀਮ ਨੇ, ਰਣ ਮੌਂ ਧਰ ਸੀਮਾਂ।

ਇਸ ਵਾਰ ਦੀ ਧੁਨੀ ਉਪਰ ਸ੍ਰੀ ਗੁਰੂ ਰਾਮਦਾਸ ਜੀ ਦੀ 'ਵਡਹੰਸ ਦੀ ਵਾਰ' ਨੂੰ ਗਾਊਣ ਦਾ ਆਦੇਸ਼ ਹੈ।

#### (੧੧) ਹਸਨੇ ਮਹਿਮੇ ਦੀ ਵਾਰ-

ਇਸ ਵਾਰ ਵਿੱਚ ਦੋ ਰਾਜਪੂਤ ਸਰਦਾਰਾਂ ਦੀ ਆਪਸ ਵਿੱਚ ਈਰਖਾ ਕਰਕੇ ਲੜਾਈ ਦਾ ਵਰਣਨ

ਹੈ। ਮਹਿਮੇ ਨੇ ਹਸਨੇ ਨੂੰ ਕੈਦ ਕਰ ਲਿਆ ਪਰ ਉਹ ਰਾਤ ਨੂੰ ਚੋਰੀ ਬਚ ਨਿਕਲਿਆ ਅਤੇ ਫੌਜ ਲੈ ਕੇ ਮੁੜ ਮਹਿਮੇ ਨਾਲ ਲੜਨ ਆਇਆ ਅਤੇ ਬਹਾਦਰੀ ਨਾਲ ਲੜਦਾ ਹੋਇਆ ਮਾਰਿਆ ਗਿਆ। ਇਸ ਵਾਰ ਦਾ ਕਰਤਾ ਮਾਖਾ ਨਾਂ ਦਾ ਢਾਡੀ ਸੀ, ਜੋ ਵਾਰ ਦੀ ਤੁੱਕ ਤੋਂ ਸਪਸ਼ਟ ਹੁੰਦਾ ਹੈ:-

“ਆਖੇ ਮਾਖਾ ਢਾਡੀਆਂ ਦੋ ਸ਼ੀਂਹਾਂ ਨਾ ਤੁਰਦੇ ਰਲ ।”

ਇਸ ਵਾਰ ਵਿੱਚ ਮਹਿਮਾ ਬੇਈਮਾਨੀ ਨਾਲ ਹਸਨੇ ਨੂੰ ਮਾਰਦਾ ਹੈ, ਵਾਰ ਦਾ ਨਮੂਨਾ ਇਸ ਤਰ੍ਹਾਂ ਹੈ:-

ਮਹਿਮਾ-ਹਸਨਾ ਰਾਜਪੂਤ, ਰਾਇ ਭਾਰੇ ਭੱਟੀ ।  
ਹਸਨੇ ਬੇਈਮਾਨੀ ਨਾਲ, ਮਹਿਮੇ ਖੱਟੀ ।  
ਭੇੜ ਦੋਹਾਂ ਦਾ ਮੱਚਿਆ, ਸਿਰ ਵੱਗੇ ਛੱਟੀਂ ।  
ਮਹਿਮੇ ਪਾਈ ਫਤਹਿ ਰਣ, ਗਲ ਹਸਨੇ ਘੱਟੀ ।  
ਬੰਨ੍ਹ ਹਸਨੇ ਨੂੰ ਛੱਡਿਆ, ਜਸ ਮਹਿਮੇ ਖੱਟੀ ।

ਇਸ ਵਾਰ ਦੀ ਧਾਰਨਾ ਉਪਰ ਗੁਰੂ ਰਾਮਦਾਸ ਜੀ ਦੀ ‘ਸਾਰੰਗ ਦੀ ਵਾਰ’ ਨੂੰ ਗਾਉਣ ਦਾ ਸੰਕੇਤ ਹੈ।

### (ਕ) ਮੂਸੇ ਦੀ ਵਾਰ-

ਇਸ ਵਾਰ ਦੀ ਵਾਰਤਾ ਅਨੁਸਾਰ ਆਪਣੀ ਮੰਗੇਤਰ ਦੇ ਕਿਸੇ ਹੋਰ ਨਾਲ ਵਿਆਹੇ ਜਾਣ ਉਤੇ ਮੂਸਾ ਉਸਦੇ ਪਤੀ ਨਾਲ ਜੰਗ ਲੜ ਕੇ ਉਸ ਨੂੰ ਬੋਹ ਲਿਆਉਂਦਾ ਹੈ, ਪਰ ਫੇਰ ਉਸ ਇਸਤਰੀ ਦੇ ਸਤ ਤੇ ਧਰਮ ਦੀ ਅਪੀਲ ਤੋਂ ਪ੍ਰਭਾਵਿਤ ਹੋ ਕੇ ਵਾਪਿਸ ਉਸ ਦੇ ਪਤੀ ਨਾਲ ਤੌਰ ਦਿੰਦਾ ਹੈ। ਇਸ ਵਾਰ ਦੀ ਉਦਾਹਰਨ ਇਸ ਪ੍ਰਕਾਰ ਹੈ:-

ਚੜ੍ਹਿਆ ਮੂਸਾ ਬਾਦਸ਼ਾਹ, ਸੁਣਿਐ ਸਭ ਜੱਗੇ ।  
ਤ੍ਰੈ ਸੈ ਸੱਠ ਮਰਾਤਬਾ, ਇੱਕ ਘੁਰਿਐ ਛੱਗੇ ।  
ਦੰਦ ਚਿਟੇ ਵਡ ਹਾਬੀਆਂ, ਕਹੁ ਕਿਤ ਵਰੱਗੇ ।  
ਕੁਤ ਪਛਾਤੀ ਬਗਲਿਆਂ, ਘਟੈ ਕਾਲੀ ਬਗੇ ।  
ਏਹੀ ਕੀਤੀ ਮੂਸਿਆ, ਕਿਨ ਕਰੀ ਨ ਅੱਗੇ ।

‘ਮੂਸੇ ਦੀ ਵਾਰ’ ਇੱਕ ਸਦਾਚਾਰਕ ਵਿਸ਼ੇ ਦੀ ਪੇਸ਼ਕਾਰੀ ਕਰਦੀ ਹੈ। ਇਸ ਵਾਰ ਦੀ ਧੁਨੀ ਉਪਰ ਗੁਰੂ ਰਾਮਦਾਸ ਜੀ ਦੀ ‘ਕਾਨੜੇ ਦੀ ਵਾਰ’ ਗਾਏ ਜਾਣ ਦਾ ਸੰਕੇਤ ਹੈ।

ਇਸ ਤਰ੍ਹਾਂ ਪੂਰਵ ਨਾਨਕ ਕਾਲ ਦੀਆਂ ਛੇ ਲੋਕਵਾਰਾਂ ਪੰਜਾਬੀ ਬੀਰ ਰਸੀ ਸਾਹਿਤ ਦੀ ਪੁਰਾਤਨਤਾ ਵੱਲ ਸੰਕੇਤ ਕਰਦੀਆਂ ਹਨ ਅਤੇ ਇਸ ਤੋਂ ਬਾਅਦ ਤਿੰਨ ਵਾਰਾਂ ਹੋਰ ਮੱਧਕਾਲੀਨ ਪੰਜਾਬੀ ਸਾਹਿਤ ਵਿੱਚ ਲੋਕਵਾਰਾਂ ਦੇ ਰੂਪ ਵਿੱਚ ਮਿਲਦੀਆਂ ਹਨ, ਇਝ ਕੁਲ ਨੌ ਲੋਕ ਵਾਰਾਂ ਦੀਆਂ ਧੁਨੀਆਂ ਉਪਰ ਬਾਅਦ ਵਿੱਚ ਗੁਰੂ ਸਾਹਿਬਾਨਾਂ ਨੇ ਆਪਣੀਆਂ ਵਾਰਾਂ ਨੂੰ ਗਾਉਣ ਦਾ ਸੰਕੇਤ ਕੀਤਾ ਜੋ ਉਸ ਸਮੇਂ ਦੇ ਪੰਜਾਬੀ ਸਮਾਜ-ਸਭਿਆਚਾਰ ਵਿੱਚ ਇਨ੍ਹਾਂ ਵਾਰਾਂ ਦੀ ਲੋਕਪ੍ਰਿਯਤਾ ਅਤੇ ਪ੍ਰਚਲਿਤ ਹੋਣ ਦੀ ਸਾਖੀ ਭਰਦਾ ਹੈ।

### 3. ਸੂਫੀ ਕਾਵਿ-ਧਰਾ

ਪੰਜਾਬੀ ਸਾਹਿਤ ਵਿੱਚ ਸੂਫੀ ਕਾਵਿਧਾਰਾ ਪ੍ਰਮੁੱਖ ਸਥਾਨ ਦੀ ਧਾਰਨੀ ਹੈ। ਪੰਜਾਬੀ ਸਾਹਿਤ ਦੇ ਆਦਿਕਾਲ ਵਿੱਚ ਸੂਫੀ ਕਾਵਿ-ਪਰੰਪਰਾ ਦਾ ਆਰੰਭ ਬਾਬਾ ਫਰੀਦ (1173-1266 ਈ.) ਰਾਹੀਂ ਹੁੰਦਾ ਹੈ। ਪੰਜਾਬੀ ਸੂਫੀ ਕਾਵਿਧਾਰਾ 12ਵੀਂ ਸਦੀ ਵਿੱਚ ਆਰੰਭ ਹੁੰਦੀ ਹੈ। ਆਦਿਕਾਲ ਦੇ ਸੂਫੀ ਕਵੀਆਂ ਵਿੱਚ ਇੱਕ ਬਾਬਾ ਫਰੀਦ ਨੂੰ ਹੀ ਵਿਚਾਰਿਆ ਜਾਂਦਾ ਹੈ। ਬਾਬਾ ਫਰੀਦ ਪੰਜਾਬੀ ਸਾਹਿਤ ਦਾ ਪਿਤਾਮਾ ਮੰਨਿਆ ਜਾਂਦਾ ਹੈ। ਭਾਵੇਂ ਉਨ੍ਹਾਂ ਤੋਂ ਪਹਿਲਾਂ ਵੀ ਪੰਜਾਬੀ ਸਾਹਿਤ ਦੀ ਰਚਨਾ ਨਾਥ-ਜੋਗੀਆਂ ਤੇ ਹੋਰ ਕਵੀਆਂ ਵੱਲੋਂ ਕੀਤੀ ਜਾ ਚੁੱਕੀ ਸੀ, ਪਰ ਬਾਬਾ ਫਰੀਦ ਨੂੰ ਪੰਜਾਬੀ ਸਾਹਿਤ ਦਾ ਮੀਲ ਪੱਥਰ ਇਸ ਲਈ ਮੰਨਿਆ ਜਾਂਦਾ ਹੈ ਕਿ ਇੱਕ ਤਾਂ ਇਨ੍ਹਾਂ ਦੇ ਜੀਵਨ-ਕਾਲ ਨਾਲ ਸੰਬੰਧਿਤ ਵੇਰਵਾ ਨਿਸ਼ਚਿਤ ਰੂਪ ਵਿੱਚ ਮਿਲਦਾ ਹੈ ਤੇ ਦੂਜਾ ਇਨ੍ਹਾਂ ਦੀ ਰਚਨਾ ਆਦਿ ਗ੍ਰੰਥ ਵਿੱਚ ਸੰਕਲਿਤ ਹੋਣ ਕਾਰਣ ਪ੍ਰਮਾਣਿਕ ਸਰੂਪ ਵਾਲੀ ਮੰਨੀ ਜਾਂਦੀ ਹੈ। ਬਾਬਾ ਫਰੀਦ ਪੰਜਾਬੀ ਦੇ ਪਹਿਲੇ ਸੂਫੀ ਕਵੀ ਹੋਣ ਦੇ ਨਾਲ-ਨਾਲ ਪੰਜਾਬੀ ਦੇ ਪਹਿਲੇ ਪ੍ਰਮਾਣਿਕ ਸਾਹਿਤਕਾਰ/ਕਵੀ ਵਜੋਂ ਵੀ ਜਾਣੇ ਜਾਂਦੇ ਹਨ।

ਬਾਬਾ ਫਰੀਦ ਦਾ ਜਨਮ 1173 ਈ. ਵਿੱਚ ਪਾਕਿਸਤਾਨ ਦੇ ਜ਼ਿਲ੍ਹਾ ਮੁਲਤਾਨ ਦੇ ਇੱਕ ਪਿੰਡ ਖੇਤਵਾਲ/ਕਠਵਾਲ (ਅੱਜ ਕਲੁਚਾਲੀ ਮੁਸ਼ਕਿਆਂ) ਵਿੱਚ ਮਹਿਸੂਨ ਮਹੀਨੇ ਦੀ ਪਹਿਲੀ ਤਾਰੀਖ ਨੂੰ ਹੋਇਆ। ਆਪ ਦੇ ਪਿਤਾ ਜਮਾਲੁਦੀਨ ਸੁਲੇਮਾਨ ਤੇ ਮਾਤਾ ਬੀਬੀ ਕਰਸੂਮ ਖਾਤੁਨ ਸਨ। ਆਪ ਪਿਤਾ ਵੱਲੋਂ ਗਜ਼ਨੀ ਦੇ ਸ਼ਾਹੀ ਖਾਨਦਾਨ ਅਤੇ ਮਾਤਾ ਵੱਲੋਂ ਹਜ਼ਰਤ ਅਲੀ ਤੇ ਹਜ਼ਰਤ ਅੰਬਾਸ ਦੇ ਘਰਾਣੇ ਨਾਲ ਸੰਬੰਧ ਰੱਖਦੇ ਸਨ। ਵਿਦਵਾਨਾਂ ਦਾ ਮੰਨਣਾ ਹੈ ਕਿ ਆਪ ਦੇ ਜੀਵਨ ਨੂੰ ਢਾਲਣ ਵਿੱਚ ਆਪ ਜੀ ਦੀ ਮਾਤਾ ਦਾ ਬਹੁਤ ਵੱਡਾ ਹੱਥ ਸੀ, ਜਿਨ੍ਹਾਂ ਦੇ ਪ੍ਰਭਾਵ ਅਧੀਨ ਹੀ ਆਪ ਬਚਪਨ ਤੋਂ ਹੀ ਸ਼ੁਰੰਨੀ ਨੇਮਾਂ ਦੀ ਪਾਲਣਾ, ਨਮਾਜ਼ ਆਦਿ ਵਿੱਚ ਪੱਕੇ ਜੜ ਗਏ ਸਨ। ਆਪ ਨੇ ਮੁਢਲੀ ਸਿੱਖਿਆ ਮੁਲਤਾਨ ਵਿਖੇ ਮੌਲਾਨਾ ਮਿਨਹਾਜ਼-ਉਦ-ਦੀਨ ਤੋਂ ਪ੍ਰਾਪਤ ਕੀਤੀ ਅਤੇ ਇੱਥੇ ਹੀ ਆਪ ਖੁਆਜ਼ਾ ਬਖਤਿਆਰ ਕਾਕੀ ਦੇ ਮੁਰੀਦ ਬਣ ਗਏ। ਕੁਝ ਸਮੇਂ ਬਾਅਦ ਆਪ ਆਪਣੇ ਮੁਰਸ਼ਦ ਕੌਲ ਦਿੱਲੀ ਜਾ ਕੇ ਸੂਫੀ ਸਾਧਨਾ ਵਿੱਚ ਲੱਗੇ ਰਹੇ। ਚਿਸ਼ਤੀ ਫਿਰਕੇ ਦੇ ਉਸ ਸਮੇਂ ਦੇ ਦੋ ਮਹਾਨ ਫ਼ਕੀਰਾਂ ਸ਼ੇਖ ਮੌਈਅਨ-ਦੀਨ-ਚਿਸ਼ਤੀ (ਅਜ਼ਮੇਰ) ਅਤੇ ਖੁਆਜ਼ਾ ਬਖਤਿਆਰ ਕਾਕੀ (ਦਿੱਲੀ) ਦੋਹਾਂ ਤੋਂ ਇਕੱਠੇ ਹੀ ਰੁਹਾਨੀਂ ਤਾਲੀਮ ਹਾਸਿਲ ਕੀਤੀ, ਜਿਹੜਾ ਕਿ ਚਿਸ਼ਤੀ ਸੰਪ੍ਰਦਾਇ ਦੇ ਇਤਿਹਾਸ ਵਿੱਚ ਸਭ ਤੋਂ ਪਹਿਲੀ ਵਾਰ ਹੋਇਆ ਸੀ। ਖੁਆਜ਼ਾ ਬਖਤਿਆਰ ਕਾਕੀ ਤੋਂ ਬਾਅਦ ਆਪ ਚਿਸ਼ਤੀ ਸੰਪ੍ਰਦਾਇ ਦੇ ਮੁਖੀ ਬਣੇ ਅਤੇ ਆਪਣਾ ਟਿਕਾਣਾ ਅਜੋਧਨ (ਪਾਕਪਟਨ) ਵਿੱਚ ਕਰ ਲਿਆ। ਆਪ ਨੇ ਆਪਣੇ ਜਿਉਂਦੇ ਜੀਅ ਹੀ ਨਿਜ਼ਾਮੁੱਦੀਨ ਔਲੀਆ ਨੂੰ ਆਪਣਾ ਉਤਰਾਧਿਕਾਰੀ ਬਾਪ ਦਿੱਤਾ ਅਤੇ ਅੰਤ 1273 ਈ. ਵਿੱਚ ਆਪ ਦਾ ਪਾਕਪਟਨ ਵਿਖੇ ਦਿਹਾਂਤ ਹੋਇਆ।

ਬਾਬਾ ਫਰੀਦ ਦਾ ਪੂਰਾ ਨਾਂ ਫਰੀਦੁ-ਦੀਨ-ਮਸਉਦ ਸੀ ਅਤੇ ਇਨ੍ਹਾਂ ਨੂੰ ‘ਸ਼ੇਖ ਫਰੀਦ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਬਚਨਾਂ ਦੀ ਮਿਠਾਸ ਕਾਰਣ ਉਨ੍ਹਾਂ ਨੂੰ ‘ਸ਼ਕਰਗੰਜ’ (ਸ਼ਕਰ ਦਾ ਖਜ਼ਾਨਾ) ਸੱਦਿਆ ਜਾਂਦਾ ਸੀ। ‘ਸੀਜੀਰੂਲ ਔਲੀਆ’ ਪੁਸਤਕ ਦਾ ਕਰਤਾ ਹਜ਼ਰਤ ਕਿਰਮਾਨੀ ਆਪ ਨੂੰ ‘ਸ਼ੈਮੂਲ ਮੁਸ਼ਾਇਕ’ (ਪੀਰਾਂ ਦਾ ਪੀਰ) ਦੀ ਉਪਾਧੀ ਦਿੰਦਾ ਹੈ।

ਬਾਬਾ ਫਰੀਦ ਪੰਜਾਬੀ ਦੇ ਨਾਲ-ਨਾਲ ਫਾਰਸੀ ਦੇ ਵੀ ਜਾਣਕਾਰ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ ਨਾਂ ਹੇਠ 4 ਸ਼ਬਦ (ਦੋ ਰਾਗ ਆਸਾ ਅਤੇ ਦੋ ਰਾਗ ਸੂਹੀ) ਅਤੇ 130 ਸ਼ਲੋਕ ਦਰਜ ਹਨ। ਸ਼ਲੋਕਾਂ ਵਿੱਚ 112 ਸ਼ਲੋਕ ਆਪ ਜੀ ਦੀ ਰਚਨਾ ਅਤੇ ਬਾਕੀ 18 ਸ਼ਲੋਕ ਗੁਰੂ ਸਾਹਿਬਾਨਾਂ (ਗੁਰੂ ਨਾਨਕ, ਗੁਰੂ ਅਮਰਦਾਸ ਤੇ ਗੁਰੂ ਅਰਜਨ ਦੇਵ ਜੀ) ਦੇ ਹਨ, ਜੋ ਆਪ ਜੀ ਦੇ ਸ਼ਲੋਕਾਂ ਵਿੱਚ ਟਿੱਪਣੀ ਵਜੋਂ ਦਰਜ ਕੀਤੇ ਗਏ ਹਨ। ਇਨ੍ਹਾਂ ਤੋਂ ਬਿਨਾਂ ਨਸੀਹਤਨਾਮਾ, ਇੱਕ ਕਾਫ਼ੀ, ਇੱਕ ਪੱਧਰੀ-ਨਾਮਾ(ਵਾਰਤਕ) ਤੇ ਕੁਝ ਹੋਰ ਸ਼ਲੋਕ ਅਜਿਹੀਆਂ ਰਚਨਾਵਾਂ ਹਨ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹਨ, ਪਰ ਆਪ ਦੇ ਨਾਂ ਨਾਲ ਜੋੜੀਆਂ ਜਾਂਦੀਆਂ ਹਨ, ਇਨ੍ਹਾਂ ਨੂੰ ਪ੍ਰਮਾਣਿਕ ਨਹੀਂ ਮੰਨਿਆ ਜਾਂਦਾ।

ਬਾਬਾ ਫਰੀਦ ਆਪਣੇ ਕਲਾਮ ਲਈ ‘ਸ਼ਬਦ’ ਅਤੇ ‘ਸ਼ਲੋਕ’ ਦੋ ਕਾਵਿ-ਰੂਪਾਂ ਦੀ ਵਰਤੋਂ ਕਰਦੇ ਹਨ। ਉਹ ਸੂਫੀ ਮਤ ਦੇ ਬਾ-ਸ਼ਰਾਅ ਧੜੇ ਦੇ ਪਤੀਨਿਧ ਸੂਫੀ ਹਨ ਅਤੇ ਸੂਫੀਆਂ ਦੇ ਚਿਸ਼ਤੀ ਸੰਪ੍ਰਦਾਇ ਨਾਲ ਸੰਬੰਧਿਤ ਹਨ। ਉਨ੍ਹਾਂ ਨੇ ਪੰਜਾਬੀ ਸੂਫੀ ਕਾਵਿ ਵਿੱਚ ਪ੍ਰੇਮ (ਨੇਹੁੰ), ਬਿਰਹਾ, ਪੰਜਾਬੀ ਮਾਹੌਲ, ਪਤੀ-ਪਤਨੀ ਤੇ ਪ੍ਰੇਮੀ-ਪ੍ਰੇਮਿਕਾ ਦੇ ਪ੍ਰਤੀਕ, ਮੌਤ ਨੂੰ ਵਿਆਹ ਨਾਲ ਜੋੜਨਾ ਆਦਿ ਨੂੰ ਆਪਣੇ ਕਲਾਮ

ਵਿੱਚ ਪੇਸ਼ ਕੀਤਾ ਹੈ। 'ਸ਼ਰੀਅਤ' ਸੂਫੀ ਸਾਧਨਾ ਦਾ ਪਹਿਲਾ ਪੜਾਅ ਹੈ ਤੇ ਬਾਬਾ ਫਰੀਦ ਇਸੇ ਪੜਾਅ ਦਾ ਸੂਫੀ ਕਵੀ ਹੈ। ਬਾਬਾ ਫਰੀਦ ਦੇ ਕਲਾਮ ਵਿੱਚ ਅੱਲਾਹ, ਮਨੁੱਖ ਦੀ ਥੋੜਚਿਰਤਾ ਤੇ ਸਦਾਚਾਰਕ ਜੀਵਨ ਨਾਲ ਸੰਬੰਧਿਤ ਵਿਚਾਰਾਂ ਦੀ ਪ੍ਰਤੀਨਿਧਤਾ ਹੈ। ਬਾਬਾ ਫਰੀਦ ਦੀ ਰਚਨਾ ਸ਼ੁੱਧ ਤੇ ਠੁਕਦਾਰ ਪੰਜਾਬੀ ਵਿੱਚ ਹੈ, ਜੋ ਲਹਿਦੀ ਜਾਂ ਮੁਲਤਾਨੀ ਮੁਹਾਵਰੇ ਵਾਲੀ ਹੈ, ਜੋ ਅੱਗੇ ਵੀ ਪੰਜਾਬੀ ਸਾਹਿਤ ਦਾ ਮਾਧਿਅਮ ਬਣੀ ਰਹਿੰਦੀ ਹੈ। ਥੋੜਾ ਦੀ ਮਿਠਾਸ, ਸਰਲਤਾ, ਸਪੱਸ਼ਟਤਾ, ਰਵਾਨੀ, ਤਾਜ਼ਗੀ, ਸੁਚੱਜੀ ਸ਼ਬਦ ਚੋਣ ਤੇ ਸ਼ਬਦ-ਘਾੜਤ, ਸੰਜਮ, ਸੰਕੇਤਕ ਅੱਸ਼, ਵਿਸ਼ਾਲਤਾ ਤੇ ਭਾਵਾਂ ਦੀ ਡੂੰਘਾਈ ਬਾਬਾ ਫਰੀਦ ਦੀ ਕਵਿਤਾ ਦੇ ਰੂਪਕ ਗੁਣ ਹਨ। ਫਰੀਦ ਰਚਨਾ ਦੇ ਕੁਝ ਪ੍ਰਤੀਨਿਧ ਨਮੂਨੇ ਇਸ ਤਰ੍ਹਾਂ ਹਨ:-

- ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥  
ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ ॥
- ਕਤਿਕ ਕੁੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ ॥  
ਸੀਆਲੇ ਸੌਹੰਦੀਆਂ ਪਿਰ ਗਲਿ ਬਾਹੜੀਆਂ ॥
- ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮਿ ॥  
ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ ॥
- ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥  
ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥
- ਥੋੜੀਐ ਸਚੁ ਧਰਮੁ ਝੂਠੁ ਨ ਥੋੜੀਐ ॥  
ਜੋ ਗੁਰੁ ਦਸੈ ਵਾਟ ਮੁਗੀਦਾ ਜੋਲੀਐ ॥
- ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ ॥  
ਫਰੀਦਾ ਜਿਤੁ ਤਨਿ ਬਿਰਹੁ ਨ ਉਪਜੈ ਸੌ ਤਨੁ ਜਾਣੁ ਮਸਾਨੁ ॥
- ਫਰੀਦਾ ਚਿੱਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਡੁ ॥  
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥
- ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥  
ਮਤੁ ਸਰਮਿਦਾ ਥੀਵਹੀ ਸਾਂਈ ਦੈ ਦਰਬਾਰਿ ॥

#### 4. ਲੋਕ ਸਾਹਿਤ

ਲੋਕ ਸਾਹਿਤ ਕਿਸੇ ਵੀ ਭਾਸ਼ਾ ਤੇ ਸਾਹਿਤ ਦਾ ਮੁੱਢਲਾ ਸਰੂਪ ਹੁੰਦਾ ਹੈ। ਆਦਿ ਕਾਲ ਵਿੱਚ ਵੀ ਪੰਜਾਬੀ ਸਾਹਿਤ ਦੀਆਂ ਲੋਕ ਸਾਹਿਤ-ਵੰਨਗੀਆਂ ਜਿਵੇਂ ਲੋਕਗੀਤ, ਬੁਝਾਰਤਾਂ, ਅਖਾਣ ਤੇ ਮੁਹਾਵਰੇ ਆਦਿ ਮਿਲਦੀਆਂ ਹਨ।

ਆਦਿ ਕਾਲ ਵਿੱਚ ਪੰਜਾਬੀ ਲੋਕ ਨਾਚਾਂ ਨਾਲ ਸੰਬੰਧਿਤ ਲੋਕ ਗੀਤ, ਬਿਸ਼ਨਪਦੇ, ਬਾਰਾਂਮਾਹ, ਸਤਵਾਰਾਂ, ਬਿਰਹਡਾ ਅਤੇ ਕਰਹਲੇ ਆਦਿ ਪੁਰਾਤਨ ਕਾਵਿ-ਰੂਪਾਂ ਵਿੱਚ ਲੋਕ ਸਾਹਿਤ ਰੂਪ ਪ੍ਰਚਲਿਤ ਸਨ ਅਤੇ ਪੁਰਾਤਨ ਲੋਕ ਗਾਥਾਵਾਂ ਜਿਵੇਂ ਪੂਰਨ ਨਾਥ ਜੋਗੀ, ਰਾਜਾ ਰਸਾਲ੍ਹ ਤੇ ਰਾਣੀ ਕੋਕਿਲਾਂ, ਗੋਪੀਚੰਦ ਤੇ ਮੈਨਾਵੰਤੀ, ਭਰਬਰੀ ਹਰੀ ਆਦਿ ਨਾਲ ਸੰਬੰਧਿਤ ਕਈ ਲੋਕਗੀਤ ਵੀ ਮਿਲਦੇ ਹਨ। ਜਿਵੇਂ ਗੋਪੀਚੰਦ ਦੇ ਜੋਗ ਧਾਰਨ ਸਮੇਂ ਮਾਤਾ ਮੈਨਾਵੰਤੀ ਦੀ ਮਾਨਸਿਕ ਦਸ਼ਾ ਦੇ ਚਿਤਰਨ ਸੰਬੰਧੀ ਰਚਿਆ ਗਿਆ ਲੋਕ ਗੀਤ

ਵੇਖਿਆ ਜਾ ਸਕਦਾ ਹੈ:-

ਚੰਨਣ ਚੌਂਕੀ ਵੇ ਗੋਪੀਚੰਦਾ, ਗੰਗਾ ਜਲ ਪਾਣੀ  
ਕੋਈ ਬੈਠ ਗੋਪੀਚੰਦ ਨ੍ਹਾਵੇ  
ਨ੍ਹਾਵੇ-ਧੋਵੇ, ਗੋਪੀ-ਚੰਦ ਵਸਤਰ ਪਹਿਨੇ  
ਮਾਤਾ ਵੇਖ ਮਹਿਲਾਂ ਵਿਚੋਂ ਰੋਈ ਵੇ  
ਮੀਂਹ ਨਾ ਵਰਸੇ, ਨੀ ਮਾਤਾ ਮੇਰੀ, ਨਾ ਬੱਦਲ ਗਰਜੇ  
ਇਹ ਬੂੰਦ ਕਹਾਂ ਸੇ ਆਈ ਵੇ ?

ਬਾਵਾ ਬੁਧ ਸਿੰਘ ਆਪਣੀ ਪੁਸਤਕ ‘ਰਾਜਾ ਰਸਾਲੂ’ ਵਿੱਚ ਦੋ-ਛਾਈ ਸੌ ਸਾਲ ਪੁਰਾਣੇ ਤੇ  
ਪੂਰਵ-ਮੁਗਲ ਕਾਲ ਦੀ ਭੱਟ ਚਾਰਨ ਸ਼ੈਲੀ ਨਾਲ ਸੰਬੰਧਿਤ ਲੋਕ ਗੀਤ ਦੀ ਦੱਸ ਪਾਊਂਦੇ ਹਨ, ਜੋ ਇਸ  
ਤਰ੍ਹਾਂ ਹੈ:-

ਸਦਾ ਨ ਫੁਲਣ ਤੌਰੀਆਂ ਨਫਰਾ, ਸਦਾ ਨ ਸਾਵਣ ਹੋਇ।  
ਸਦਾ ਨ ਜੋਬਨ ਬਿਰ ਰਹੇ, ਸਦਾ ਨ ਜੀਵੇ ਕੋਇ।  
ਸਦਾ ਨ ਰਾਜਿਆਂ ਹਾਕਮਾ, ਸਦਾ ਨਾ ਰਾਜਿਆਂ ਦੇਸ਼।  
ਸਦਾ ਨ ਹੋਵੇ ਘਰ ਆਪਦਾ ਨਫਰਾ, ਭਠ ਪਿਆ ਪ੍ਰਦੇਸ਼।

‘ਬੁਝਾਰਤਾਂ’ ਇਸ ਕਾਲ ਦੇ ਪੰਜਾਬੀ ਲੋਕ ਸਾਹਿਤ ਵਿੱਚ ਖਾਸ ਤੌਰ ਤੇ ਪ੍ਰਚਲਿਤ ਹਨ। ਇਨ੍ਹਾਂ  
ਵਿੱਚੋਂ ਇਤਿਹਾਸ, ਭੂਗੋਲ ਤੇ ਆਰਥਿਕ-ਸਮਾਜਿਕ ਜੀਵਨ ਦਾ ਦਰਸ਼ਨ ਹੋਣ ਦੇ ਨਾਲ-ਨਾਲ ਸਿੱਖਿਆ  
ਦਾ ਵੀ ਸੰਚਾਰ ਹੁੰਦਾ ਹੈ। ਵਿਦਵਾਨਾਂ ਦਾ ਮੰਨਣਾ ਹੈ ਕਿ ਪ੍ਰਸਿੱਧ ਕਵੀ ਅਮੀਰ ਖੁਸਰੋ ਨੇ ਇਸ ਕਾਲ ਦੀਆਂ  
ਪੰਜਾਬੀ ਬੁਝਾਰਤਾਂ ਦਾ ਦੇਹਲਵੀ-ਭਾਸ਼ਾ ਵਿੱਚ ਅਨੁਵਾਦ ਕੀਤਾ ਸੀ। ਇਹ ਬੁਝਾਰਤਾਂ ਪੀੜ੍ਹੀ-ਦਰ-ਪੀੜ੍ਹੀ  
ਉਸੇ ਤਰ੍ਹਾਂ ਕੁਝ ਤਬਦੀਲੀਆਂ ਨਾਲ ਤੁਰੀਆਂ ਆ ਰਹੀਆਂ ਹਨ। ਉਦਾਹਰਨ ਵਜੋਂ-

- ਬਾਹਰੋਂ ਆਇਆ ਬਾਬਾ ਲੋਧੀ, ਛੇ ਟੰਗਾਂ ਤੇ ਸਤਵੀਂ ਬੋਚੀ  
(ਤੱਕੜੀ)
- ਬਾਤ ਪਾਵਾਂ ਬਤੌਲੀ ਪਾਵਾਂ, ਸੂਣ ਵੇ ਭਾਈ ਹਕੀਮਾ,  
ਲਕੜੀਆਂ ਚੌਂ ਪਾਣੀ ਕੱਢਾਂ, ਚੁੱਕ ਬਣਾਵਾਂ ਢੀਮਾਂ।  
(ਗੰਨੇ ਦਾ ਰਸ ਤੇ ਗੁੜ)
- ਹੱਥ ਲਾਇਆ ਉਹ ਸੇਲਾ ਲੱਗੇ,  
ਮੂੰਹ ਲਾਇਆ ਉਹ ਹੱਸੇ।  
(ਸ਼ੀਸ਼ਾ)
- ਇਨੀ ਕੁ ਇਕ ਘੜੀ,  
ਰਾਣੀ ਵੀ ਨਹਾਤੀ, ਰਾਜਾ ਵੀ ਨਹਾਤਾ,  
ਫੇਰ ਭਰੀ ਦੀ ਭਰੀ।  
(ਸੁਰਮੇਦਾਨੀ)
- ਐਧਰ ਕਾਠ, ਓਧਰ ਕਾਠ, ਵਿੱਚ ਬੈਠਾ ਜਗਨ ਨਾਥ।  
(ਬਾਦਾਮ)

**ਡਾ. ਮੋਹਨ ਸਿੰਘ ਦੀਵਾਨਾ** ਨੇ ਇਸ ਕਾਲ ਵਿੱਚ ਲੋਕ-ਸਾਹਿਤ ਦਾ ਇੱਕ ਰੂਪ ‘ਕਹਿ ਮੁਕਰਨੀਆਂ’ ਦੱਸਿਆ ਹੈ। ‘ਕਹਿ ਮੁਕਰਨੀਆਂ’ ਤੋਂ ਭਾਵ ਉਹ ਬੁਝਾਰਤਾਂ, ਜਿਨ੍ਹਾਂ ਵਿੱਚ ਜਵਾਬ ਵੀ ਵਿਚੇ ਹੁੰਦਾ ਹੈ। ਉਦਾਹਰਨ ਇਸ ਤਰ੍ਹਾਂ ਹੈ:-

- ਸ਼ਾਮ ਰੰਗ ਤੇ ਮਸਤਕ ਬੱਗਾ,  
ਜਿਉਂ ਕਿਸ਼ਨ ਜੀ ਟਿੱਕਾ ਲੱਗਾ।  
ਪਾਕ ਘਰ ਖੇਡਣ ਐਸੇ ਸ਼ਾਮ,  
ਮਨ ਮਾਂਹ ਵਿਚਾਰੇ ਉਨ ਕਾ ਨਾਮ।  
(ਮਾਂਹ)
- ਇਕ ਸੁਘੜ ਮੈਂ ਡਿੱਠੀ ਨਾਰੀ।  
ਪੰਡਤਾਂ ਨੂੰ ਲੱਗੇ ਬਹੁਤ ਪਿਆਰੀ।  
ਬੱਚੇ ਉਹਦੇ ਸੁੱਚੇ ਮੌਤੀ।  
ਮਿੱਤਰ ਪਿਆਰੇ ਦੱਸ ਪੜ੍ਹ ਕੇ ਪੋਥੀ।  
(ਪੋਥੀ)

ਇਸ ਕਾਲ ਵਿੱਚ ‘ਸੁਰਤਾਂ’ ਨਾਂ ਦਾ ਇੱਕ ਪੰਡਿਤ ਹੋਇਆ, ਜਿਸ ਦੇ ਨਾਂ ਹੇਠ 360 ਬੁਝਾਰਤਾਂ ਪ੍ਰਚਲਿਤ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਆਈ ਇਸ ਤੁਕ, “ਜੰਮਹਿ ਜੀਅ ਜਾਣੈ ਜੇ ਥਾਉਂ ਸੁਰਤਾ ਪੰਡਿਤੁ ਤਾ ਕਾ ਨਾਉਂ ॥”

ਦੇ ਆਧਾਰ ’ਤੇ ਇਹ ਮੰਨਿਆ ਜਾ ਸਕਦਾ ਹੈ ਕਿ ਸੁਰਤਾ ਪੰਡਿਤ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਇਆ ਹੋਵੇਗਾ।

‘ਸੁਰਤੇ’ ਪੰਡਿਤ ਦੀਆਂ ਬਹੁਤੀਆਂ ਬੁਝਾਰਤਾਂ ‘ਕਹਿ ਮੁਕਰਨੇ’ ਆਖੀਆਂ ਜਾ ਸਕਦੀਆਂ ਹਨ। ਸਭ ਤੋਂ ਪਹਿਲਾਂ ਬਾਬਾ ਗੰਗਾ ਸਿੰਘ ਬੇਦੀ ਨੇ ਸੁਰਤੇ ਪੰਡਿਤ ਦੀਆਂ ਲਗਭਗ 150 ਬੁਝਾਰਤਾਂ ਇਕੱਠੀਆਂ ਕੀਤੀਆਂ। ਇਹ ਬੁਝਾਰਤਾਂ ਇਸ ਤਰ੍ਹਾਂ ਹਨ:-

- ਇਕ ਪੁੱਤ ਨਾ ਜਾਈਂ ਰੰਨੇ ?  
ਘਰ ਜਾਏ ਤਾਂ ਭਾਂਡੇ ਭੰਨੇ  
ਬਾਹਰ ਜਾਏ ਤਾਂ ਮਾਪੇ ਅੰਨ੍ਹੇ  
ਲਾਡਾਂ ਵਿੱਚ ਨਾ ਆਖਾ ਮੰਨੇ- ਇਕ ਪੁੱਤ ਨਾ ‘ਜਾਈਂ’ ਰੰਨੇ।
- ਮੇਲੇ ਦੇ ਢੈ ਕੰਮ ਪੱਕੇ ?  
ਧੂਪ, ਧੂੜ, ਨਿਕਮੇ ਧੱਕੇ-ਮੇਲੇ ਦੇ ਢੈ ਕੰਮ ਪੱਕੇ।
- ਮੱਝ ਕੇਹੀ ? ਜ਼ਿਮੀਂ ਕੇਹੀ ? ਤ੍ਰੀਮਤ ਕੇਹੀ ?  
ਮੱਝ ਲੋਹੀ, ਜ਼ਿਮੀਂ ਰੋਹੀ,  
ਰੰਨ ਜੱਟੀ, ਹੋਰ ਸਭ ਖਾਣ ਦੀ ਚੱਟੀ।
- ਭੈੜੀ ਰੰਨ ਦੀ ਭੈੜੀ ਚਾਲ ?  
ਆਏ ਪ੍ਰਾਹੁਣਾ ਪੁੱਟੇ ਬਾਲ,  
ਨੱਕ ਪੂੰਝਦੀ ਉਤਲੇ ਨਾਲ,  
ਆਟਾ ਗੁੰਨ੍ਹੇ ਖੁਰਕੇ ਵਾਲ,  
ਭੈੜੀ ਰੰਨ ਦੀ ਭੈੜੀ ਚਾਲ।

ਇਸ ਤੋਂ ਬਿਨਾਂ ਸੁਰਤੇ ਪੰਡਿਤ ਦੀਆਂ ਕੁਝ ਬੁਝਾਰਤਾਂ ਅਖਾਣ ਰੂਪ ਵਿੱਚ ਲੋਕ ਮੂੰਹਾਂ ਤੇ ਚੜ੍ਹ ਗਈਆਂ ਹਨ ਜਿਵੇਂ:-

- ਕੁੜੀਆਂ ਚਿੜੀਆਂ ਬੱਕਰੀਆਂ,  
ਤੇ ਤਿੰਨੇ ਜਾਤਾਂ ਅੱਬਰੀਆਂ।
- ਸੌਂ ਚਾਚਾ, ਇਕ ਪਿਛਿ।  
ਸੌਂ ਦਾਰੂ, ਇਕ ਘਿਓ।  
ਸੌਂ ਬੇਰ, ਇਕ ਸਿਓ।

ਇਸ ਤਰ੍ਹਾਂ ਆਦਿ ਕਾਲ ਵਿੱਚ ਨਾਥ-ਜੋਗੀ, ਸੂਫੀ, ਵਾਰ ਤੇ ਲੋਕਸਾਹਿਤ ਪੱਧਰ ਤੇ ਪੰਜਾਬੀ ਸਾਹਿਤ ਪਛਾਣਨਯੋਗ ਹਾਲਤ ਵਿੱਚ ਉਪਲਬਧ ਸੀ। ਇਸ ਤੋਂ ਬਿਨਾਂ ਇਸ ਕਾਲ ਵਿੱਚ ਫੁਟਕਲ ਸਾਹਿਤ ਰਚਨਾ ਦੇ ਤੌਰ ਤੇ ਡਾ. ਮੋਹਨ ਸਿੰਘ ਦੀਵਾਨਾ ਵੱਲੋਂ ਕਵੀ ‘ਪੁਸ਼ਟ’ ਕ੍ਰਿਤ ‘ਸੱਸੀ’ ਦੇ ਪਹਿਲੇ ਕਿੱਸੇ ਬਾਰੇ ਜ਼ਿਕਰ ਕੀਤਾ ਗਿਆ, ਜੋ ਕਿ ਲਿਖਤੀ ਰੂਪ ਵਿੱਚ ਪ੍ਰਾਪਤ ਨਹੀਂ ਹੁੰਦਾ। ਇਸ ਤੋਂ ਬਿਨਾਂ ਪੁਰਾਤਨ ਵਾਰਤਕ ਸਰੂਪਾਂ ਵਿੱਚ ਗੋਰਖ ਨਾਥ ਰਚਿਤ ‘ਗੋਰਖ-ਉਪਨਿਸ਼ਦ’, ਬਾਬਾ ਫ਼ਰੀਦ ਦੇ ਨਾਂ ਹੇਠ ‘ਪੱਧਤੀਨਾਮਾ’ ਅਤੇ ਡਾ. ਤੁਲੈਚਨ ਸਿੰਘ ਬੇਦੀ ਅਨੁਸਾਰ ‘ਇਕਾਦਸੀ ਮਹਾਤਮ’ ਬਾਰੇ ਜ਼ਿਕਰ ਹੋਇਆ ਮਿਲਦਾ ਹੈ, ਜਿਹੜਾ ਕਿ ਅਜੇ ਹੋਰ ਖੋਜ ਦੀ ਮੰਗ ਕਰਦਾ ਹੈ। ਪਰ ਇਸ ਕਾਲ ਵਿੱਚ ਰਚੇ ਮੁੱਢਲੇ ਸਾਹਿਤ ਰਾਹੀਂ ਹੀ ਪੰਜਾਬੀ ਸਾਹਿਤ ਮੱਧਕਾਲੀਨ ਸਾਹਿਤ ਦੇ ‘ਸੁਨਹਿਰੀ ਯੁੱਗ’ ਵਿੱਚ ਪ੍ਰਵੇਸ਼ ਕਰਦਾ ਹੈ।

### **ਅਭਿਆਸ-ਪ੍ਰਸ਼ਨ**

1. ਆਦਿਕਾਲ ਦੀ ਨਾਥ-ਜੋਗੀ ਕਵਿਤਾ ਉੱਪਰ ਨੋਟ ਲਿਖੋ।
2. ਆਦਿਕਾਲ ਦੀ ਬੀਰ ਕਾਵਿ-ਧਾਰਾ ਉੱਪਰ ਚਾਨਣਾ ਪਾਉ।
3. ਆਦਿਕਾਲ ਦੀ ਸੂਫੀ ਕਵਿਤਾ ਦਾ ਵਰਣਨ ਕਰੋ।
4. ਆਦਿਕਾਲ ਦੀ ਲੋੰਕ ਸਾਹਿਤ ਪਰੰਪਰਾ ਬਾਰੇ ਚਰਚਾ ਕਰੋ।

## (ਅ) ਨਾਨਕ ਕਾਲ (1500 ਈ.-1700 ਈ. ਤੱਕ)

ਪੰਜਾਬੀ ਸਾਹਿਤ ਵਿੱਚ ਮੱਧਕਾਲ 15ਵੀਂ ਸਦੀ ਤੋਂ ਲੈ ਕੇ 1850 ਈ. ਤੱਕ ਮੰਨਿਆ ਜਾਂਦਾ ਹੈ। ਮੱਧਕਾਲ ਦਾ ਪਹਿਲਾ ਅੱਧ 15ਵੀਂ ਤੋਂ 17ਵੀਂ ਸਦੀ ਤੱਕ ਪੂਰਵ-ਮੱਧਕਾਲ ਜਾਂ ਗੁਰੂ ਨਾਨਕ ਕਾਲ ਵਜੋਂ ਪਹਿਚਾਣਿਆ ਜਾਂਦਾ ਹੈ। ਕਿਉਂਕਿ ਮੱਧਕਾਲੀ ਪੰਜਾਬੀ ਸਾਹਿਤ ਦੇ ਇਸ ਕਾਲ ਵਿੱਚ ਗੁਰਮਤਿ ਕਾਵਿ ਧਾਰਾ ਤੇ ਉਸਦੇ ਪ੍ਰਭਾਵ ਅਧੀਨ ਤੇ ਸਮਾਨੰਤਰ ਸਾਹਿਤ ਧਾਰਾਵਾਂ ਵਿੱਚ ਜੋ ਸਾਹਿਤ ਰਚਨਾ ਹੋਈ, ਉਹ ਗੁਰਮਤਿ ਕਾਵਿ ਧਾਰਾ ਤੋਂ ਬਾਅਦ ਵਿੱਚ ਪੈਦਾ ਹੋਏ ਸਾਹਿਤ ਤੋਂ ਸਾਹਿਤਕ ਗੁਣਾਂ ਪੱਖੋਂ ਵੱਖਰੀ ਹੈ। ਇਸ ਲਈ ਮੱਧਕਾਲ ਦੇ ਪਹਿਲੇ ਅੱਧ ਨੂੰ ਗੁਰਮਤਿ ਕਾਵਿ ਧਾਰਾ ਤੇ ਇਸ ਅਧੀਨ ਰਚੇ ਮਹਾਨ ਗ੍ਰੰਥ-ਆਦਿ ਗ੍ਰੰਥ ਦੀ ਸੰਪਾਦਨਾ ਕਾਰਨ ਇਸ ਕਾਲ ਦੀ ਪ੍ਰਮੁੱਖ ਕਾਵਿ ਧਾਰਾ ਵਜੋਂ ਸਥਾਪਤ ਮੰਨਿਆ ਜਾਂਦਾ ਹੈ ਅਤੇ ਇਤਿਹਾਸਕ ਵੇਰਵਿਆਂ ਵਿੱਚ ਵੀ ਇਹ ਜ਼ਿਕਰ ਆਉਂਦਾ ਹੈ ਕਿ ਉਸ ਸਮੇਂ ਦੇ ਕਵੀ ਆਪਣੀ ਰਚਨਾ ਨੂੰ ਆਦਿ-ਗ੍ਰੰਥ ਵਿੱਚ ਸ਼ਾਮਿਲ ਕਰਵਾਉਣ ਦੇ ਚਾਹਵਾਨ ਸਨ। 15ਵੀਂ ਤੋਂ 17ਵੀਂ ਤੱਕ ਰਚੇ ਗਏ ਸਾਹਿਤ ਸੰਬੰਧੀ ਸਾਹਿਤ ਧਾਰਾਵਾਂ ਦਾ ਸਿਲਸਿਲੇਵਾਰ ਸੰਖੇਪ ਵਰਨਣ ਇਸ ਤਰ੍ਹਾਂ ਹੈ:-

### 1. ਗੁਰਮਤਿ ਕਾਵਿ-ਧਾਰਾ

ਇਸ ਕਾਲ ਦੀਆਂ ਸਾਹਿਤਕ-ਧਾਰਾਵਾਂ ਵਿੱਚ ਗੁਰਮਤਿ ਕਾਵਿ-ਧਾਰਾ ਸਭ ਤੋਂ ਸਮਰੱਥ ਤੇ ਪ੍ਰਤੀਨਿਧ ਸਾਹਿਤ ਧਾਰਾ ਹੈ। ਗੁਰਮਤਿ ਕਾਵਿ ਧਾਰਾ ਬਾਰੜੀਂ ਤੋਂ ਅਠਾਰਵੀਂ ਸਦੀ ਤੱਕ ਦੇ ਕਾਲਬੰਡ ਤੱਕ ਆਪਣਾ ਸਫਰ ਤੈਅ ਕਰਦੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਧਾਰਾ ਦੇ ਮੌਢੀ ਕਵੀ ਹਨ। ਇਸ ਧਾਰਾ ਅਧੀਨ ਗੁਰੂ-ਕਵੀਆਂ ਨੇ ਜਿਹੜੀ ਕਾਵਿ ਸਿਰਜਣਾ ਕੀਤੀ, ਉਸ ਨੂੰ ‘ਬਾਣੀ’ ਨਾਂ ਅਧੀਨ ਪੜ੍ਹਿਆ, ਸੁਣਿਆ ਤੇ ਵਿਚਾਰਿਆ ਜਾਂਦਾ ਹੈ। ਗੁਰਮਤਿ ਕਾਵਿ ਧਾਰਾ ਸਮੇਂ ਦੇ ਸਮਾਜਕ, ਰਾਜਨੀਤਕ, ਭਾਈਚਾਰਕ, ਅਧਿਆਤਮਕ, ਸਦਾਚਾਰਕ ਅਤੇ ਸਭਿਆਚਾਰਕ ਆਦਿ ਭਿੰਨ-ਭਿੰਨ ਖੇਤਰਾਂ ਨੂੰ ਉਨਤ ਕਰਨ ਲਈ ਸਾਹਿਤ ਨੂੰ ਸਾਧਨ ਦੇ ਰੂਪ ਵਿੱਚ ਵਰਤਦੀ ਹੈ। ਸਾਹਿਤ ਨੂੰ ਮਨੁੱਖੀ ਜੀਵਨ ਨਾਲ ਇਕਸੁਰ ਕਰਕੇ ਆਚਰਣਿਕ ਪਵਿੱਤਰਤਾ ਤੇ ਆਤਮਿਕ ਉੱਚਤਾ ਲਈ ਅਮੁਲ ਸਾਹਿਤ ਸਿਰਜਨਾ ਕੀਤੀ ਜਾਂਦੀ ਹੈ। ਸਾਹਿਤ ਨੂੰ ਲੋਕ-ਅਨੁਭਵ ਨਾਲ ਜੋੜਣ ਲਈ ਲੋਕ-ਭਾਸ਼ਾ, ਲੋਕ-ਛੰਦਾਂ ਤੇ ਲੋਕ-ਪ੍ਰਯਕਾਵਿ-ਰੂਪਾਂ ਵਿੱਚ ਸੰਗੀਤਕ ਲੈਅ 'ਤੇ ਰਾਗਾਂ-ਗਾਗਣੀਆਂ ਦਾ ਪ੍ਰਯੋਗ ਕਰਕੇ ਲੋਕ-ਸੁਹਜ ਦੀ ਤ੍ਰਿਪਤੀ ਕੀਤੀ ਗਈ ਹੈ ਅਤੇ ਨਾਲ ਹੀ ਮਨੁੱਖੀ ਜੀਵਨ ਦੇ ਅਸਲ ਉਦੇਸ਼ ਦੀ ਪ੍ਰਾਪਤੀ ਲਈ ਵੀ ਪ੍ਰੇਰਿਤ ਕਰਦੀ ਹੈ। ਗੁਰਮਤਿ ਕਾਵਿ ਧਾਰਾ ਅਧੀਨ ਗੁਰੂ-ਕਵੀਆਂ ਦਾ ਵਰਨਣ ਇਸ ਤਰ੍ਹਾਂ ਹੈ:-

#### (ਉ) ਸ਼੍ਰੀ ਗੁਰੂ ਨਾਨਕ ਦੇਵ ਜੀ (1469-1539 ਈ.)-

ਗੁਰਮਤਿ ਸਾਹਿਤ ਪਰੰਪਰਾ ਤੇ ਗੁਰਮਤਿ-ਵਿਚਾਰਧਾਰਾ ਨੂੰ ਸਥਾਪਿਤ ਕਰਨ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਹਨ। ਆਪ ਨੇ ਸਾਹਿਤ ਨੂੰ ਲੋਕ ਜੀਵਨ ਤੇ ਅਧਿਆਤਮਕ ਪਰੰਪਰਾ ਨਾਲ ਜੋੜਿਆ ਅਤੇ ਦੱਬੇ, ਕੁਚਲੇ ਤੇ ਨੀਵੇਂ ਵਰਗ ਦੇ ਹੱਕ ਵਿੱਚ ਆਵਾਜ਼ ਵੀ ਬੁਲੰਦ ਕੀਤੀ-

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ ॥  
ਨਾਨਕੁ ਤਿਨ ਕੈ ਸੰਗ ਸਾਥਿ ਵਡਿਆ ਸਿਉ ਕਿਆ ਰੀਸ ॥

ਆਪ ਨੇ ਸਮਾਜ ਅੰਦਰ ਵਿਆਪਤ ਉੱਚ-ਨੀਚ, ਜਾਤ-ਪਾਤ, ਛੁਤ-ਛਾਤ ਅਤੇ ਸਮਾਜਿਕ ਨਾਬਗਾਬੀ ਤੋਂ ਲੋਕਾਈ ਨੂੰ ਉਪਰ ਉਠਾ ਕੇ ਉੱਚਾ-ਸੁੱਚਾ ਤੇ ਨਿਭਰ ਜੀਵਨ ਜਿਉਣ ਦੀ ਪੇਰਨਾ ਦਿੱਤੀ। ਸੱਚ ਦੀ ਪਛਾਣ, ਅਧਿਆਤਮਿਕ ਪਵਿੱਤਰਤਾ ਅਤੇ ਆਚਰਣ ਦੀ ਉੱਚਤਾ ਨੂੰ ਮਹੱਤਵ ਦਿੱਤਾ-

ਸਚਹੁ ਉਰੇ ਸਭ ਕਉ ਉਪਰ ਸਚੁ ਆਚਾਰ ॥

ਗੁਰੂ ਸਾਹਿਬ ਇੱਕ ਮਹਾਨ ਸ਼ਖਸੀਅਤ ਦਾ ਦਰਜਾ ਰੱਖਦੇ ਸਨ। ਉਹ ਮਹਾਨ ਰੱਸਵਾਦੀ, ਪ੍ਰਤਿਭਾਸ਼ੀਲ ਕਵੀ, ਅਕਾਲ ਪੁਰਖ ਦੇ ਅਨਿੰਨ ਭਗਤ, ਸੰਗੀਤ ਤੇ ਰਾਗ ਦੇ ਜਾਣਕਾਰ ਅਤੇ ਮਹਾਨ ਦਾਰਸ਼ਨਿਕ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਸਭ ਤੋਂ ਵੱਧ ਆਪ ਜੀ ਦੀ ਬਾਣੀ ਦਰਜ ਹੈ। ਆਪ ਦੁਆਰਾ ਰਚਿਤ ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ-

(1) ਜਪੁਜੀ ਸਾਹਿਬ, (2) ਤਿੰਨ ਵਾਰਾਂ- ਰਾਗ ਆਸਾ, ਮਾਝ ਤੇ ਮਲ੍ਹਾਰ ਵਿੱਚ, (3) ਸਿੱਧ ਗੋਸ਼ਟਿ, (4) ਦੱਖਣੀ ਓਅੰਕਾਰ, (5) ਰਾਗ ਆਸਾ ਪੱਟੀ, (6) ਸੋਹਿਲਾ, (7) ਪਹਿਰੇ, (8) ਵਣਜਾਰੇ, (9) ਅਲਾਹੁਣੀਆਂ, (10) ਸੋਦਰ, (11) ਆਰਤੀ, (12) ਅਸਟਪਦੀਆਂ, (13) ਬਿਤੀ, (14) ਛੰਤ, (15) ਰੇਖਤਾ, (16) ਮਾਰੂ ਸੋਲਹੇ ਤੇ (17) ਸ਼ਲੋਕ ਆਦਿ।

ਗੁਰੂ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ 19 ਰਾਗਾਂ ਵਿੱਚ ਬਾਣੀ-ਰਚਨਾ ਕੀਤੀ। ਆਪ ਜੀ ਦੀ ਸਮੁੱਚੀ ਰਚਨਾ ਅਧਿਆਤਮ, ਯਥਾਰਥ ਅਤੇ ਜੀਵਨ-ਜੁਗਤ ਤਿੰਨ ਨੁਕਤਿਆਂ ਉਪਰ ਕੇਂਦਰਿਤ ਹੈ। 'ਜਪੁਜੀ ਸਾਹਿਬ' ਤੇ 'ਸਿੱਧ ਗੋਸ਼ਟਿ' ਆਪ ਜੀ ਦੀਆਂ ਦਾਰਸ਼ਨਿਕ ਬਾਣੀ ਦੀਆਂ ਵੰਨਗੀਆਂ ਹਨ। 'ਜਪੁਜੀ' ਨੂੰ ਗੁਰਬਾਣੀ ਦੀ ਕੁੰਜੀ ਹੋਣ ਦਾ ਮਾਣ ਪਾਪਤ ਹੈ। ਇਹ ਨਿਤਨੇਮ ਦੀ ਪਹਿਲੀ ਬਾਣੀ ਹੈ ਅਤੇ ਰਾਗ-ਰਹਿਤ ਹੈ। 'ਸਿੱਧ ਗੋਸ਼ਟਿ' ਸੰਬਾਦਿਕ ਸੈਲੀ ਵਿੱਚ ਰਚੀ ਗਈ ਹੈ। ਇਸ ਵਿੱਚ ਗੁਰੂ ਸਾਹਿਬ ਤੇ ਸਿੱਧਾਂ ਵਿਚਕਾਰ ਸਿੱਧਾਂਤਾਂ ਦੀ ਵਿਆਖਿਆ, ਪੜਤਾਲ, ਖੰਡਨ ਤੇ ਸੁਧਾਰ ਹੈ। 'ਆਸਾ ਦੀ ਵਾਰ' ਪਹਿਲੀ ਅਧਿਆਤਮਕ ਵਾਰ ਦਾ ਦਰਜਾ ਰਖਦੀ ਹੈ। ਇਸ ਵਾਰ ਦਾ ਗਾਇਣ ਅੰਮ੍ਰਿਤ-ਵੇਲੇ ਸ਼੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ, ਪੰਜਾਬ) ਵਿਖੇ ਰੋਜ਼ਾਨਾ ਕਰਨ ਦੀ ਪਰੰਪਰਾ ਸਥਾਪਿਤ ਹੈ। ਇਸ ਵਾਰ ਵਿੱਚ ਇਸਤਰੀ-ਜਾਤੀ ਲਈ ਆਦਰ, ਉਚਤਾ ਤੇ ਸੁੱਚਤਾ ਦੇ ਭਾਵਾਂ ਦੀ ਵੀ ਪ੍ਰੋਢਤਾ ਕੀਤੀ ਗਈ ਹੈ:-

ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥  
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥

ਇਸ ਤਰ੍ਹਾਂ ਗੁਰੂ ਸਾਹਿਬ ਦੀ ਬਾਣੀ ਬਹੁਪਾਸਾਰੀ ਮੰਤਵਾਂ ਦੀ ਪੇਸ਼ਕਾਰੀ ਕਰਦੀ ਹੈ। ਨਿਰਸੰਦੇਹ ਨਾਨਕ-ਬਾਣੀ ਗੁਰਮਤਿ ਵਿਚਾਰਧਾਰਾ ਦੀ ਪੱਥਰ-ਪ੍ਰਦਰਸ਼ਕ ਤੇ ਸੁਯੋਗ ਰਹਿਨੁਮਾਈ ਪ੍ਰਦਾਨ ਕਰਦੀ ਹੈ। ਗੁਰੂ ਨਾਨਕ ਬਾਣੀ ਵਿੱਚ ਸਾਰੇ ਰਸਾਂ, ਅਨੇਕ ਛੰਦਾਂ ਅਤੇ ਅਲੰਕਾਰਾਂ ਦੀ ਸੁਯੋਗ ਵਰਤੋਂ ਕੀਤੀ ਗਈ ਹੈ। ਗੁਰੂ ਸਾਹਿਬ ਦੀਆਂ ਅਨੇਕ ਤੁਕਾਂ ਅੱਟਲ ਸੱਚਾਈਆਂ ਦਾ ਰੂਪ ਧਾਰ ਕੇ ਲੋਕ ਜੀਵਨ ਦਾ ਅੰਗ ਬਣ ਗਈਆਂ ਹਨ। ਜਿਵੇਂ:-

- ਰੋਟੀਆ ਕਾਰਣਿ ਪੁਰਹਿ ਤਾਲ ॥
- ਨਿਵੈ ਸੋ ਗਉਰਾ ਹੈਇ ॥
- ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥
- ਵਖਤੁ ਵੀਚਾਰੇ ਸੁ ਬੰਦਾ ਹੋਇ ॥
- ਹਕੂ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥
- ਮਨਿ ਅੰਧਾ ਨਾਉ ਸੁਜਾਣੁ ॥
- ਪਿੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅੰਕਾਰਾ ॥

ਸੋ ਨਿਸ਼ਚੇ ਹੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਵਿਸ਼ੇ ਅਤੇ ਰੂਪ ਦੋਹਾਂ ਪੱਖਾਂ ਤੋਂ ਬਹੁਵੰਨੀ ਹੈ, ਜੋ ਸਾਡਾ ਅਮੁੱਲ ਸਰਮਾਇਆ ਹੈ। ਉਨ੍ਹਾਂ ਨੇ ਆਪਣੇ ਆਪ ਨੂੰ ਬੜੇ ਮਾਣ ਨਾਲ 'ਸ਼ਾਇਰ' ਦੀ ਉਪਮਾ ਦਿੱਤੀ ਹੈ-

‘ਨਾਨਕੁ ਸ਼ਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ॥’

### (ਅ) ਗੁਰੂ ਅੰਗਦ ਦੇਵ ਜੀ (1504-1552 ਈ.)-

ਗੁਰੂ ਨਾਨਕ ਦੇਵ ਜੀ ਨੇ ਆਪਣੇ ਸਭ ਤੋਂ ਸ਼੍ਰੇਸ਼ਟ ਤੇ ਯੋਗ ਸ਼ਾਹਿਰਦ ‘ਭਾਈ ਲਹਿਣਾ’ ਜੀ ਨੂੰ ਗੁਰ-ਗੱਦੀ ਤੇ ਬਿਰਾਜਮਾਨ ਕੀਤਾ, ਜੋ ‘ਗੁਰੂ ਅੰਗਦ ਦੇਵ’ ਦੇ ਨਾਲ ਪ੍ਰਸਿੱਧ ਹੋਏ। ਆਪ ਜੀ ਦੁਆਰਾ ਸਿਰਫ 63 ਸ਼ਲੋਕ ਹੀ ਰਚੇ ਗਏ ਹਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਨਾਂ ਦੀ ਬਾਣੀ ਨਾਲੋਂ ਘੱਟ ਹੈ। ਆਪ ਦੁਆਰਾ ਰਚਿਤ ਸ਼ਲੋਕ ਕੁਝ ਤਾਂ ਬਾਕੀ ਗੁਰੂ ਸਾਹਿਬਾਨਾਂ ਦੀਆਂ ਵਾਰਾਂ ਵਿੱਚ ਅੰਕਿਤ ਹਨ ਅਤੇ ਕੁਝ ਸ਼ਲੋਕ ‘ਵਾਰਾਂ ਤੋਂ ਵਧੀਕ’ ਸਿਰਲੇਖ ਹੇਠ ਦਰਜ ਹਨ। ਆਪ ਦੀ ਬਾਣੀ ਦਾ ਪ੍ਰਮੁੱਖ ਵਿਸ਼ਾ ਗੁਰੂ ਭਗਤੀ, ਪ੍ਰੇਮ, ਸ਼ਰਧਾ ਤੇ ਨਿਰਮਾਣਤਾ ਹੈ। ਆਪ ਦੇ ਸ਼ਲੋਕ ਬੜੇ ਸਰਲ ਤੇ ਸਾਦੀ ਭਾਸ਼ਾ-

ਸ਼ੈਲੀ ਵਿੱਚ ਹਨ ਅਤੇ ਜੀਵਨ ਦੀਆਂ ਅਟੱਲ ਸਚਿਆਈਆਂ ਦਾ ਪ੍ਰਗਟਾਵਾ ਕਰਦੇ ਹਨ। ਆਪ ਦੀ ਰਚਨਾ ਨਾਲ ਸੰਬੰਧਿਤ ਨਮੂਨੇ ਇਸ ਤਰ੍ਹਾਂ ਹਨ:-

- ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥  
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੌਰ ਅੰਧਾਰ ॥
- ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੋਇ ॥  
ਜਲਿ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥

ਆਪ ਜੀ ਦੀ ਬਾਣੀ ਦੀਆਂ ਕੁਝ ਪੰਗਤੀਆਂ ਲੋਕ-ਮੂੰਹਾਂ ਤੇ ਬਿਰਾਜਮਾਨ ਹਨ, ਜਿਵੇ:-

- ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥
- ਨਾਲਿ ਇਆਣੇ ਦੋਸਤੀ ਕਦੇ ਨਾ ਆਵੈ ਰਾਸਿ ॥
- ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ ॥

ਇਕ ਰਵਾਇਤ ਮੁਤਾਬਿਕ ਕਿਹਾ ਜਾਂਦਾ ਹੈ ਕਿ ਆਪ ਨੇ ਭਾਈ ਪੈੜੇ ਮੇਖੇ ਨੂੰ ਸੱਦ ਕੇ, ਭਾਈ ਬਾਲੇ ਕੋਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਮਾਚਾਰਾਂ ਨੂੰ ਸੁਣ ਕੇ ਪਹਿਲੀ ਜਨਮ ਸਾਖੀ ਤਿਆਰ ਕਰਵਾਈ, ਜਿਸਨੂੰ ‘ਭਾਈ ਬਾਲੇ ਵਾਲੀ ਜਨਮ ਸਾਖੀ’ ਕਿਹਾ ਜਾਂਦਾ ਹੈ। ਗੁਰਮੁਖੀ ਵਰਨਮਾਲਾ ਨੂੰ ਸੋਧ ਕੇ, ਤਰਤੀਬ ਦੇ ਕੇ ਵਿੱਦਿਆ ਲਈ ਵਰਤਣ ਦਾ ਕਾਰਜ ਵੀ ਆਪ ਦੁਆਰਾ ਕੀਤਾ ਗਿਆ।

### (ਅ) ਗੁਰੂ ਅਮਰਦਾਸ ਜੀ (1479-1574 ਈ.)-

ਤੀਜੇ ਗੁਰੂ ਅਮਰਦਾਸ ਜੀ ਸਭ ਤੋਂ ਵੱਡੀ ਉਮਰ 73ਵੇਂ ਸਾਲ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਏ। ਆਪ ਦੁਆਰਾ ਰਚਿਤ ਬਾਣੀ ਦਾ ਵਿਸ਼ਾ ਗੁਰੂ ਨਾਨਕ ਦੇਵ ਜੀ ਵਾਲਾ ਹੀ ਹੈ। ਪਰ ਬੋਲੀ, ਸ਼ੈਲੀ ਤੇ ਰਚਨਾਤਮਿਕ ਗੁਣਾਂ ਕਾਰਨ ਵੱਖਰਤਾ ਤੇ ਵੰਨ-ਸੁਵੰਨਤਾ ਹੈ। ਆਪ ਦੁਆਰਾ 18 ਰਾਗਾਂ, 2522 ਤੁਕਾਂ ਤੇ 896 ਬੰਦਾਂ ਵਿੱਚ ਬਾਣੀ-ਰਚਨਾ ਕੀਤੀ ਗਈ, ਜਿਸਦਾ ਰੂਪਗਤ ਵੇਰਵਾ ਇਸ ਤਰ੍ਹਾਂ ਹੈ:-

1. ਲੰਮੇਰੀਆਂ ਬਾਣੀਆਂ:- ਅਨੰਦ ਸਾਹਿਬ, ਪੱਟੀ, ਅਲਾਹੁਣੀਆਂ।
2. ਵਾਰਾਂ:- ਗੂਜਰੀ, ਸ਼੍ਰੀ, ਰਾਮਕਲੀ ਤੇ ਮਾਰੂ ਰਾਗ ਵਿੱਚ ਰਚਿਤ 4 ਵਾਰਾਂ।
3. ਹੋਰ ਰਚਨਾਵਾਂ:- ਤਿਪਦੇ, ਚਉਪਦੇ, ਪੰਚਪਦੇ, ਅਸ਼ਟਪਦੀ, ਛੰਤ ਆਦਿ।

ਆਪ ਦੁਆਰਾ ਰਾਗ ਰਾਮਕਲੀ ਵਿੱਚ ਰਚਿਤ ‘ਅਨੰਦ ਸਾਹਿਬ’ ਸ਼ਾਹਕਾਰ ਰਚਨਾ ਹੈ। ਇਹ ਪ੍ਰਬੰਧ-ਕਾਵਿ ਦਾ ਉਤਮ ਨਮੂਨਾ ਹੈ। ਇਸ ਦੀਆਂ ਕੁੱਲ 40 ਪਉੜੀਆਂ ਹਨ। ਇਹ ਬਾਣੀ ਨਿੱਤਨੇਮ ਵਿੱਚ

ਦਰਜ ਹੈ। ਸਿੱਖ ਧਰਮ ਹਲਕਿਆਂ ਵਿੱਚ ਖੁਸ਼ੀ ਜਾਂ ਗਾਮੀ ਵੇਲੇ, ਸਹਿਜ ਪਾਠ ਜਾਂ ਅਖੰਡ ਪਾਠ ਦੀ ਸਮਾਪਤੀ ਸਮੇਂ, ਇਸ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਇੱਕ ਅੰਤਿਮ ਪਉੜੀ ਉੱਚਾਰੀ ਜਾਂਦੀ ਹੈ।

ਆਪ ਦੀ ਬਾਣੀ ਸਦਾਚਾਰਿਕ ਸਿੱਖਿਆ, ਸ਼ਾਂਤਮਈ ਭਾਵ ਵੈਰਾਗ, ਗੰਭੀਰਤਾ, ਸਰਲਤਾ, ਬੋਲਚਾਲੀ ਢੰਗ ਅਤੇ ਦੁਹਰਾਅ ਆਦਿ ਵਿਸ਼ੇਸ਼ ਗੁਣਾਂ ਦੀ ਧਾਰਨੀ ਹੈ। ਆਪ ਨੇ ਭਗਤ-ਬਾਣੀ ਨਾਲ ਸੰਬੰਧਿਤ ਟੀਕਾ-ਟਿੱਪਣੀ ਰੂਪ ਵਿੱਚ ਬਹੁਤ ਪ੍ਰਸ਼ੰਸਾ ਯੋਗ ਸ਼ਲੋਕਾਂ ਦੀ ਰਚਨਾ ਕੀਤੀ ਹੈ। ਆਪ ਨੇ ਆਪਣੀ ਰਚਨਾ ਰਾਹੀਂ ਬਾਹਰੀ ਭੇਖਾਂ ਦਾ ਬੰਡਨ, ਸਤੀ-ਪ੍ਰਬਾਦ, ਛੂਤ-ਛਾਤ ਤੇ ਜਾਤ-ਪਾਤ ਤੋਂ ਮੁਕਤ ਸਮਾਜ ਦੀ ਸਿਰਜਣਾ ਕਰਨ ਦਾ ਸੁਨੇਹਾ ਦਿੱਤਾ ਹੈ ਤੇ ਮਨੁੱਖੀ ਏਕਤਾ ਤੇ ਬਰਾਬਰੀ ਕਾਇਮ ਕਰਨ ਲਈ ਪ੍ਰੇਰਨਾ ਦਿੱਤੀ ਹੈ। ਆਪ ਦੀ ਬਾਣੀ ਦੇ ਨਮੂਨੇ ਵੇਖਣਯੋਗ ਹਨ-

- ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ ॥  
ਹਰਿ ਨਾਲ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ॥
- ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥  
ਬ੍ਰਹਮੁ ਬਿਦੇ ਸੌ ਬ੍ਰਾਹਮਣੁ ਹੋਈ ॥
- ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ ॥  
ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮੰਗਨਿ ॥

ਆਪ ਜੀ ਦੀ ਬਾਣੀ ਵਿੱਚ ਮੁਹਾਵਰਾ ਬਣ ਜਾਣ ਦੀ ਸਮਰੱਥਾ ਹੈ ਜਿਵੇ:-

ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ ॥

#### (ਸ) ਗੁਰੂ ਰਾਮਦਾਸ ਜੀ (1534-1581 ਈ.)-

ਗੁਰੂ ਰਾਮਦਾਸ ਜੀ ਦੀ ਬਾਣੀ ਪ੍ਰਭੂ ਤੇ ਗੁਰੂ ਪ੍ਰਤੀ ਅਥਾਹ ਪ੍ਰੇਮ ਤੇ ਸ਼ਰਧਾ ਦੀ ਪੇਸ਼ਕਾਰੀ ਕਰਦੀ ਹੈ। ਆਪ ਦੀ ਰਚਨਾ ਠੇਠ ਪੰਜਾਬੀ ਦਾ ਸੁੰਦਰ ਨਮੂਨਾ ਹੈ, ਜਿਸ ਉੱਤੇ ਲਹਿੰਦੀ ਦਾ ਪ੍ਰਤੱਖ ਪ੍ਰਭਾਵ ਹੈ। ਬੋਲੀ ਵਿੱਚ ਸਰਲਤਾ, ਸ਼ੱਖਿਆਵਿਕਤਾ ਤੇ ਸੁਭਾਵਿਕਤਾ ਵਿੱਦਮਾਨ ਹੈ। ਆਪ ਦੀ ਬਾਣੀ ਦੇ ਸ਼ਬਦਾ ਵਿਚਲਾ ਦੁਹਰਾਉ , ਜਿਵੇਂ:- ਮੇਰੇ ਪਿਆਰੇ, ਮੇਰੀ ਜਿੰਦਗੀਏ, ਬਲਿਰਾਮ ਜੀਓ, ਰਾਮਰਾਜੇ ਆਦਿ, ਵਾਕਾਂ ਨੂੰ ਲੰਮਾ ਤੇ ਨਿਖੜਵਾਂ ਰੂਪ ਪ੍ਰਦਾਨ ਕਰਦਾ ਹੈ। ਗੁਰੂ ਅਮਰਦਾਸ ਜੀ ਵਾਂਗ ਆਪ ਨੇ 'ਸੰਥੋਧਨੀ ਸ਼ੈਲੀ' ਵਰਤੀ ਹੈ। ਪ੍ਰਗੀਤਕ ਕਵੀਆਂ ਦੀ ਸ਼੍ਰੇਣੀ ਵਿੱਚੋਂ ਆਪ ਨੂੰ 'ਸ਼੍ਰੋਮਣੀ' ਦਰਜਾ ਦਿੱਤਾ ਜਾ ਸਕਦਾ ਹੈ। ਵਾਯੂਮੰਡਲ ਚਿਤਰਨ, ਅਲੰਕਾਰਾਂ ਦੀ ਸੂਖਮਤਾ, ਲੈ, ਤਾਲ ਤੇ ਰਸ ਦੀ ਪ੍ਰਧਾਨਤਾ, ਭਿਨ-ਭਿਨ ਰਾਗਾਂ ਤੇ ਛੇਦਾਂ ਦੀ ਵਰਤੋਂ, ਤੁਕਾਂ ਦੀ ਲੰਬਾਈ ਆਦਿ ਆਪ ਦੀ ਬਾਣੀ ਦੇ ਵਿਸ਼ੇਸ਼ ਲੱਛਣ ਹਨ।

ਗੁਰੂ ਰਾਮਦਾਸ ਜੀ ਨੇ 30 ਰਾਗਾਂ ਅਤੇ ਕੁੱਲ 638 ਸ਼ਬਦਾਂ ਵਿੱਚ ਬਾਣੀ ਰਚਨਾ ਕੀਤੀ। ਆਪ ਨੇ ਸਭ ਤੋਂ ਵੱਧ 8 ਵਾਰਾਂ (ਸਿਰੀ, ਗਉੜੀ, ਬਿਹਾਗੜਾ, ਵਡਹੰਸ, ਸੋਰਠ, ਬਿਲਾਵਲ, ਸਾਰੰਗ ਤੇ ਕਾਨੜਾ ਰਾਗ ਵਿੱਚ) ਦੀ ਰਚਨਾ ਕੀਤੀ। ਆਪ ਗੁਰਮਤਿ ਦੇ ਸਭ ਤੋਂ ਵੱਡੇ ਵਾਰਕਾਰ ਹਨ। 'ਲਾਵਾਂ' ਤੇ 'ਸੋ ਪੁਰਖ' ਆਪ ਦੀਆਂ ਪ੍ਰਸਿੱਧ ਬਾਣੀਆਂ ਹਨ। ਇਸ ਤੋਂ ਬਿਨਾਂ ਸ਼ਬਦ, ਸ਼ਲੋਕ, ਦੁਪਦੇ, ਤਿਪਦੇ, ਚੌਪਦੇ, ਪੰਚਪਦੇ, ਛਿਪਦੇ, ਪੜਤਾਲ ਚਉਪਦਾ, ਕਾਫ਼ੀਆਂ ਚਉਪਦੇ, ਅਸ਼ਟਪਦੀਆਂ, ਛੰਤ, ਆਦਿ ਕਾਵਿ-ਰੂਪਾਂ ਵਿੱਚ ਆਪਣੀ ਬਾਣੀ-ਰਚਨਾ ਕੀਤੀ। ਪਹਿਰੇ, ਵਣਜਾਰੇ, ਕਰਹਲੇ, ਕਾਫ਼ੀਆਂ, ਘੋੜੀਆਂ ਅਤੇ ਸੋਲਹੇ ਲੋਕ-ਕਾਵਿ ਰੂਪਾਂ ਵਿੱਚ ਵੀ ਬਾਣੀ ਰਚਨਾ ਕੀਤੀ। ਆਪ ਜੀ ਦੀ ਬਾਣੀ ਦੇ ਨਮੂਨੇ ਇਸ ਤਰ੍ਹਾਂ ਹਨ:-

- ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ  
ਸੇ ਜਨ ਜੁਗ ਮਹਿ ਸੁਖਵਾਸੀ ॥  
ਸੇ ਮੁਕਤੁ ਸੇ ਮੁਕਤੁ ਭਏ

ਜਿਨ ਹਰਿ ਧਿਆਇਆ ਜੀ  
ਤਿਨ ਤੂਟੀ ਜਮ ਦੀ ਫਾਸੀ ॥

- ਹਰਿ ਅੰਮ੍ਰਿਤ ਭਿਨੇ ਲੋਇਣਾ ਮਨੁ ਪ੍ਰੇਮਿ ਰਤਨਾ ਰਾਮ ਰਾਜੇ ॥  
ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ॥  
ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿਨਾ ॥
- ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ  
ਹਰਿ ਪ੍ਰਭੁ ਮੇਰਾ ਚੋਜੀ ਜੀਉ ॥  
ਹਰਿ ਆਪੇ ਕਾਨੁ ਉਪਾਇਦਾ ਮੇਰੇ ਗੋਵਿੰਦਾ  
ਹਰਿ ਆਪੇ ਗੋਪੀ ਖੋਜੀ ਜੀਉ ॥

#### (ਹ) ਗੁਰੂ ਅਰਜਨ ਦੇਵ ਜੀ (1563 -1606 ਈ.)

ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਤੀਜੇ ਗੁਰੂ ਅਮਰਦਾਸ ਜੀ ਨੇ, ਉਨ੍ਹਾਂ ਨੂੰ ਬਚਪਨ ਵਿੱਚ ਹੀ ‘ਦੋਹਿਤਾ ਬਾਣੀ ਕਾ ਬੋਹਿਬਾ’ ਦਾ ਵਰਦਾਨ ਦਿੱਤਾ ਸੀ, ਜਿਸ ਨੂੰ ਸਾਕਾਰ ਕਰਦਿਆਂ ਗੁਰੂ ਅਰਜਨ ਦੇਵ ਜੀ ਨੇ 1604 ਈ. ਵਿੱਚ ਆਦਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਜਿਸ ਵਿੱਚ ਗੁਰੂ ਸਾਹਿਬਾਨਾਂ ਦੇ ਨਾਲ-ਨਾਲ ਭਗਤਾਂ, ਸੂਫ਼ੀ ਫ਼ਕੀਰਾਂ, ਭੁਟਾਂ ਤੇ ਗੁਰਸਿੱਖਾਂ ਦੀ ਬਾਣੀ ਦਰਜ ਹੈ, ਜੋ ਗੁਰਮਤਿ ਦੇ ਸਿਧਾਂਤਾਂ ਦੇ ਅਨੁਕੂਲ ਹੈ। ਇਹ ਗੁਰੂ ਸਾਹਿਬ ਵੱਲੋਂ ਕੀਤਾ ਗਿਆ ਸਭ ਤੋਂ ਮਹਾਨ ਕਾਰਜ ਹੈ, ਜੋ ਅਧਿਆਤਮਕ, ਸਾਹਿਤਕ ਤੇ ਭਾਸ਼ਾਈ ਮੌਤ ਵਿੱਚ ਮੀਲ ਦਾ ਪੱਥਰ ਸਾਬਿਤ ਹੋਇਆ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਬਾਣੀ ਦਰਜ ਹੈ, ਜਿਸ ਦੇ ਕੁੱਲ 2312 ਸ਼ਬਦ ਬਣਦੇ ਹਨ। ਆਪ ਦੁਆਰਾ ਰਚਿਤ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁੱਲ 1430 ਪੰਨਿਆਂ ਦੇ ਅੱਧ ਦੇ ਸਮਾਨਾਂਤਰ ਹੈ। ‘ਸੁਖਮਨੀ ਸਾਹਿਬ’ ਤੇ ‘ਬਾਵਨ ਅੱਖਰੀ’ ਪ੍ਰਬੰਧ-ਕਾਵਿ ਦੀਆਂ ਉੱਤਮ ਵੰਨਗੀਆਂ ਹਨ। ‘ਬਾਰਹ-ਮਾਝ’ (ਰਾਗ ਮਾਝ), ‘ਗਾਬਾ’ ਤੇ ‘ਸਹਿਸਕ੍ਰਿਤੀ’ ਆਪ ਦੀਆਂ ਹੋਰ ਵੱਡੀਆਂ ਤੇ ਪ੍ਰਸਿੱਧ ਬਾਣੀਆਂ ਹਨ। ਆਪ ਨੇ ਗਊੜੀ, ਗੁਜਰੀ, ਜੈਤਸਰੀ, ਰਾਮਕਲੀ, ਮਾਤੂ ਤੇ ਬਸੰਤ ਰਾਗ ਵਿੱਚ ਛੇ ਅਧਿਆਤਮਿਕ ਵਾਰਾਂ ਦੀ ਰਚਨਾ ਕੀਤੀ। ਇਸ ਤੋਂ ਬਿਨਾਂ ਫੁਨਹੇ, ਪਹਿਰੇ, ਸ਼ਬਦ, ਅਸ਼ਟਪਦੀਆਂ, ਸ਼ਲੋਕ, ਮੁੰਦਾਵਣੀ ਤੇ ਚਉਬੱਲੇ ਆਪ ਦੀਆਂ ਫੁਟਕਲ ਰਚਨਾਵਾਂ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ ਆਪ ਨੇ 30 ਰਾਗਾਂ ਵਿੱਚ ਬਾਣੀ ਰਚੀ ਅਤੇ ਸ਼ਲੋਕ, ਅਸ਼ਟਪਦੀ, ਚੱਪੈਈ, ਸਵੱਯਾ, ਸੋਰਠਾ, ਸ਼ਬਦ, ਛੰਤ, ਨਿਸ਼ਾਨੀ, ਦੋਹਿਰਾ, ਤਾਂਕ, ਤੇਮਰ, ਸਿਰਖੰਡੀ ਆਦਿ ਛੰਦਾਂ ਦੀ ਵਰਤੋਂ ਕੀਤੀ ਹੈ। ਉਪਮਾ, ਰੂਪਕ, ਅਨ੍ਤਪ੍ਰਾਸ, ਲੋਕੋਕਤੀ, ਯਮਕ, ਵਿਭਾਵਨਾ, ਉਲਾਸ, ਦ੍ਰਿਸ਼ਟਾਂਤ ਆਦਿ ਅਲੰਕਾਰਾਂ ਦਾ ਬੜਾ ਕਲਾਮੀ ਪ੍ਰਯੋਗ ਕੀਤਾ ਹੈ। ਗੁਰੂ ਸਾਹਿਬ ਨੇ ਸ਼ਾਂਤ, ਸ਼ਿੰਗਾਰ

ਤੇ ਅਦਭੁਤ ਰਸ ਦੀ ਬਾਂ-ਪੁਰ-ਬਾਂ ਬੜੀ ਸੁਯੋਗ ਵਰਤੋਂ ਕੀਤੀ ਹੈ।

ਗੁਰੂ ਅਰਜਨ ਦੇਵ ਜੀ ਦੀ ਬਾਣੀ ਗਿਣਾਤਮਕ ਤੇ ਗੁਣਾਤਮਕ, ਵਿਸ਼ੇਗਤ ਤੇ ਰੂਪਕ, ਰਾਗ ਤੇ ਸੰਗੀਤ, ਮਿਠਾਸ ਤੇ ਰਵਾਨੀ ਆਦਿ ਦਾ ਸਰਵ ਸ਼੍ਰੋਸ਼ਟ ਨਮੂਨਾ ਹੈ। ‘ਸੁਖਮਨੀ ਸਾਹਿਬ’ ਪ੍ਰਬੰਧ ਕਾਵਿ ਦਾ ਸ਼ਿਖਰ ਹੈ। ‘ਜੈਤਸਰੀ ਦੀ ਵਾਰ’ ਵਿੱਚ ਪੁਰਬੀ ਲਹਿੰਦੀ ਤੇ ਕੇਂਦਰੀ ਤਿੰਨੇ ਭਾਸ਼ਾ ਸ਼ੈਲੀਆਂ ਦਾ ਸਫਲ ਤੇ ਕਲਾਤਮਿਕ ਪ੍ਰਯੋਗ ਹੈ। ਆਪ ਨੇ ਸ਼ੁੱਧ ਤੇ ਠੇਠ ਪੰਜਾਬੀ ਵਿੱਚ ਹੀ ਬਾਣੀ ਰਚਨਾ ਕੀਤੀ ਹੈ ਪਰ ਕਿਤੇ-ਕਿਤੇ ਸਾਧ ਭਾਖਾ, ਪ੍ਰਾਕਿਰਤ, ਸੰਸਕ੍ਰਿਤ, ਬ੍ਰਾਹਮਿਕ ਤੇ ਲਹਿੰਦੀ ਦਾ ਵੀ ਸੁਮੇਲ ਹੈ। ਮਿਠਾਸ, ਰਵਾਨਗੀ ਤੇ ਸੁਚੱਜੀ ਸ਼ਬਦ-ਚੋਣ ਕਾਰਨ ਆਪ ਦੀ ਬਾਣੀ ਸ਼੍ਰੋਸ਼ਟ ਗੁਣਾਂ ਦੀ ਧਾਰਨੀ ਹੈ। ਆਪ ਦੀ ਬਾਣੀ ਦੇ ਕੁਝ ਨਮੂਨੇ ਇਸ ਤਰ੍ਹਾਂ ਹਨ:-

- ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ॥  
ਭਗਤ ਜਨਾ ਕੈ ਮਨਿ ਬਿਸ਼ਾਮ ॥

- ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥  
ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ ॥  
ਸਭੋ ਭਜੈ ਆਸਰਾ ਚੂਕੇ ਸਭੁ ਅਸਰਾਉ ॥  
ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥
- ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥  
ਹਉ ਸੰਮਲਿ ਥਕੀ ਜੀ ਓਹੁ ਕਦੇ ਨਾ ਬੋਲੈ ਕਉਰਾ ॥
- ਗਰੀਬਾ ਉਪਰਿ ਜੇ ਖਿੰਜੈ ਦਾੜੀ ॥  
ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ ॥

#### (ਕ) ਗੁਰੂ ਤੇਗ ਬਹਾਦਰ ਜੀ (1621 -1675 ਈ.)-

ਗੁਰੂ ਤੇਗ ਬਹਾਦਰ ਜੀ ਨੇ 59 ਪਦੇ (ਸ਼ਬਦ) ਤੇ 57 ਸ਼ਲੋਕਾਂ ਵਿੱਚ ਬਾਣੀ ਰਚਨਾ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਮਦਮਾ ਸਾਹਿਬ ਵਿਖੇ ਸੰਕਲਿਤ ਕਰਵਾਇਆ, ਜੋ ਬਾਅਦ ਵਿੱਚ ‘ਦਮਦਮੇ ਵਾਲੀ ਬੀੜ’ ਅਖਵਾਈ।

ਆਪ ਦੁਆਰਾ ਰਚਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 15 ਰਾਗਾਂ ਦੇ ਅੰਤਰਗਤ ਸੰਕਲਿਤ ਕੀਤੀ ਗਈ ਹੈ। ਰਾਗ ‘ਜੈਜਾਵੰਤੀ’ ਵਿੱਚ ਸਿਰਫ਼ ਆਪ ਦੁਆਰਾ ਹੀ ਬਾਣੀ ਰਚਨਾ ਕੀਤੀ ਗਈ। ਆਪ ਦੀ ਬਾਣੀ ਵੈਰਾਗ, ਕਰੁਣਾ ਅਤੇ ਜੀਵਨ ਦੀ ਅਸਮਾਨਤਾ ਦਾ ਪ੍ਰਭਾਵਸ਼ਾਲੀ ਚਿਤਰਨ ਕਰਦੀ ਹੋਈ, ਸੰਸਾਰਿਕ ਪਦਾਰਥਾਂ ਤੇ ਲੋਭ-ਲਾਲਚ ਨੂੰ ਤਿਆਗ ਕੇ, ਪ੍ਰਭੂ ਦੇ ਸੱਚੇ ਮਾਰਗ ਉਪਰ ਚੱਲਣ ਦਾ ਸੰਦੇਸ਼ ਦਿੰਦੀ ਹੈ। ਆਪ ਦੀ ਬਾਣੀ ਸ਼ੁੱਧ ਹਿੰਦੀ ਵਿੱਚ ਹੈ, ਪਰ ਉਸ ਉਪਰ ਪੰਜਾਬੀ ਦਾ ਪ੍ਰਤੱਖ ਪ੍ਰਭਾਵ ਦਿਸ਼ਟੀਗੋਚਰ ਹੁੰਦਾ ਹੈ। ਬਾਣੀ ਦਾ ਨਮੂਨਾ ਇਸ ਪ੍ਰਕਾਰ ਹੈ:-

- ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥  
ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥
- ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥  
ਕਹਿ ਨਾਨਕ ਬਿਰੁ ਨਾ ਰਹੈ ਜਿਉ ਬਾਲੁ ਕੀ ਭੀਤਿ ॥
- ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥  
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥

#### (ਖ) ਗੁਰੂ ਗੋਬਿੰਦ ਸਿੰਘ ਜੀ (1666 -1708 ਈ.)-

ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਅਧਿਆਤਮਕ ਆਗੂ ਹੋਣ ਦੇ ਨਾਲ-ਨਾਲ ਉਤਮ ਦਰਜੇ ਦੇ ਸਾਹਿਤਕਾਰ ਵੀ ਸਨ। ਵਿਦਾਵਾਨਾਂ ਦਾ ਮੰਨਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੁਆਰਾ ਰਚਿਤ ਗੁਰੂ ਤੇਗ ਬਹਾਦਰ ਜੀ ਦੇ ਨਾਂ ਹੇਠ ਦਰਜ ਸ਼ਲੋਕਾਂ ਵਿੱਚੋਂ ਸ਼ਲੋਕ ਨੰ 54 ਹੈ। ਜੋ ਸ਼ਲੋਕ ਨੰ 53 ਦੇ ਪਤਉਤਿਰ ਵਿੱਚ ਰਚਿਆ ਗਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ‘ਚੰਡੀ ਦੀ ਵਾਰ’ ਤੇ ਇੱਕ ਖਿਆਲ (ਮਿੱਤਰ ਪਿਆਰੇ ਨੂੰ) ਦੋ ਹੀ ਰਚਨਾਵਾਂ ਪੰਜਾਬੀ ਵਿੱਚ ਰਚੀਆਂ ਗਈਆਂ ਹਨ। ਬਾਕੀ ਸਾਰੀ ਰਚਨਾ ਬੁਜ ਭਾਸ਼ਾ ਵਿੱਚ ਹੈ, ਜੋ ‘ਦਸ਼ਮ ਗ੍ਰੰਥ’ ਵਿੱਚ ਦਰਜ ਹੈ।

‘ਚੰਡੀ ਦੀ ਵਾਰ’ ਸਰਵ-ਸ੍ਰੋਸ਼ਟ ਬੀਰ-ਰਸੀ ਵਾਰ ਦਾ ਦਰਜਾ ਰੱਖਦੀ ਹੈ। ਇਸ ਨੂੰ ‘ਭਗਉਤੀ ਦੀ ਵਾਰ’ ਵੀ ਕਿਹਾ ਜਾਂਦਾ ਹੈ। ਇਸ ਵਾਰ ਦੀ ਕਥਾ ਮਾਰਕੰਡੇਯ ਪੁਰਾਣ ਵਿੱਚ ਦਰਜ ਪੌਰਾਣਿਕ ਕਥਾ ‘ਦੁਰਗਾ’ ਤੇ ਦੈਤਾਂ ਦੀ ਲੜਾਈ ਉਪਰ ਆਧਾਰਿਤ ਹੈ। ‘ਦੁਰਗਾ’ ਨੂੰ ਏਥੇ ਚੰਡੀ ਭਾਵ ਸ਼ਕਤੀ ਦੇ ਪ੍ਰਤੀਕ ਵਜੋਂ

ਸਿਰਜ ਕੇ ਬੀਰ-ਰਸੀ ਭਾਵਾਂ ਦੀ ਪੇਸ਼ਕਾਰੀ ਕੀਤੀ ਗਈ ਹੈ। ਇਸ ਵਾਰ ਦੀਆਂ ‘55 ਪਉੜੀਆਂ’ ਹਨ। ‘ਨਿਸ਼ਾਨੀ’ ਤੇ ‘ਸਿਰਖੰਡੀ’ ਛੰਦਾਂ ਦੀ ਸਫਲ ਵਰਤੋਂ ਕੀਤੀ ਗਈ ਹੈ। ਨਮੂਨਾ ਵੇਖਣ ਯੋਗ ਹੈ:-

ਸੱਟ ਪਈ ਜਮਧਾਣੀ ਦਲਾਂ ਮੁਕਾਬਲਾ ॥  
ਧੂਹਿ ਲਈ ਕ੍ਰਿਪਾਣੀ ਦੁਰਗਾ ਮਿਆਨ ਤੇ ॥  
ਚੰਡੀ ਰਾਕਸਿ ਖਾਣੀ ਵਾਹੀ ਦੈਤ ਨੂੰ ॥  
ਕੋਪਰ ਚੂਰ ਚਵਾਣੀ ਲੱਥੀ ਕਰਗ ਲੈ ॥  
ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਇ ॥  
ਲੈਦੀ ਅਘਾ ਸਿਧਾਣੀ ਸਿੰਗਾਂ ਧਉਲ ਦਿਆਂ ॥  
ਕੂਰਮ ਸਿਰ ਲਹਿਲਾਣੀ ਦੁਸਮਨ ਮਾਰਿ ਕੈ ॥

ਇਸ ਵਾਰ ਤੋਂ ਬਿਨਾਂ ‘ਖਿਆਲ’ ਰੂਪ ਵਿੱਚ ‘ਮਿੱਤਰ ਪਿਆਰੇ ਨੂੰ ਹਾਲ ਮੁਗੀਦਾਂ ਦਾ ਕਹਿਣਾ’ ਵਾਲਾ ਸ਼ਬਦ ਵੀ ਗੁਰੂ ਸਾਹਿਬ ਦੀ ਪੰਜਾਬੀ ਰਚਨਾ ਦਾ ਸ਼੍ਰੇਸ਼ਟ ਨਮੂਨਾ ਹੈ, ਜਿਵੇਂ:-

ਮਿੱਤ੍ਰ ਪਿਆਰੇ ਨੂੰ ਹਾਲ ਮੁਗੀਦਾਂ ਦਾ ਕਹਿਣਾ ॥  
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਚਣ ਨਾਗ ਨਿਵਾਸਾਂ ਦੇ ਰਹਿਣਾ ॥  
ਸੂਲ ਸੁਰਾਹੀ ਖੰਜਤੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥  
ਯਾਰੜੇ ਦਾ ਸਾਨੂੰ ਸੱਬਤੁ ਚੰਗਾ ਭੱਠ ਖੇਡਿਆਂ ਦਾ ਰਹਿਣਾ ॥

ਆਪ ਦੁਆਰਾ ਰਚਿਤ ਬਹੁਤੀ ਬਾਣੀ ਬ੍ਰਾਜ਼ ਭਾਸ਼ਾ ਵਿੱਚ ਹੈ, ਜੋ ‘ਦਸ਼ਮ ਗ੍ਰੰਥ’ ਵਿੱਚ ਦਰਜ ਹੈ। ਇਸ ਵਿੱਚ ਸ਼ਾਮਿਲ ਪ੍ਰਮੁੱਖ ਬਾਣੀਆਂ ਇਸ ਤਰ੍ਹਾਂ ਹਨ:-

1. ਜਾਪੁ , 2. ਅਕਾਲ ਉਸਤਤਿ, 3. ਬਚਿਤ੍ਰ ਨਾਟਕ, 4. ਚੰਡੀ ਚਰਿਤ੍ਰ (ਉਕਤੀ ਵਿਲਾਸ), 5. ਚੰਡੀ ਚਰਿਤ੍ਰ-ਦੂਜਾ, 6. ਵਾਰ ਸ੍ਰੀ ਭਗਉਤੀ ਜੀ ਕੀ, 7. ਗਿਆਨ ਪ੍ਰਬੋਧ, 8. ਚੌਬੀਸ ਅਵਤਾਰ, 9. ਸਵੈਯਾ, 10. ਖਾਲਸਾ ਮਹਿਮਾ, 11. ਚਰਿਤ੍ਰੋਪਾਖਿਆਨ, 12. ਸ਼ਸਤਰਨਾਮ ਮਾਲਾ ਅਤੇ 13. ਜਫਰਨਾਮਾ।

‘ਜਾਪੁ ਸਾਹਿਬ’ ਦਸ਼ਮ ਗ੍ਰੰਥ ਦੇ ਆਰੰਭ ਵਿੱਚ ਦਰਜ ਬਾਣੀ ਹੈ। ਇਸ ਦੇ ਕੁੱਲ 199 ਬੰਦ ਹਨ ਅਤੇ 22 ਛੰਦਾਂ ਦਾ ਪ੍ਰਯੋਗ ਕੀਤਾ ਗਿਆ ਹੈ। ਇਹ ਬਾਣੀ ਪ੍ਰਮਾਤਮਾ ਦੀ ਸਿਫਤ ਕਰਦੀ ਹੈ। ਇਸ ਵਿੱਚ ਪ੍ਰਮਾਤਮਾ ਨੂੰ 735 ਵਿਸ਼ੇਸ਼ ਜਾਂ ਕਰਮ ਨਾਵਾਂ ਨਾਲ ਸੰਬੋਧਿਤ ਕੀਤਾ ਗਿਆ ਹੈ।

‘ਅਕਾਲ ਉਸਤਤਿ’ ਜਾਪੁ ਸਾਹਿਬ ਵਰਗੀ ਹੀ ਬਾਣੀ ਹੈ। ਇਸ ਵਿੱਚ ਅਕਾਲ ਪੁਰਖ ਤੇ ਉਸ ਵੱਲੋਂ ਪੈਦਾ ਕੀਤੇ ਗਏ ਸ਼ਿਸ਼ਟੀ ਦੇ ਪਸਾਰੇ ਦੀ ਮਹਿਮਾ ਕੀਤੀ ਗਈ ਹੈ। ਇਸ ਵਿੱਚ 171 ਛੰਦ ਹਨ ਅਤੇ ਅੰਤ ਵਿੱਚ ਅੱਧਾ ਛੰਦ ਹੈ। ਇਸ ਬਾਣੀ ਵਿੱਚ ਬ੍ਰਾਜ਼ ਭਾਸ਼ਾ ਦੇ ਨਾਲ-ਨਾਲ ਪੂਰਬੀ ਹਿੰਦੀ ਦਾ ਵੀ ਪ੍ਰਯੋਗ ਹੈ। ‘ਤੁਵੈ-ਪ੍ਰਸਾਦਿ ਸਵੱਯੈ’ ਵੀ ਇਸ ਬਾਣੀ ਵਿੱਚ ਹੀ ਆਉਂਦੇ ਹਨ, ਜਿਨ੍ਹਾਂ ਦੀ ਗਿਣਤੀ 10 ਹੈ। ਇਨ੍ਹਾਂ ਨੂੰ ਨਿੱਤਨੇਮ ਵਿੱਚ ਸ਼ਾਮਿਲ ਹੋਣ ਕਾਰਨ ‘ਸੁਧਾ ਸਵੱਈਏ’ ਵੀ ਆਖਿਆ ਜਾਂਦਾ ਹੈ। ਇਸ ਤੋਂ ਬਿਨਾਂ ਗੁਰੂ ਸਾਹਿਬ ਦੀ ਅਰਦਾਸ ਰੂਪ ਵਿੱਚ ਰਚੀ ਬਾਣੀ ‘ਚੌਪਈ ਸਾਹਿਬ’ ਵੀ ਇਸ ਵਿੱਚ ਦਰਜ ਹੈ। ਜੋ ਸਿਖ ਰਹਿਤ ਮਰਯਾਦਾ ਅਨੁਸਾਰ ਅੰਮ੍ਰਿਤ ਵੇਲੇ ਦੇ ਨਿੱਤਨੇਮ ਅਤੇ ਰਹਿਰਾਸ ਸਾਹਿਬ ਵਿੱਚ ਵੀ ਸ਼ਾਮਿਲ ਹੈ। ਚੌਪਈ ਸਾਹਿਬ ਵਿੱਚ 25 ਚੌਪਈਆਂ ਸੰਕਲਿਤ ਕੀਤੀਆਂ ਗਈਆਂ ਹਨ, ਜੋ ਪਰਮਾਤਮਾ ਨੂੰ ਸ਼ਿਸ਼ਟੀ ਦੇ ਪਸਾਰੇ ਦਾ ਮੂਲ, ਵਿਸਤਾਰ ਅਤੇ ਕਰਣਾਧਾਰ ਸਿਧ ਕਰਦੇ ਹਨ।

‘ਬਚਿਤਰ ਨਾਟਕ’ ਦਸ਼ਮ ਗ੍ਰੰਥ ਦੀ ਇੱਕ ਵੱਡ-ਆਕਾਰੀ ਬਿਰਤਾਂਤਕ ਰਚਨਾ ਹੈ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਦੀ ਕਥਾ ਨੂੰ ‘ਆਤਮ-ਕਥਾ’ ਰੂਪ ਵਿੱਚ ਕਾਵਿ-ਬੱਧ ਕੀਤਾ ਗਿਆ ਹੈ। ਇਹ ਰਚਨਾ 14 ਅਧਿਆਇਆਂ ਵਿੱਚ ਵੰਡੀ ਹੋਈ ਹੈ ਅਤੇ ਇਸ ਵਿੱਚ 471 ਛੰਦ ਹਨ ਤੇ ਭਾਸ਼ਾ ਬ੍ਰਾਜ਼ ਹੈ, ਇਸਦਾ ਘਟਨਾ ਕਾਲ 1696-97 ਤੱਕ ਪਹੁੰਚਦਾ ਹੈ। ਇਸ ਵਿੱਚ ਗੁਰੂ ਸਾਹਿਬ ਦੇ ਜੀਵਨ

ਦੇ ਪਹਿਲੇ 30 ਵਰਿਆਂ ਦਾ ਵਰਣਨ ਕੀਤਾ ਹੋਇਆ ਮਿਲਦਾ ਹੈ। ਚੰਡੀ ਚਰਿਤ੍ਰ, ਚੌਬੀਸ ਅਵਤਾਰ ਅਤੇ ਬ੍ਰਹਮਾ-ਰੁਦ੍ਰ ਅਵਤਾਰ ਦੇ ਪ੍ਰਸੰਗ ਵੀ ਇਸ ਰਚਨਾ ਵਿੱਚ ਸ਼ਾਮਿਲ ਹਨ।

‘ਚੰਡੀ ਚਰਿਤ੍ਰ ਉਕਤੀ ਬਿਲਾਸ’ ਅਤੇ ‘ਵਾਰ ਦੁਰਗਾ ਕੀ’ ਦੋ ਹੋਰ ਪ੍ਰਸਿੱਧ ਬਾਣੀਆਂ ਹਨ। ‘ਚੰਡੀ ਚਰਿਤ੍ਰ’ ਸੰਸਕ੍ਰਿਤ ਦੀ ਪ੍ਰਸਿੱਧ ਰਚਨਾ ‘ਦੁਰਗਾ ਸ਼ਪਤਸ਼ਤੀ’ ਦਾ ਖੁੱਲ੍ਹਾ ਕਾਵਿ ਅਨੁਵਾਦ ਹੈ, ਜੋ ‘ਮਾਰਕੰਡੇ ਪੁਰਾਣ’ ਦੇ 81-94 ਅਧਿਆਵਾਂ ਵਿੱਚ ਅੰਕਿਤ ਹੈ। ਇਸ ਵਿੱਚ ਦੇਵੀ ਦੁਰਗਾ ਦੀ ਕਥਾ ਦਾ ਬਿਆਨ ਹੈ। ਇਸ ਕਥਾ ਦੇ 700 ਸ਼ਲੋਕ ਹਨ, ਜੋ 8 ਅਧਿਆਵਾਂ ਤੇ 233 ਬੰਦਾਂ ਰਾਹੀਂ ਬਿਆਨ ਕੀਤੇ ਗਏ ਹਨ।

‘ਸ਼ਬਦ ਤੇ ਸਵੱਖੈ’ ਵਿੱਚ ਗੁਰੂ ਸਾਹਿਬ ਨੇ ਅਕਾਲ ਪੁਰਖ ਦੀ ਉਸਤਤ ਅਤੇ ਵਹਿਮਾਂ-ਭਰਮਾਂ ਦਾ ਖੰਡਨ ਕੀਤਾ ਹੈ। ‘ਜ਼ਫਰਨਾਮਾ’ ਆਪ ਦੀ ਪ੍ਰਸਿੱਧ ਫਾਰਸੀ ਰਚਨਾ ਹੈ। ਜੋ ਅੰਰਗਜ਼ੇਬ ਦੀ ਸ਼ਾਹੀ ਚਿੱਠੀ ਦੇ ਉੱਤਰ ਵਿੱਚ ਲਿਖੀ ਗਈ ਹੈ। ਇਸ ਵਿੱਚ ਬੀਰਤਾ, ਨਿਫਰਤਾ ਅਤੇ ਸਵੈ-ਵਿਸ਼ਵਾਸ਼ ਦੇ ਨਾਲ ਅੰਰਗਜ਼ੇਬ ਨੂੰ ਲਾਹਨਤਾਂ ਪਾਈਆਂ ਗਈਆਂ ਹਨ। ‘ਦਸ਼ਮ ਗ੍ਰੰਥ’ ਵਿੱਚ ਦਰਜ ਆਪ ਦੀ ਸਮੱਚੀ ਬਾਣੀ ਆਪ ਦੀ ਸ਼੍ਰੂਸ਼ਟ ਕਾਵਿ-ਪ੍ਰਤਿਭਾ ਤੇ ਸ਼ਖਸੀਅਤ ਵਿੱਚ ਵਿਦਾਮਾਨ ਗੁਣਾਂ ਨੂੰ ਸਾਕਾਰ ਕਰਦੀ ਹੈ। ‘ਦਸ਼ਮ ਗ੍ਰੰਥ’ ਵਿੱਚ ਦਰਜ ਬਾਣੀ ਦੇ ਕੁਝ ਚੋਣਵੇਂ ਨਮੂਨੇ ਇਸ ਤਰ੍ਹਾਂ ਹਨ:-

- ਚੱਕ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥  
 ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ ॥  
 (ਜਾਪੁ ਸਾਹਿਬ)

- ਕਾਹੂ ਲੈ ਪਾਹਨ ਪੂਜ ਧਰਯੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ॥  
 ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ੍ਤੁ ਨਿਵਾਇਓ ॥  
 (ਤਵੈ-ਪ੍ਰਸਾਦਿ ਸਵੱਖੈ)

- ਹਮਰੀ ਕਰੋ ਹਾਥ ਦੈ ਰੱਛਾ ॥  
 ਪੂਰਨ ਹੋਇ ਚਿੱਤ ਕੀ ਇੱਛਾ ॥  
 (ਚੌਪਈ ਸਾਹਿਬ)

- ਹਮ ਇਹ ਕਾਜ ਜਗਤ ਮੌ ਆਏ ॥  
 ਧਰਮ ਹੇਤ ਗੁਰਦੇਵ ਪਠਾਏ ॥  
 ਜਹਾਂ ਤਹਾਂ ਤੁਮ ਧਰਮ ਬਿਥਾਰੋ ॥  
 ਦੁਸਟ ਦੋਖੀਅਨਿ ਪਕਰਿ ਪਛਾਰੋ ॥  
 (ਬਚਿਤ੍ਰ ਨਾਟਕ)

- ਦਸਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ ॥  
 ਅਵਰ ਵਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ ॥

### (ਗ) ਗੁਰਮਤਿ ਕਾਵਿ ਧਾਰਾ ਦੇ ਕੁਝ ਹੋਰ ਕਵੀ:

ਗੁਰਮਤਿ ਕਾਵਿ ਧਾਰਾ ਇਸ ਕਾਲ ਦੀ ਸਭ ਤੋਂ ਪ੍ਰਮੁੱਖ ਕਾਵਿ ਧਾਰਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ (ਆਦਿ ਗ੍ਰੰਥ) ਦਾ ਸੰਪਾਦਨ ਇਸ ਕਾਵਿ ਧਾਰਾ ਨੂੰ ਇਸ ਕਾਲ ਦੀ ਮੌਢੀ ਕਾਵਿ ਧਾਰਾ ਬਣਾਉਂਦਾ ਹੈ। ਇਸ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ 36 ਮਹਾਪੁਰਖਾਂ (06 ਗੁਰੂ ਸਾਹਿਬਾਨ, 15 ਭਗਤ, 11 ਭੱਟ ਅਤੇ 04 ਗੁਰਸਿੱਖ) ਦੀ ਬਾਣੀ ਗੁਰਮਤਿ ਕਾਵਿ ਧਾਰਾ ਦੇ ਅਧੀਨ ਵਿਚਾਰੀ ਜਾਂਦੀ ਹੈ। ਇਸ ਕੜੀ ਅੰਦਰ ਅਸੀਂ 06 ਗੁਰੂ ਸਾਹਿਬਾਨਾਂ ਤੋਂ ਬਾਅਦ 15 ਭਗਤਾਂ, 11 ਭੱਟਾਂ ਅਤੇ 04 ਗੁਰਸਿੱਖਾਂ ਦੀ ਬਾਣੀ ਸੰਬੰਧੀ ਸੰਖੇਪ ਚਰਚਾ ਇਸ ਬਿੰਦੂ ਅਧੀਨ ਕਰਾਂਗੇ-

### (1) ਭਗਤਾਂ ਦੀ ਬਾਣੀ-

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤਾਂ ਦੀ ਬਾਣੀ ਸੰਕਲਿਤ ਕੀਤੀ ਗਈ ਹੈ, ਜੋ ਕੁੱਲ 31 ਰਾਗਾਂ ਵਿੱਚੋਂ 22 ਰਾਗਾਂ ਅਧੀਨ ਅੰਕਿਤ ਹੈ। ਭਗਤਾਂ ਦੇ ਸਾਰੇ ਸ਼ਬਦ 349 ਹਨ ਅਤੇ ਇਸ ਵਿੱਚ 3 ਸ਼ਬਦ ਗੁਰੂ ਅਰਜਨ ਦੇਵ ਜੀ ਦੇ ਭੀ ਹਨ, ਜਿਹਨਾਂ ਦਾ ਕੁੱਲ ਜੋੜ 352 ਬਣਦਾ ਹੈ। ਭਗਤ-ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ:-

### (ੴ) ਸ਼ਬਦ ਵੇਰਵਾ-

1. ਕਬੀਰ ਜੀ-	224
2. ਨਾਮਦੇਵ ਜੀ-	61
3. ਰਵਿਦਾਸ ਜੀ-	40
4. ਤ੍ਰਿਲੋਚਨ ਜੀ-	04
5. ਫ਼ਰੀਦ ਜੀ-	04
6. ਬੈਣੀ ਜੀ-	03
7. ਧੰਨਾ ਜੀ-	03
8. ਜੈਦੇਵ ਜੀ-	02
9. ਭੀਖਨ ਜੀ-	02
10. ਸੂਰਦਾਸ ਜੀ-	01 (ਸਿਰਫ਼ ਤੁਕ)
11. ਪਰਮਾਨੰਦ ਜੀ-	01
12. ਸੈਣ ਜੀ-	01
13. ਪੀਪਾ ਜੀ-	01
14. ਸਧਨਾ ਜੀ-	01
15. ਰਾਮਾਨੰਦ ਜੀ-	01
16. ਗੁਰੂ ਅਰਜਨ ਦੇਵ ਜੀ-	03
ਕੁੱਲ ਜੋੜ-	352

### (ਅ) ਸ਼ਲੋਕ ਵੇਰਵਾ-

1. ਕਬੀਰ ਜੀ- 243 (ਕੁਝ ਗੁਰੂ ਸਾਹਿਬਾਨਾਂ ਦੇ ਵੀ)
2. ਫ਼ਰੀਦ ਜੀ- 130 (18 ਸ਼ਲੋਕ ਗੁਰੂ ਸਾਹਿਬਾਨਾਂ ਦੇ ਵੀ ਸ਼ਾਮਿਲ)

ਭਗਤ ਕਬੀਰ ਜੀ ਦੀਆਂ ਗਉੜੀ ਰਾਗ ਵਿੱਚ ਤਿੰਨ ਬਾਣੀਆਂ-ਬਾਵਨ ਅੱਖਰੀ, ਪੰਦ੍ਰਹ ਥਿਤੀ ਅਤੇ ਸਤ ਵਾਰ ਮਿਲਦੀਆਂ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਈਆਂ ਵਾਰਾਂ ਦੇ ਨਾਲ ਵੀ 4 ਸ਼ਲੋਕ ਆਏ ਹਨ।

ਭਗਤ ਬਾਣੀ ਦੇ ਨਮੂਨੇ ਇਸ ਪ੍ਰਕਾਰ ਹਨ:-

- ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਊ ॥  
ਖੇਡੂ ਜੁ ਮਾਂਡਿਓ ਸੁਰਮਾ ਅਬ ਜੂਝਨ ਕੋ ਦਾਉ ॥  
ਸੂਰਾ ਸੌ ਪਹਿਰਾਨੀਐ ਜੂ ਲਰੈ ਦੀਨ ਕੇ ਹੇਤ ॥  
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਡੂ ॥  
(ਭਗਤ ਕਬੀਰ)
- ਹਿੰਦੂ ਅੰਨਾ ਤੁਰਕੁ ਕਾਣਾ ॥  
ਦੁਹਾਂ ਤੇ ਗਿਆਨੀ ਸਿਆਣਾ ॥  
(ਭਗਤ ਨਾਮਦੇਵ)

- उहੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥  
 ਕਨਕ ਕਟਿਕ ਜਲ ਤੰਗ ਜੈਸਾ ॥

(ਭਗਤ ਰਵਿਦਾਸ)

- ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ ਸਲਲ ਕਉ ਸਲਲਿ ਸੰਮਾਨਿ ਆਇਆ ॥  
 ਬਦਤਿ ਜੈਦੇਉ ਜੈਦੈਵ ਕਉ ਰੰਮਿਆ ਬ੍ਰਹਮੁ ਨਿਰਬਾਣੁ ਲਿਵ ਲੀਣੁ ਪਾਇਆ ॥

(ਭਗਤ ਜੈ ਦੇਵ)

- ਗੋਪਾਲ ਤੇਰਾ ਆਰਤਾ ॥  
 ਜੋ ਜਨ ਤੁਮਰੀ ਭਗਤਿ ਕਰੰਤੇ  
 ਤਿਨ ਕੇ ਕਾਜ ਸਵਾਰਤਾ ॥

(ਭਗਤ ਧੰਨਾ)

## (2) ਭੱਟਾਂ ਦੀ ਬਾਣੀ-

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 11 ਭੱਟ ਕਵੀਆਂ- ਕਲੁਸਹਾਰ, ਜਾਲਪ, ਕੀਰਤ, ਬਿਖਾ, ਸਲੂ, ਭਲੂ, ਨਲੂ, ਬਲੂ, ਗਯੰਦ, ਮਥੁਰਾ ਅਤੇ ਹਰਬੰਸ ਜੀ ਦੇ 123 ਸਵੱਈਏ ਸੰਕਲਿਤ ਹਨ, ਜੋ 21 ਪੰਨਿਆਂ (1389-1409 ਤੱਕ) ਉਪਰ ਦਰਜ ਹਨ। ਇਨ੍ਹਾਂ ਨੂੰ ਪੰਜ ਸਿਰਲੇਖਾਂ ਅਧੀਨ ਦਰਜ ਕੀਤਾ ਗਿਆ ਹੈ:-

1. ਸਵੱਈਏ ਮਹਲੇ ਪਹਿਲੇ ਕੇ ।
2. ਸਵੱਈਏ ਮਹਲੇ ਦੂਜੇ ਕੇ ।
3. ਸਵੱਈਏ ਮਹਲੇ ਤੀਜੇ ਕੇ ।
4. ਸਵੱਈਏ ਮਹਲੇ ਚੌਥੇ ਕੇ ।
5. ਸਵੱਈਏ ਮਹਲੇ ਪੰਜਵੇਂ ਕੇ ।

ਇਨ੍ਹਾਂ ਭੱਟ ਕਵੀਆਂ ਨੇ ਕਈ ਛੰਦਾਂ-ਸਵੱਧਾ, ਸੋਰਠਾ, ਚੌਪਈ, ਕੁੰਡਲੀ, ਦੋਹਰਾ, ਰਡ, ਝੱਲਣਾ, ਛਥੈ ਆਦਿ ਵਰਤੇ ਹਨ। ਵਿਦਵਾਨਾਂ ਅਨੁਸਾਰ ਇਹ ਭੱਟ ਕਵੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਬਾਹਰੋਂ ਆਏ ਜਗਿਆਸੂ ਸਨ, ਜਿਨ੍ਹਾਂ ਨੇ ਸਿੱਖ ਧਰਮ ਨੂੰ ਅਪਣਾ ਕੇ ਉਸਦੀ ਪ੍ਰਸੰਸਾ ਆਪਣੀ ਰਚਨਾ ਰਾਹੀਂ ਪੇਸ਼ ਕੀਤੀ। ਭੱਟਾਂ ਦੇ ਸਵੱਈਏ ਸਤੋਤਰ ਕਾਵਿ ਦੀ ਵੰਨਗੀ ਹੈ, ਜੋ ਗੁਰੂਆਂ ਦੀ ਪ੍ਰਸੰਸਾਂ ਦੇ ਨਾਲ-ਨਾਲ ਦਾਰਸ਼ਨਿਕ ਵਿਚਾਰਾਂ ਤੇ ਭਾਸ਼ਾਈ ਨਿਪੁੰਨਤਾ ਪੱਖੋਂ ਵੀ ਵਰਣਨ ਯੋਗ ਹਨ। ਭੱਟ ਕਵੀਆਂ ਦਾ ਨਮੂਨਾ ਵੇਖਣਯੋਗ ਹੈ:-

- ਸੁ ਕਹੁ ਟਲ ਗੁਰੂ ਸੇਵੀਐ ਅਹਿਨਿਸਿ ਸਹਜਿ ਸੁਭਾਇ ॥  
 ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖ ਜਾਇ ॥

(ਪੰਨਾ 1392)

- ਆਪਿ ਨਗਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥  
 ਨਿੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥

(ਪੰਨਾ 1395)

- ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥  
 ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥  
 ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਬਿਨੁ ਕੀਅਉ ॥  
 ਅਮਰਦਾਸਿ ਅਮਰਤੁ ਛੜੁ ਗੁਰ ਰਾਮਹਿ ਦੀਅਉ ॥

ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ ॥  
 ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰ ਅਰਜੁਨੁ ਪਿਖਹੁ ਨਯਣ ॥  
 (ਭੱਟ ਮਥਰਾ ਜੀ)

### (3) ਗੁਰਸਿੱਖਾਂ ਦੀ ਬਾਣੀ-

ਗੁਰਸਿੱਖਾਂ ਦੀ ਬਾਣੀ ਅਧੀਨ 04 ਗੁਰਸਿੱਖਾਂ, ਜੋ ਗੁਰੂ ਘਰ ਦੇ ਨਿਕਟਵਰਤੀ ਸਨ, ਦੀ ਬਾਣੀ ਵਿਚਾਰੀ ਜਾਂਦੀ ਹੈ। ਇਸ ਵਿੱਚ ਭਾਈ ਮਰਦਾਨਾ ਜੀ, ਬਾਬਾ ਸੁੰਦਰ ਜੀ, ਰਾਇ ਬਲਵੰਡ ਤੇ ਸੱਤਾ ਰਥਾਬੀ ਆਉਂਦੇ ਹਨ।

#### 1. ਭਾਈ ਮਰਦਾਨਾ ਜੀ-

ਭਾਈ ਮਰਦਾਨਾ ਗੁਰੂ ਨਾਨਕ ਦੇਵ ਜੀ ਦੇ ਬਚਪਨ ਦੇ ਮਿਤਰ ਅਤੇ ਅਨੰਨ ਸਿੱਖ ਸਨ। ਗੁਰੂ ਸਾਹਿਬ ਦੀਆਂ ਉਦਾਸੀਆਂ ਦੇ ਦੌਰਾਨ ਉਹ ਉਨ੍ਹਾਂ ਦੇ ਅੰਗ-ਸੰਗ ਰਹੇ ਅਤੇ ਗੁਰਬਾਣੀ ਉਚਾਰਨ ਸਮੇਂ ਆਪਣੀਆਂ ਰਬਾਬ ਦੀਆਂ ਧੁਨਾਂ ਨਾਲ ਅਲੋਕਿਕ ਵਾਤਾਵਰਨ ਵੀ ਸਿਰਜ ਦਿੰਦੇ ਸਨ। ‘ਬਿਹਾਗੜੇ ਦੀ ਵਾਰ’ ਵਿੱਚ ਪਉੜੀ (12) ਦੇ ਨਾਲ ਭਾਈ ਮਰਦਾਨਾ ਜੀ ਦੇ ਸ਼ਲੋਕ ਅੰਕਿਤ ਹੋਣ ਬਾਰੇ ਵਿਦਵਾਨਾਂ ਵੱਲੋਂ ਆਪਣਾ ਮੱਤ ਪ੍ਰਗਟ ਕੀਤਾ ਜਾਂਦਾ ਹੈ, ਜੋ ਇਸ ਤਰ੍ਹਾਂ ਹੈ -

#### ਸ਼ਲੋਕ ਮਰਦਾਨਾ ੧

ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥  
 ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥  
 ਅਤੇ

ਕਾਇਆ ਲਾਹਣਿ ਆਪੁ ਮਦੂ ਮਜਲਸ ਤ੍ਰਿਸਨਾ ਧਾਤੁ ॥  
 ਮਨਸਾ ਕਟੋਰੀ ਕੁੜਿ ਭਰੀ ਪੀਲਾਏ ਜਮਕਾਲੁ ॥  
 ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥

ਇਨ੍ਹਾਂ ਤੁਕਾਂ ਵਿੱਚ ‘ਨਾਨਕਾ’ ਦਾ ਪ੍ਰਯੋਗ ਹੋਇਆ ਹੈ, ਜੋ ਇਸ ਕਾਰਨ ਵਿਦਵਾਨਾਂ ਦਾ ਮਤਿ ਹੈ ਕਿ ਇਨ੍ਹਾਂ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਹੀ ਕੀਤੀ ਹੋਵੇਗੀ।

#### 2. ਬਾਬਾ ਸੁੰਦਰ ਜੀ-

ਬਾਬਾ ਸੁੰਦਰ ਜੀ ਤੀਜੇ ਗੁਰੂ ਅਮਰਦਾਸ ਜੀ ਦੇ ਪੜਪੋਤੇ ਸਨ। ਉਨ੍ਹਾਂ ਦੀ ਇਕੋ ਇੱਕ ਰਚਨਾ ‘ਸਦੁ’ ਦੇ ਰੂਪ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੈ। ਇਸ ਬਾਣੀ ਦੀਆਂ 6 ਪਉੜੀਆਂ ਹਨ। ‘ਸੱਦ’ ਤੋਂ ਭਾਵ ਹੈ- ਪ੍ਰਭੂ ਵੱਲੋਂ ਬੁਲਾਵਾ। ਇਹ ਰਚਨਾ ਪ੍ਰਾਣੀ ਦੀ ਮ੍ਰਿਤੂ ਦੇ ਮੌਕੇ ਤੇ ਉਚਾਰੀ ਜਾਂਦੀ ਹੈ। ਗੁਰੂ ਅਮਰਦਾਸ ਜੀ ਦੇ ਜੌਤੀ-ਜੌਤ ਸਮਾਉਣ ਤੋਂ ਬਾਅਦ ਇਸ ਲੋਕ ਕਾਵਿ ਰੂਪ ‘ਸੱਦ’ ਰਾਹੀਂ ਗੁਰੂ ਅਮਰਦਾਸ ਜੀ ਦੇ ਉਪਦੇਸ਼ ਨੂੰ ਪ੍ਰਗਟ ਕੀਤਾ ਗਿਆ ਹੈ। ‘ਸੱਦ’ ਉਹ ਲੋਕ ਕਾਵਿ ਰੂਪ ਹੈ, ਜਿਸ ਵਿੱਚ ਵਿਛੜੇ ਹੋਏ ਪਿਆਰੇ ਦੀ ਯਾਦ ਵਿੱਚ ਸੋਗੀ ਹੋਕਾਂ ਲਾਈਆਂ ਜਾਂਦੀਆਂ ਹਨ। ਇਹ ਰਚਨਾ ਰਾਮਕਲੀ ਰਾਗ ਅੰਦਰ ਦਰਜ ਹੈ। ਇਸ ਬਾਣੀ ਦਾ ਨਮੂਨਾ ਇਸ ਤਰ੍ਹਾਂ ਹੈ:-

ਮੇਰੇ ਸਿਖ ਸੁਣਹੁ ਪੁਤ ਭਾਈਹੋ ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ ॥  
 ਹਰਿ ਭਾਣਾ ਗੁਰ ਭਾਇਆ ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ ॥  
 ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭੁ ਭਾਣਾ ਭਾਵਦੇ ॥  
 ਆਨੰਦ ਅਨਹਦ ਵਜਹਿ ਵਾਜੇ ਹਰਿ ਆਪਿ ਗਾਲਿ ਮੇਲਾਵਦੇ ॥

ਤੁਸੀ ਪੁਤ ਭਾਈ ਪਰਵਾਰੁ ਮੇਰਾ ਮਨਿ ਵੇਖਹੁ ਕਰਿ ਨਿਰਜਾਸਿ ਜੀਉ ॥  
ਧੂਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਇ ਹਰਿ ਪ੍ਰਭ ਪਾਸਿ ਜੀਉ ॥

### 3. ਰਾਇ ਬਲਵੰਡ ਤੇ ਸੱਤਾ ਰਬਾਬੀ-

ਸੱਤਾ ਤੇ ਬਲਵੰਡ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਕੀਰਤਨ ਕਰਨ ਵਾਲੇ ਛੂਮ/ ਮਰਾਸੀ ਸਨ। ਇਨ੍ਹਾਂ ਦੋਹਾਂ ਦੇ ਨਾਲ ਸੰਬੰਧਿਤ ‘ਰਾਮਕਲੀ ਰਾਗ’ ਵਿੱਚ ਰਚਿਤ ‘ਵਾਰ ਰਾਇ ਬਲਵੰਡ ਤਥਾ ਸਤੈ ਛੂਮਿ ਆਖੀ’ ਇਕ ਮਾਫ਼ੀਨਾਮੇ ਦੇ ਰੂਪ ਵਿੱਚ ਉਚਰਿਤ ਹੈ। ਇਸ ਦੀਆਂ ਕੁੱਲ 8 ਪਉੜੀਆਂ ਹਨ, ਜਿਨ੍ਹਾਂ ਵਿੱਚੋਂ ਪਹਿਲੀਆਂ ਤਿੰਨ ਬਲਵੰਡ ਅਤੇ ਅਖੀਰਲੀਆਂ ਪੰਜ ਸੱਤੇ ਦੁਆਰਾ ਰਚੀਆਂ ਗਈਆਂ ਹਨ। ਇਸ ਵਾਰ ਵਿੱਚ ਗੁਰੂ ਵਿਅਕਤੀਆਂ ਦੀ ਉਸਤਤ ਤੇ ਹੋਰ ਸੰਸਥਾਗਤ ਮਸਲਿਆਂ ਜਿਵੇਂ ਸੁਯੋਗ ਉਤਰਾਧਿਕਾਰੀ ਦੀ ਚੋਣ ਆਦਿ ਬਾਰੇ ਇਤਿਹਾਸਕ ਪ੍ਰਮਾਣ ਮਿਲਦੇ ਹਨ। ਇਸ ਵਿੱਚ ਗੁਰੂਆਂ ਲਈ ਪਹਿਲੀ ਵਾਰੀ ‘ਸੱਚੇ ਪਾਤਸ਼ਾਹ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਜੋ ਉਸ ਸਮੇਂ ਗੁਰੂ ਘਰ ਦੇ ਪ੍ਰਭਾਵ ਦੀ ਦੱਸ ਪਾਉਂਦਾ ਹੈ। ਇਸ ਵਾਰ ਵਿਚਲੀਆਂ ਕੁੱਝ ਪੰਗਤੀਆਂ ਵੇਖਣ ਯੋਗ ਹਨ:-

ਹੋਵੈ ਸਿਫਤਿ ਖਸਮ ਦੀ ਨੂਰੁ ਅਰਸਹੁ ਕਰਸਹੁ ਝਟੀਐ ॥  
ਤੁਧੁ ਫਿਠੇ ਸਚੇ ਪਾਤਸ਼ਾਹ ਮਲੁ ਜਨਮ ਜਨਮ ਦੀ ਕਟੀਐ ॥

### (ਘ) ਭਾਈ ਗੁਰਦਾਸ (ਅਨੁਮਾਨਿਤ 1543-1637 ਈ.)

ਭਾਈ ਗੁਰਦਾਸ ਜੀ ਨੂੰ ਗੁਰੂ ਘਰ ਦੇ ‘ਵੇਦ-ਵਿਆਸ’ ਤੇ ਸਿੱਖੀ ਦੇ ਪਹਿਲੇ ਵਿਆਖਿਆਕਾਰ ਹੋਣ ਦਾ ਮਾਣ ਹਾਸਿਲ ਹੈ। ਆਪ ਜੀ ਤੀਜੇ ਗੁਰੂ ਅਮਰਦਾਸ ਜੀ ਤੋਂ ਲੈ ਕੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਗੁਰੂ-ਘਰ ਦੀ ਸੇਵਾ ਕਰਦੇ ਰਹੇ ਹਨ। ਆਦਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾਂ ਵੇਲੇ ਲਿਖਾਰੀ ਦਾ ਕਾਰਜ ਆਪ ਦੁਆਰਾ ਕੀਤਾ ਗਿਆ ਸੀ।

ਭਾਈ ਕੇਸਰ ਸਿੰਘ ਛਿੱਬਰ ਅਨੁਸਾਰ, ਭਾਈ ਗੁਰਦਾਸ ਦਾ ਜਨਮ ਗੁਰੂ ਅਮਰਦਾਸ ਜੀ ਦੇ ਚਾਚੇ ਦੇ ਪੁੱਤਰ ਈਸ਼ਵਰਦਾਸ ਦੇ ਘਰ ਪਿੰਡ ਗਿੱਲਵਾਲੀ ਵਿੱਚ ਹੋਇਆ। ਆਪ ਦੀਆਂ ਜਨਮ ਨਾਲ ਸੰਬੰਧਿਤ ਮਿਤੀਆਂ ਬਾਬਤ ਵਿਦਵਾਨਾਂ ਦੇ ਵੱਖ-ਵੱਖ ਅਨੁਮਾਨ ਹਨ। ਪ੍ਰੇ. ਕਿਰਪਾਲ ਸਿੰਘ ਕਸੇਲ ਆਪ ਦਾ ਜੀਵਨ ਕਾਲ 1543 ਈ. ਤੋਂ 1637 ਈ. ਮੰਨਦੇ ਹਨ।

ਭਾਈ ਗੁਰਦਾਸ ਜੀ ਨੇ ਪੰਜਾਬੀ ਅਤੇ ਬ੍ਰਜ ਦੋਵਾਂ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਪੰਜਾਬੀ ਵਿੱਚ ਆਪ ਨੇ 39 ਵਾਰਾਂ ਅਤੇ ਬ੍ਰਜ ਭਾਸ਼ਾ ਵਿੱਚ ਕੁੱਲ 675 ਕਾਵਿ-ਬੰਦਾਂ (ਜਿਨ੍ਹਾਂ ਵਿੱਚ 648 ਕਬਿੰਤ, 3 ਸਵੱਈਏ, 8 ਦੌਹਰੇ, 8 ਸੌਰਠੇ ਅਤੇ 8 ਛੰਤ ਸ਼ਾਮਿਲ ਹੈ) ਦੀ ਰਚਨਾ ਕੀਤੀ।

ਭਾਈ ਗੁਰਦਾਸ ਜੀ ਮੁੜਦਲੇ ਤੌਰ ਤੇ ਵਾਰਕਾਰ ਹਨ। ‘ਪਾਉੜੀ’ ਛੰਦ ਵਿੱਚ ਰਚੀਆਂ ਉਨ੍ਹਾਂ ਦੀਆਂ ਵਾਰਾਂ ਵਿੱਚ ਦੋ ਪ੍ਰਵਿਰਤੀਆਂ ਪ੍ਰਤੱਖ ਹੁੰਦੀਆਂ ਹਨ-ਜੀਵਨੀ ਮੁਲਕ ਵੇਰਵੇ ਅਤੇ ਵਿਚਾਰਧਾਰਾ ਤੇ ਸਿਧਾਂਤ ਦੀ ਵਿਆਖਿਆਂ ਦੋਵਾਂ ਪ੍ਰਵਿਰਤੀਆਂ ਨੂੰ ਸਿੱਖ ਧਰਮ ਦੀ ਵੰਡਲੱਖਣਤਾ ਦੇ ਪ੍ਰਭਾਵ ਅਧੀਨ ਹੀ ਸਿਰਜੀਆ ਗਿਆ ਹੈ। ਭਾਈ ਸਾਹਿਬ ਨੇ ਪਹਿਲੀ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਸਮਕਾਲੀ ਸਥਿਤੀ ਦੇ ਪ੍ਰਸੰਗ ਵਿੱਚ ਰੱਖ ਕੇ ਪੁੱਤਰ-ਸਿਰਜਿਤ ਕੀਤਾ ਹੈ-

ਸਤਿਗੁਰ ਨਾਨਕ ਪੁਗਟਿਆ ਮਿਟੀ ਧੁਧੁ ਜਗਿ ਚਾਨਣੁ ਹੋਆ ॥  
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ ॥

ਇਸੇ ਤਰ੍ਹਾਂ ਭਾਈ ਸਾਹਿਬ ਦੀਆਂ ਹੋਰ ਵਾਰਾਂ ਜਿਵੇਂ:- ਵਾਰ-2, ਵਿੱਚ ਵਾਹਿਗੁਰੂ ਦੀ ਸਰਬ ਵਿਆਪਕਤਾ ਨੂੰ ਦਰਸਾਇਆ ਗਿਆ ਹੈ। ਵਾਰ-3, ਵਿੱਚ ਗੁਰਮੁਖ ਤੇ ਗੁਰਸਿੱਖ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਹੈ। ਵਾਰ-4 ਵਿੱਚ ਨਿਮਰਤਾ ਨੂੰ ਪ੍ਰਧਾਨ ਮਨੁੱਖੀ ਗੁਰ ਦੱਸ ਕੇ ਅਲੰਕਾਰਿਕ ਵਿਸ਼ਲੇਸ਼ਣ ਕੀਤਾ ਗਿਆ ਹੈ। ਵਾਰ-5, 6 ਤੇ 9ਵੀਂ ਵਿੱਚ ਗੁਰਮੁਖਾਂ ਦੇ ਹੋਰ ਲੱਛਣਾਂ ਦਾ ਬਿਆਨ ਹੈ। ਵਾਰ-10ਵੀਂ ਵਿੱਚ ਵੱਖ-ਵੱਖ ਭਗਤਾਂ ਦੇ ਜੀਵਨ-ਬਿਰਤਾਂ ਨੂੰ ਸੰਖੇਪ ਢੰਗ ਨਾਲ ਪ੍ਰਸਤੁਤ ਕੀਤਾ ਗਿਆ ਹੈ। 11ਵੀਂ ਵਾਰ ਵਿੱਚ ਪ੍ਰਸਿੱਧ ਸਿੱਖਾਂ ਦਾ ਜ਼ਿਕਰ ਹੈ। ਵਾਰ-15ਵੀਂ ਵਿੱਚ ਨੀਵੀਂ ਕੁੱਲ ਨਾਲ ਸੰਬੰਧਿਤ ਭਗਤਾਂ

(ਭਗਤ ਨਾਮਦੇਵ, ਰਵੀਦਾਸ ਤੇ ਕਬੀਰ ਜੀ ਆਦਿ) ਦਾ ਜ਼ਿਕਰ ਹੈ। ਵਾਰ-16ਵੀਂ ਵਿੱਚ ਮੀਣਿਆਂ ਸੰਬੰਧੀ ਵਰਣਨ ਮਿਲਦਾ ਹੈ। ਵਾਰ-28ਵੀਂ ਵਿੱਚ ਸਿੱਖੀ ਦੀ ਉਸਤਤ ਕੀਤੀ ਗਈ ਹੈ।

ਭਾਈ ਗੁਰਦਾਸ ਦੀਆਂ ਵਾਰਾਂ ਗੁਰੂ ਸਾਹਿਬਾਨਾਂ ਦੁਆਰਾ ਰਚਿਤ ਅਧਿਆਤਮਕ ਵਾਰਾਂ ਦਾ ਹੀ ਅਨੁਸਰਨ ਕਰਦੀਆਂ ਹਨ। ਗੁਰਮੁਖ ਤੇ ਮਨਮੁਖ ਨਾਇਕ-ਪ੍ਰਤਿਨਾਇਕ ਵਜੋਂ ਸਿਰਜੇ ਗਏ ਹਨ। ਸਿੱਖੀ ਜੀਵਨ ਜਾਚ, ਆਚਰਨ ਤੇ ਸਿਧਾਂਤਾਂ ਨੂੰ ਪੌਰਾਣਿਕ ਤੇ ਸਨਾਤਨੀ ਦਰਸ਼ਨ ਵਿੱਚੋਂ ਢੁਕਵੇਂ ਹਵਾਲਿਆਂ ਨਾਲ ਖੰਡਿਤ-ਮੰਡਿਤ ਕੀਤਾ ਗਿਆ ਹੈ। ਜਿੱਥੇ ਇਹ ਵਾਰਾਂ ਗੁਰੂ ਸਾਹਿਬਾਨਾਂ ਦੇ ਜੀਵਨ-ਬਿਰਤਾਂਤ ਤੇ ਸਿੱਖੀ ਸਿਧਾਂਤਾਂ ਦੀ ਵਿਆਖਿਆ ਕਰਦੀਆਂ ਹਨ, ਉਥੇ ਇਨ੍ਹਾਂ ਦੇ ਵਿਸ਼ੇ-ਵਸਤੂ ਤੇ ਰੂਪਕ ਗੁਣਾਂ ਕਾਰਨ ਇਹ ਵਾਰਾਂ ਪੰਜਾਬੀ ਵਾਰ-ਕਾਵਿ ਦਾ ਉਤਮ ਸਰਮਾਇਆ ਹਨ। ਭਾਈ ਗੁਰਦਾਸ ਦੀਆਂ ਵਾਰਾਂ ਵਾਰ ਕਾਵਿ ਦੇ ਇਤਿਹਾਸ ਵਿੱਚ ‘ਠੇਠ-ਪੰਜਾਬੀ ਭਾਸ਼ਾ’ ਨੂੰ ਅਪਣਾਉਂਦੀਆਂ ਤੇ ਵਿਸਤਾਰਦੀਆਂ ਹਨ। ਭਾਈ ਸਾਹਿਬ ਦੀ ਠੇਠ-ਪੰਜਾਬੀ ਉਪਰ ਮਾਝੀ ਭਾਸ਼ਾ ਦੀ ਵਿਸ਼ੇਸ਼ ਰੰਗਣ ਹੈ। ਇਹ ਵਾਰਾਂ ਗੁਰਬਾਣੀ ਤੇ ਗੁਰਮਤਿ ਦੀ ਵਿਆਖਿਆ ਦੇ ਨਾਲ-ਨਾਲ ਪੰਜਾਬੀ ਲੋਕ ਜੀਵਨ ਨਾਲ ਵੀ ਪਰਸਪਰ ਜੁੜੀਆਂ ਹੋਈਆਂ ਹਨ।

ਭਾਈ ਗੁਰਦਾਸ ਦੀ ਦੂਜੀ ਕਾਵਿ ਵੰਨਗੀ ਬ੍ਰੂਜ ਭਾਸ਼ਾ ਵਿੱਚ ਰਚਿਤ ‘ਕਬਿੰਤ ਤੇ ਸਵੱਜੈ’ ਹਨ। ਇਨ੍ਹਾਂ ਦੀ ਰਚਨਾ ਦਾ ਸਥਾਨ ਮੁੱਖ ਤੌਰ 'ਤੇ ਹਿੰਦੀ ਭਾਸ਼ਾ ਦਾ ਖੇਤਰ ਹੈ, ਜਿੱਥੇ ਭਾਈ ਸਾਹਿਬ ਨੂੰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਭੇਜਿਆ ਗਿਆ ਸੀ। ਇਸ ਵਿੱਚ ਆਗਰਾ ਤੇ ਵਾਰਾਣਸੀ ਪ੍ਰਮੁੱਖ ਹਨ। ਇਨ੍ਹਾਂ ਕਬਿੰਤ ਤੇ ਸਵੱਜੀਆਂ ਦੀ ਭਾਸ਼ਾ ਪੰਜਾਬੀ ਮਿਸ਼ਨਰ ਬ੍ਰੂਜੀ ਹੈ। ਡਾ. ਰਤਨ ਸਿੰਘ ਜੱਗੀ ਇਨ੍ਹਾਂ ਨੂੰ ਦੋ ਵਰਗਾਂ ਵਿੱਚ ਵੰਡਦਾ ਹੈ- ਵਿਆਖਿਆ ਪ੍ਰਧਾਨ ਤੇ ਅਨੁਭਵ ਪ੍ਰਧਾਨ। ਵਿਆਖਿਆ ਪ੍ਰਧਾਨ ਕਬਿੰਤ ਉਹ ਹਨ, ਜਿਨ੍ਹਾਂ ਰਾਹੀਂ ਗੁਰਮਤਿ ਸਿਧਾਂਤਾਂ ਨੂੰ ਸਪਸ਼ਟ ਕੀਤਾ ਗਿਆ ਸੀ ਤੇ ਅਨੁਭਵ ਪ੍ਰਧਾਨ ਕਬਿੰਤ ਉਹ ਹਨ ਜਿਸ ਵਿੱਚ ਆਪ ਨੇ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਨਿੱਜੀ ਅਨੁਭਵਾਂ ਦਾ ਪ੍ਰਗਟਾਵਾ ਕੀਤਾ ਹੈ। ਇਸ ਤਰ੍ਹਾਂ ਭਾਈ ਸਾਹਿਬ ਨੇ ਆਪਣੇ ਕਬਿੰਤ ਤੇ ਸਵੱਜੀਆਂ ਰਾਹੀਂ ਗੁਰਮਤਿ ਜੀਵਨ-ਜਾਚ ਅਤੇ ਸਿੱਖ ਸਿਧਾਂਤ ਤੇ ਵਿਚਾਰਧਾਰਾ ਨੂੰ ਹੀ ਪੇਸ਼ ਕੀਤਾ ਹੈ। ਉਦਾਹਰਨ ਵਜੋਂ:-

ਜੋਗ ਬਿਖੈ ਭੋਗ ਅਤੁ ਭੋਗ ਬਿਖੈ ਜੋਗ ਜਤ  
ਗੁਰਮੁਖਿ ਪੰਥ ਜੋਗ ਭੋਗ ਸੈ ਅਤੀਤ ਹੈ।  
ਗਿਆਨ ਬਿਖੈ ਧਿਆਨ ਅਤੁ ਧਿਆਨ ਬਿਖੈ ਬੇਧੈ ਗਿਆਨ  
ਗੁਰਮਤਿ ਗਤਿ ਗਿਆਨ ਧਿਆਨ ਕੈ ਅਜੀਤ ਹੈ।

ਇਸ ਤਰ੍ਹਾਂ ਭਾਈ ਗੁਰਦਾਸ ਤੇ ਉਨ੍ਹਾਂ ਦੀ ਰਚਨਾ ਗੁਰਮਤਿ ਕਾਵਿ ਧਾਰਾ ਵਿੱਚ ਆਪਣਾ ਵਿਲੱਖਣ ਸਥਾਨ ਸਿਰਜਦੀ ਹੈ। ਗੁਰਬਾਣੀ ਤੇ ਗੁਰਮਤਿ ਦੀ ਵਿਆਖਿਆ ਕਾਰਨ ਆਪ ਦੀ ਰਚਨਾ ਨੂੰ ‘ਗੁਰਬਾਣੀ ਦੀ ਕੁੰਜੀ’ ਹੋਣ ਦਾ ਮਾਣ ਪ੍ਰਾਪਤ ਹੈ। ਭਾਈ ਗੁਰਦਾਸ ਦੀ ਰਚਨਾ ਗੁਰਮਤਿ ਵਿਚਾਰਧਾਰਾ ਤੇ ਜੀਵਨ-ਦਰਸ਼ਨ ਨੂੰ ਭਾਰਤੀ ਸਮਾਜ ਤੇ ਸਭਿਆਚਾਰ ਵਿੱਚ ਪ੍ਰੱਤੱਕ ਤੇ ਪ੍ਰਭਾਵਸ਼ਾਲੀ ਰੂਪ ਵਿੱਚ ਪੇਸ਼ ਕਰਦੀ ਹੋਈ ਵਿਸ਼ਵ ਪੱਧਰ 'ਤੇ ਸੰਵਾਦ ਸਿਰਜਦੀ ਪ੍ਰਤੀਤ ਹੁੰਦੀ ਹੈ।

ਸੋ ਨਿਰਵਿਵਾਦ ਰੂਪ ਵਿੱਚ ਗੁਰਮਤਿ ਕਾਵਿ ਧਾਰਾ ‘ਸ਼੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਸ਼ਾਮਿਲ ਰਚਨਾਕਾਰਾਂ ਤੇ ਭਾਈ ਗੁਰਦਾਸ ਦੀ ਰਚਨਾ ਸਦਕਾ ਇਸ ਕਾਲ ਦੀ ਸਰਬ ਪ੍ਰਮੁੱਖ ਕਾਵਿ ਧਾਰਾ ਹੋ ਨਿਬੜਦੀ ਹੈ।

## 2. ਸੂਫ਼ੀ ਕਾਵਿ-ਧਾਰਾ

ਸੂਫ਼ੀ ਕਾਵਿ-ਧਾਰਾ ਇਸ ਕਾਲ ਦੀ ਦੂਜੀ ਪ੍ਰਮੁੱਖ ਅਧਿਆਤਮਕ ਕਾਵਿ ਧਾਰਾ ਹੈ। ਇਸ ਦਾ ਆਰੰਭ ਪੂਰਵ-ਨਾਨਕ ਕਾਲ ਵਿੱਚ ਬਾਬਾ ਫਰੀਦ (1173-1266 ਈ.) ਦੇ ਆਗਮਨ ਨਾਲ ਹੋ ਚੁੱਕਾ ਸੀ। ਬਾਬਾ ਫਰੀਦ ਪਹਿਲੇ ਪੜਾਅ ਦੇ ਸੂਫ਼ੀ ਕਵੀ ਸੀ, ਜੋ ਇਸਲਾਮੀ ਸ਼ਰਵਾਂ ਦੇ ਨਿਯਮਾਂ ਦੀ ਕਰੜੀ ਪਾਲਨਾ ਉਪਰ ਜ਼ੋਰ ਦਿੰਦੇ ਸਨ। ਗੁਰੂ ਨਾਨਕ ਕਾਲ ਵਿੱਚ ਸੂਫ਼ੀ ਮੱਤ ਆਪਣੇ ਦੂਜੇ ਪੜਾਅ ਵਿੱਚ ਦਾਖਿਲ ਹੁੰਦਾ ਹੈ। ਇਸ ਕਾਲ ਵਿੱਚ ਸੂਫ਼ੀ-ਕਾਵਿ ਵਿਸ਼ੇ ਅਤੇ ਰੂਪਾਂ ਦੋਹਾਂ ਪੱਖਾਂ ਤੋਂ ਵਿਕਾਸ ਕਰਦਾ ਨਜ਼ਰ ਆਉਂਦਾ ਹੈ।

ਇਸ ਕਾਲ ਦੇ ਸੂਫ਼ੀ ਸ਼ਰੀਅਤ ਦੀ ਥਾਂ ਤਰੀਕਤ ਉਪਰ ਵਧੇਰੇ ਜੋਰ ਦਿੰਦੇ ਹਨ। ਰੂਪ ਤੇ ਕਲਾ ਪੱਖੋਂ ਸੂਫ਼ੀ-ਕਾਵਿ ਪ੍ਰਚਲਿਤ ਛੰਦਾਂ ਨੂੰ ਅਪਨਾਉਂਦਾ ਅਤੇ ਲੋਕ ਪੱਧਰ 'ਤੇ ਆਪਣੀ ਸਾਂਝ ਪਾਉਂਦਾ ਹੈ। ਗੁਰੂ ਨਾਨਕ ਕਾਲ ਦੇ ਪ੍ਰਸਿੱਧ ਸੂਫ਼ੀ-ਕਵੀ ਇਸ ਤਰ੍ਹਾਂ ਹਨ:-

### (ਉ) ਸ਼ਾਹ ਹੁਸੈਨ (1539-1593 ਈ.)-

ਸ਼ਾਹ ਹੁਸੈਨ, ਸੂਫ਼ੀ ਕਾਵਿ ਧਾਰਾ ਦਾ ਦੁਜਾ ਅਤੇ ਇਸ ਕਾਲ ਦਾ ਪ੍ਰਤੀਨਿਧ ਸੂਫ਼ੀ ਕਵੀ ਹੈ। ਸ਼ਾਹ ਹੁਸੈਨ ਲਾਲ ਕੱਪੜੇ ਪਾਊਣ ਕਾਰਨ 'ਲਾਲ ਹੁਸੈਨ' ਤੇ ਮਾਧੋ ਲਾਲ ਨਾਂ ਦੇ ਹਿੱਦੂ ਮੁੰਡੇ ਨਾਲ ਸਨੇਹ ਰੱਖਣ ਕਾਰਨ 'ਮਾਧੋ ਲਾਲ ਹੁਸੈਨ' ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਨ੍ਹਾਂ ਦਾ ਜਨਮ 1539 ਈ. ਵਿੱਚ ਸ਼ੇਖ ਉਸਮਾਨ ਦੇ ਘਰ ਹੋਇਆ, ਜਿਹੜੇ ਜੁਲਾਹਿਆ ਦਾ ਕਿੱਤਾ ਕਰਦੇ ਸਨ। ਇਸ ਸੰਬੰਧੀ ਸ਼ਾਹ ਹੁਸੈਨ ਦੀ ਰਚਨਾ ਵਿੱਚੋਂ ਹੀ ਹਵਾਲਾ ਮਿਲਦਾ ਹੈ-

ਨਾਉਂ ਹੁਸੈਨਾਂ ਤੇ ਜਾਤ ਜੁਲਾਹਾ,  
ਗਾਲ੍ਹਾਂ ਦੇਂਦੀਆਂ ਤਾਣੀਆਂ ਵਾਲੀਆਂ।

ਆਪ ਨੇ ਦਸ ਸਾਲ ਦੀ ਉਮਰ ਵਿੱਚ ਕੁਰਾਨ ਸ਼ਗੀਫ਼ ਨੂੰ ਜੁਬਾਨੀ ਯਾਦ ਕਰ ਲਿਆ ਤੇ 'ਹਾਫ਼ਜ਼' ਬਣ ਗਏ। ਬਾਰ੍ਹਾਂ ਵਰ੍ਹੇ ਤੱਕ ਆਪ ਨੇ ਦਾਤਾ ਗੰਜ ਬਖਸ਼ ਦੇ ਤਕੀਏ ਉਤੇ ਸੂਫ਼ੀ ਸਿਧਾਂਤਾਂ ਦਾ ਅਧਿਐਨ ਕੀਤਾ ਅਤੇ ਆਪਣੇ ਜੀਵਨ ਨੂੰ ਸ਼ਰਾਂ ਦੇ ਮੁਤਾਬਿਕ ਢਾਲਿਆ। ਉਹ ਆਪਣੇ ਮੁੱਢਲੇ ਜੀਵਨ ਵਿੱਚ ਸ਼ਰੀਅਤ ਦਾ ਪੱਕਾ ਅਨੁਯਾਈ ਸੀ ਪਰੰਤੂ ਬਾਅਦ ਵਿੱਚ ਸ਼ਰੀਅਤ ਦੇ ਸਾਰੇ ਬੰਧਨਾਂ ਨੂੰ ਤਿਆਗ ਕੇ ਸੂਫ਼ੀ ਬਣ ਗਿਆ। ਪ੍ਰੋ. ਕਿਰਪਾਲ ਸਿੰਘ ਕਸੇਲ ਅਨੁਸਾਰ, ਸ਼ਾਹ ਹੁਸੈਨ ਸੂਫ਼ੀਆਂ ਦੇ ਮੁਲਾਮਤੀ ਜਾਂ ਕਲੰਦਰੀ ਫਿਰਕੇ ਦਾ ਅਨੁਯਾਈ ਸੀ, ਜੋ ਭੰਗ ਤੇ ਸ਼ਰਾਬ ਦੇ ਨਸ਼ੇ ਵਿੱਚ ਨੱਚਦੇ ਤੇ ਗਾਉਂਦੇ ਸਨ। ਇਸ ਸੰਬੰਧੀ ਉਸਦੀ ਰਚਨਾ ਵਿੱਚੋਂ ਹੀ ਗਵਾਹੀ ਮਿਲਦੀ ਹੈ-

ਅਮਲਾਂ ਦੇ ਉਪਰ ਹੌਗ ਨਿਬੇੜਾ  
ਕਿਆ ਸੂਫ਼ੀ ਕਿਆ ਭੰਗੀ।  
ਜਾਂ  
ਸ਼ਾਹ ਹੁਸੈਨ ਫਕੀਰ ਸਾਈਂ ਦਾ  
ਇਹ ਦੁਆਇ ਮਲੰਗ ਦੀ।

ਕਿਹਾ ਜਾਂਦਾ ਹੈ ਕਿ ਇਹ 'ਮੁਲਾਮਤ' (ਭਾਵ ਘਰਣਾ, ਲਾਹਨਤ ਆਦਿ) ਉਨ੍ਹਾਂ ਦੀ ਜਾਣ-ਬੁੱਝ ਕੇ ਆਪ ਹੰਦਾਈ ਹੋਈ ਸੀ ਤਾਕਿ ਲੋਕਾਂ ਤੋਂ ਦੂਰ ਰਹਿ ਕੇ ਬੰਦਰੀ ਵਿੱਚ ਜ਼ਿਆਦਾ ਸਮਾਂ ਬਤੀਤ ਕੀਤਾ ਜਾ ਸਕੇ।

ਡਾ. ਗੁਰਦੇਵ ਸਿੰਘ ਆਪਣੀ ਪੁਸਤਕ 'ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ' ਵਿੱਚ ਸ਼ਾਹ ਹੁਸੈਨ ਨੂੰ ਕਾਦਿਰੀ ਸਿਲਸਿਲੇ ਦੀ ਬਹਿਲੋਲ ਸ਼ਾਹੀ ਜਮਾਤ ਨਾਲ ਸੰਬੰਧਿਤ ਕਰਦੇ ਹਨ। ਜੋ ਅੱਗੇ ਜਾ ਕੇ ਬਹਿਲੋਲ ਸ਼ਾਹੀ ਸਿਲਸਿਲੇ ਦੀ ਉਪਸ਼ਾਖਾ 'ਹੁਸੈਨ ਸ਼ਾਹੀ' ਵਿੱਚ ਤਬਦੀਲ ਹੁੰਦੀ ਹੈ, ਜਿਸਦੇ ਬਾਨੀ ਸ਼ਾਹ ਹੁਸੈਨ ਸਨ।

ਸ਼ਾਹ ਹੁਸੈਨ ਦੀ ਮੌਤ 1593 ਈ. ਵਿੱਚ ਬਾਗਬਾਨਪੁਰੇ (ਲਾਹੌਰ) ਵਿਖੇ ਹੁੰਦੀ ਹੈ, ਜਿੱਥੇ ਉਨ੍ਹਾਂ ਦੀ ਕਬਰ ਅੱਜ ਵੀ ਮੌਜੂਦ ਹੈ, ਤੇ ਉਨ੍ਹਾਂ ਦੀ ਯਾਦ ਵਿੱਚ ਉਥੇ ਹਰ ਸਾਲ ਮੇਲਾ ਭਰਦਾ ਹੈ।

ਸ਼ਾਹ ਹੁਸੈਨ ਦੀ ਰਚਨਾ ਸਿਰਫ 163 ਕਾਫ਼ੀਆਂ ਹਨ। ਪੰਜਾਬੀ ਸਾਹਿਤ ਵਿੱਚ 'ਕਾਫ਼ੀ' ਕਾਵਿ ਰੂਪ ਦੀ ਵਰਤੋਂ ਭਾਵੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਇਨ੍ਹਾਂ ਤੋਂ ਪਹਿਲਾਂ ਕੀਤੀ ਜਾ ਚੁੱਕੀ ਸੀ ਪਰੰਤੂ ਪੰਜਾਬੀ ਸੂਫ਼ੀ ਕਾਵਿ ਵਿੱਚ ਸਭ ਤੋਂ ਪਹਿਲਾਂ 'ਕਾਫ਼ੀ' ਕਾਵਿ ਰੂਪ ਦੀ ਵਰਤੋਂ ਆਪ ਦੁਆਰਾ ਹੀ ਕੀਤੀ ਗਈ। ਇਸ ਕਾਵਿ ਰੂਪ ਨੂੰ ਪ੍ਰਪੱਕਤਾ ਤੇ ਕਲਾਤਮਿਕਤਾ ਸ਼ਾਹ ਹੁਸੈਨ ਦੁਆਰਾ ਹੀ ਪ੍ਰਦਾਨ ਕੀਤੀ ਜਾਂਦੀ ਹੈ। ਇਹ ਕਾਫ਼ੀਆਂ 35 ਦੇ ਕਰੀਬ ਭਾਰਤੀ ਕਲਾਸਿਕੀ-ਰਾਗਾਂ ਵਿੱਚ ਰਚੀਆਂ ਗਈਆਂ ਹਨ। ਉਹਨਾਂ

ਦੀਆਂ ‘ਕਾਫ਼ੀਆਂ’ ਵਿੱਚ ਇਸ਼ਕ, ਬਿਰਹਾ, ਨਿਰਮਾਣਤਾ, ਸੰਸਾਰਿਕ ਨਾਸ਼ਮਾਨਤਾ, ਮੁਰਸ਼ਦ ਪ੍ਰਤੀ ਪ੍ਰੇਮ ਅਤੇ ਕਾਜ਼ੀਆਂ-ਮੁਲਾਣਿਆਂ ਦੇ ਭੇਖਾਂ ਤੇ ਪਾਬੰਡਾਂ ਸੰਬੰਧੀ ਵਿਸ਼ੇਗਤ ਪੇਸ਼ਕਾਰੀ ਕੀਤੀ ਹੋਈ ਮਿਲਦੀ ਹੈ। ਸ਼ਾਹ ਹੁਸੈਨ ਦੀਆਂ ਕਾਫ਼ੀਆਂ ਦੇ ਅੰਤ ਵਿੱਚ ‘ਕਹੇ ਹੁਸੈਨ ਫ਼ਕੀਰ ਨਿਮਾਣਾ’ ਜਾਂ ‘ਕਹੇ ਹੁਸੈਨ ਫ਼ਕੀਰ ਸਾਈਂ ਦਾ’ ਸ਼ਬਦ ਆਉਂਦੇ ਹਨ। ਜੋ ਉਨ੍ਹਾਂ ਦੇ ਕਲਾਮ ਦੀ ਵਿਸ਼ੇਸ਼ਤਾ ਹੈ।

ਸ਼ਾਹ ਹੁਸੈਨ ਪੰਜਾਬੀ ਸੂਫ਼ੀ ਕਾਵਿ ਧਾਰਾ ਨੂੰ ਲੋਕ ਪੱਧਰ ਤੇ ਮਕਬੂਲ ਕਰਦਾ ਹੈ। ਉਸਦੀ ਰਚਨਾ ਵਿੱਚ ਪਹਿਲੀ ਵਾਰ ਸੂਫ਼ੀ ਕਵਿਤਾ ਪੰਜਾਬੀ ਸਭਿਆਚਾਰਕ ਸ਼ਬਦਾਵਲੀ ਦਾ ਪ੍ਰਯੋਗ ਕਰਦੀ ਹੈ। ਰਾਂਝਾ, ਚਰਖਾ, ਤਿੰਛਣਾਂ, ਖੂਹਾਂ, ਪੱਤਣਾਂ, ਪੀਘਾਂ, ਵਿਹੜਿਆਂ, ਮਲਾਹ, ਬੇੜੀ, ਪੇਕਿਆਂ, ਸਹੁਰਿਆਂ, ਡੋਲੀਆਂ, ਆਲਿਆਂ ਆਦਿ ਲੋਕ ਸ਼ਬਦਾਵਲੀ ਉਨ੍ਹਾਂ ਦੀ ਰਚਨਾ ਵਿੱਚ ਪੇਸ਼ ਹੋਈ ਹੈ, ਜੋ ਲੋਕ ਮਾਨਸ ਵਿੱਚ ਪੰਜਾਬੀ ਸੂਫ਼ੀ ਕਾਵਿ ਨੂੰ ਪ੍ਰਮਾਣਿਕਤਾ ਪ੍ਰਦਾਨ ਕਰਦੀ ਹੈ। ਉਹ ਆਪਣੀ ਕਵਿਤਾ ਤੇ ਉਸ ਦੇ ਪ੍ਰਤੀਕਾਂ ਨੂੰ ਪੰਜਾਬ ਦੇ ਜੀਵਨ, ਪ੍ਰਕਿਰਤੀ, ਰੁਤਾਂ, ਵਾਤਾਵਰਨ ਤੇ ਕਾਰ-ਵਿਹਾਰ ਨਾਲ ਜੋੜ ਕੇ ਸੂਫ਼ੀ ਕਾਵਿ ਨੂੰ ਆਮ ਆਦਮੀ ਲਈ ਸਮਝਣਯੋਗ ਬਣਾਉਂਦਾ ਹੈ। ਡਾ. ਸੁਰਿਚਰ ਸਿੰਘ ਕੌਹਲੀ, ਸ਼ਾਹ ਹੁਸੈਨ ਨੂੰ ‘ਨਵੀਨ ਪੰਜਾਬੀ ਵਿੱਚ ਲਿਖਣ ਵਾਲਾ ਪਹਿਲਾ ਸੂਫ਼ੀ ਕਵੀ’ ਆਖਦੇ ਹਨ। ਸ਼ਾਹ ਹੁਸੈਨ ਦੀ ਕਵਿਤਾ ਦੇ ਕੁੱਝ ਚੋਣਵੇਂ ਨਮੂਨੇ ਇਸ ਤਰ੍ਹਾਂ ਹਨ -

- ਰਾਂਝਣ ਮੈਨੂੰ ਕੁੰਡੀਆਂ ਪਾਈਆਂ, ਦਿਲ ਵਿੱਚ ਲੱਗੀਆਂ ਜ਼ੋਰ।  
ਮੱਛੀ ਵਾਂਗੂੰ ਪਈ ਤੜਫ਼ਾਂ, ਕਾਦਰ ਦੇ ਹੱਥ ਡੋਰ।
- ਦਰਦ ਵਿਛੋੜੇ ਦਾ ਹਾਲ ਨੀ ਮੈਂ ਕੇਹਨੂੰ ਆਖਾਂ।  
ਸੂਲਾਂ ਮਾਰ ਦੀਵਾਨੀ ਕੀਤੀ  
ਬਿਰਹੋਂ ਪਿਆ ਸਾਡੇ ਖਿਆਲ  
ਨੀ ਮੈਂ ਕੇਹਨੂੰ ਆਖਾਂ।
- ਸੱਜਣ ਦੇ ਹੱਥ ਬਾਂਹ ਅਸਾਡੀ  
ਕੀਕਣ ਆਖਾਂ ਛੱਡ ਵੇ ਅੜਿਆ।
- ਬਾਹਰੋਂ ਪਾਕ ਅੰਦਰੋਂ ਅਲੂਦਾ  
ਕਿਆ ਤੂੰ ਸ਼ੋਖ ਕਹਾਵੈ।
- ਇਸ਼ਕ ਫ਼ਕੀਰਾਂ ਦਾ ਕਾਇਮ ਦਾਇਮ  
ਕਬਹੂੰ ਨਾ ਥੀਵੇ ਬੇਹਾ।
- ਰਾਂਝਣ ਯਾਰ ਤਬੀਬ ਸੁਣੀਂਦਾ  
ਮੈਂ ਤਨ ਦਰਦ ਅਵੱਲੋ।

#### (ਅ) ਮੀਆਂ ਵਜੀਦ (1550-1660 ਈ.)-

ਡਾ. ਮੋਹਨ ਸਿੰਘ ਦੀਵਾਨਾ ਮੀਆਂ ਵਜੀਦ ਦਾ ਜੀਵਨ ਕਾਲ 1550 ਤੋਂ 1660 ਈ. ਦੱਸਦੇ ਹਨ। ਭਾਈ ਕਾਹਨ ਸਿੰਘ ਨਾਭਾ ਵੀ ਆਪ ਨੂੰ 16ਵੀਂ ਸਦੀ ਦਾ ਸੂਫ਼ੀ ਮੰਨਦੇ ਹਨ। ਵਿਦਵਾਨਾਂ ਅਨੁਸਾਰ ਮੀਆਂ ਵਜੀਦ ਕਾਬਲ ਦਾ ਵਸਨੀਕ ਸੀ, ਜੋ ਬਾਅਦ ਵਿੱਚ ਜਲੰਧਰ ਆ ਕੇ ਵੱਸ ਗਿਆ।

ਮੀਆਂ ਵਜੀਦ ਨੂੰ ਵੈਦਾਂਤੀ ਸੰਤਾਂ ਤੇ ਸੂਫ਼ੀ ਫ਼ਕੀਰਾਂ ਦੋਵਾਂ ਵਿੱਚ ਮਹੱਤਤਾ ਪ੍ਰਾਪਤ ਸੀ। ਉਨ੍ਹਾਂ ਨੂੰ ‘ਹਾਸ-ਰਸ’ ਧਾਰਾ ਦਾ ਕਵੀ ਵੀ ਗਿਣਿਆ ਜਾਂਦਾ ਹੈ। ਵਜੀਦ ਪਹਿਲਾ ਸੂਫ਼ੀ ਕਵੀ ਹੈ, ਜਿਸਦੀ ਕਵਿਤਾ ਵਿੱਚ ਨਾਟਕੀ ਚੋਭ, ਵਿਅੰਗ ਤੇ ਮਸ਼ਕਰੀ ਪ੍ਰਧਾਨ ਹੈ। ਡਾ. ਮੋਹਨ ਸਿੰਘ ਦੀਵਾਨਾ ਅਨੁਸਾਰ, ਆਪ ਨੇ ‘ਰੋਸ਼ਨੀਏ ਟੋਲੇ’ ਦੀ ਨੀਂਹ ਰੱਖੀ।

ਮੀਆਂ ਵਜੀਦ ਨੇ ਸ਼ਲੋਕ, ਸ਼ਬਦ ਤੇ ਦੋਹਿਰੇ ਲਿਖੇ ਹਨ, ਪਰਂਤੂ ਉਸਦੇ ‘ਚੌਡੂਕੀਏ ਸ਼ਲੋਕਾਂ’ ਨੂੰ

ਜ਼ਿਆਦਾ ਮਕਬੂਲੀਅਤ ਹਾਸਿਲ ਹੋਈ ਹੈ। ਪਿਆਰਾ ਸਿੰਘ ਪਦਮ ਅਨੁਸਾਰ ਵਜੀਦ ਦੇ ਦੋ ਸ਼ਬਦ, ਚਾਲੀ ਸ਼ਲੋਕ, ਤੇਤੀ ਤੁਤੀਏ, ਇਕ ਦੋਹਰਾ ਅਤੇ ਇਕ ਮਾਝ ਮਿਲਦੀ ਹੈ। ਮੀਆਂ ਵਜੀਦ ਆਪਣੇ ਕਲਾਮ ਵਿੱਚ ਸੰਸਾਰ ਦੀ ਕਾਣੀ-ਵੰਡ ਨੂੰ ਵਿਅੰਗ ਭਰਪੂਰ ਲਹਿਜੇ ਵਿੱਚ ਪ੍ਰਸਤੁਤ ਕਰਦਾ ਹੈ। 'ਵਜੀਦਾ ਕੌਣ ਸਾਹਿਬ ਨੋ ਆਖੈ, ਐਉਂ ਨਹੀਂ ਇਝ ਕਰ' ਉਸਦੇ ਕਾਵਿ-ਬੰਦਾਂ ਦੀ ਵਿਸ਼ੇਸ਼ ਪਛਾਣ ਹੈ। ਮੀਆਂ ਵਜੀਦ ਦੇ ਚੌਤੁਕੀਏ ਸ਼ਲੋਕਾਂ ਦੀਆਂ ਕੁਝ ਵੰਨਗੀਆਂ ਇਸ ਪ੍ਰਕਾਰ ਹਨ:-

- ਸ਼ਾਹ ਸਿਕੰਦਰ ਚੂੰਡੇ, ਆਬਿ ਹਯਾਤ ਨੂੰ।  
ਫਿਰਦਾ ਵਿੱਚ ਪਹਾੜਾਂ, ਦਿਨ ਤੇ ਰਾਤ ਨੂੰ।  
ਪੀਤੋਂ ਸੁ ਨਾਹਿ ਪਿਆਲਾ, ਆਪਣੇ ਦਸਤ ਭਰ।  
ਵਜੀਦਾ ਕੌਣ ਸਾਹਿਬ ਨੋ ਆਖੈ, ਐਉਂ ਨਹੀਂ ਇਝ ਕਰ।
- ਇਕਨਾਂ ਦੇ ਧਨ ਪੱਲੇ 'ਸ਼ਾਹ' ਸਦਾਇਂਦੇ।  
ਪਹਿਨਣ ਮਖਮਲ ਖਾਸਾ, ਮੁਸ਼ਕ ਹਢਾਇਂਦੇ।  
ਇਕਨਾਂ ਨੂੰ ਭਿਖਨਾ ਪੈਂਚੀ, ਫਿਰਦੇ ਦਰ-ਬਦਰ।  
ਵਜੀਦਾ ਕੌਣ ਸਾਹਿਬ ਨੋ ਆਖੈ, ਐਉਂ ਨਹੀਂ ਇਝ ਕਰ।

ਮੀਆਂ ਵਜੀਦ ਰਚਿਤ ਇੱਕ ਦੋਹਰਾ ਵੀ ਵੇਖਣਯੋਗ ਹੈ:-

ਵਜੀਦਾ ਪੂਤ ਪਠਾਨ ਕੇ, ਦੇਤ ਦਲਾਂ ਕੋ ਮੌੜ।  
ਜਬ ਸ਼ਰਨ ਪੜੇ ਗੋਪਾਲ ਕੀ, ਸਕੇ ਨਾ ਤਿਨਕਾ ਤੌੜ।

#### (੯) ਸੁਲਤਾਨ ਬਾਹੂ (1631-1691 ਈ.)-

ਸੁਲਤਾਨ ਬਾਹੂ ਇਸ ਕਾਲ ਦਾ ਪ੍ਰਸਿੱਧ ਬੌਧਿਕ ਸੂਫ਼ੀ ਹੈ। ਉਸਦਾ ਜਨਮ 1631 ਈ. ਵਿੱਚ ਪਿੰਡ ਆਵਾਣ, ਤਹਿਸੀਲ ਸ਼ੈਰਕੋਟ, ਜ਼ਿਲ੍ਹਾ ਝੰਗ (ਪਾਕਿਸਤਾਨ) ਵਿੱਚ ਪਿਤਾ ਬਾਯਜੀਦ ਮੁਹੰਮਦ ਦੇ ਘਰ ਹੋਇਆ। ਉਸਦਾ ਪਿਤਾ ਇਲਾਕੇ ਦਾ ਇੱਕ ਵੱਡਾ ਜ਼ਿਮੀਦਾਰ ਸੀ। ਉਸਦੀ ਮਾਤਾ ਦਾ ਨਾਂ 'ਰਾਸਤੀ' ਸੀ, ਜਿਸਦੇ ਅਧਿਆਤਮਕ ਵਿਚਾਰਾਂ ਦਾ ਪ੍ਰਭਾਵ ਉਸ ਉੱਤੇ ਵੀ ਪਿਆ ਤੇ ਉਸ ਸਦਕਾ ਉਹ ਅੱਗੇ ਜਾ ਕੇ 'ਸੂਫ਼ੀ' ਬਣ ਗਿਆ। ਸੁਲਤਾਨ ਬਾਹੂ ਦਾ ਮੁੱਢਲਾ ਜੀਵਨ ਸ਼ਾਨੋ-ਸ਼ੌਕਤ ਨਾਲ ਭਰਪੂਰ ਸੀ। ਉਸਦੀਆਂ 4 ਪਤਨੀਆਂ, 8 ਪੁੱਤਰ ਤੇ 17 ਦਾਸੀਆਂ ਸਨ।

ਸੁਲਤਾਨ ਬਾਹੂ ਦਾ ਸੰਬੰਧ ਸੂਫ਼ੀਆਂ ਦੇ 'ਕਾਦਰੀ ਸਰਵਰੀ' ਫਿਰਕੇ ਨਾਲ ਸੀ। ਦਿੱਲੀ ਦੇ ਉਸ ਸਮੇਂ ਦੇ ਪ੍ਰਸਿੱਧ ਸੂਫ਼ੀ ਅਬਦੂਲ ਰਹਿਮਾਨ ਇਨ੍ਹਾਂ ਦੇ ਮੁਰਸ਼ਦ ਸਨ। ਬਾਹੂ ਅਰਬੀ-ਫਾਰਸੀ ਦਾ ਚੰਗਾ ਗਿਆਨ ਰੱਖਦਾ ਸੀ। 'ਤਵਾਰੀਖ ਸੁਲਤਾਨ ਬਾਹੂ' ਅਨੁਸਾਰ ਅਰਬੀ ਤੇ ਫਾਰਸੀ ਵਿੱਚ ਉਸਦੀਆਂ 140 ਦੇ ਕਰੀਬ ਰਚਨਾਵਾਂ ਮਿਲਦੀਆਂ ਹਨ। 'ਸੈਫ਼ਲ ਮਲੂਕ' ਦਾ ਕਰਤਾ ਮੁਹੰਮਦ ਬਖਸ਼ ਉੱਥੇ ਪੰਜਾਬੀ ਸੂਫ਼ੀਆਂ ਬਾਰੇ ਜ਼ਿਕਰ ਕਰਦਾ ਹੋਇਆ ਸੁਲਤਾਨ ਬਾਹੂ ਬਾਰੇ ਲਿਖਦਾ ਹੈ -

ਫੇਰ ਸੁਲਤਾਨ ਬਾਹੂ ਇੱਕ ਹੋਇਆ, ਖਾਸਾ ਮਰਦ ਹਕਾਨੀ।  
ਦੋਹੜੇ ਪਾਕ ਜੁਬਾਨ ਉਹਦੀ ਦੇ, ਰੱਸਨ ਦੋਹੀਂ ਜਹਾਨੀ।

ਸੁਲਤਾਨ ਬਾਹੂ ਨੇ ਪੰਜਾਬੀ ਵਿੱਚ 'ਦੋਹੜੇ' ਤੇ 'ਸੀਹਰਫ਼ੀ' ਦੋ ਕਾਵਿ-ਰੂਪਾਂ ਵਿੱਚ ਰਚਨਾ ਕੀਤੀ। ਡਾ. ਰਜਿੰਦਰ ਸਿੰਘ ਸੇਖ੍ਹੀ, ਆਪਣੀ ਪੁਸਤਕ 'ਪੰਜਾਬੀ ਸਾਹਿਤ ਦਾ ਨਵੀਨ ਇੰਡਿਗਾਸ' ਵਿੱਚ ਦੱਸਦੇ ਹਨ ਕਿ ਬਾਹੂ ਨੇ 'ਦੋਹੜੇ' ਤੇ 'ਸੀਹਰਫ਼ੀ' ਨੂੰ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਲਿਖਣ ਦੀ ਪਹਿਲ ਕੀਤੀ। 'ਸੀਹਰਫ਼ੀ' ਫਾਰਸੀ ਵਰਨਮਾਲਾ ਦੇ ਤੀਹ ਅੱਖਰਾਂ ਉਪਰ ਆਧਾਰਿਤ ਕਾਵਿ ਰੂਪ ਹੈ। ਸੰਨ 1914 ਵਿੱਚ ਲਾਹੌਰ ਵਿੱਚ ਪ੍ਰਕਾਸ਼ਿਤ ਪੁਸਤਕ 'ਪੰਜ ਮੰਜ' ਵਿੱਚ ਬਾਹੂ ਦੀਆਂ 5 ਸੀਹਰਫ਼ੀਆਂ ਮਿਲਦੀਆਂ ਹਨ। ਇਸ

ਵਿੱਚ 4-4 ਤੁਕਾਂ ਦੇ 115 ਬੰਦ ਦਰਜ ਹਨ। ਸੁਲਤਾਨ ਬਾਹੂ ਦੇ ਦੋਹੜਿਆਂ ਨੂੰ ਸਭ ਤੋਂ ਪਹਿਲਾਂ ਮੀਆਂ ਫਜ਼ਲਦੀਨ ਲਾਹੌਰੀ ਨੇ ‘ਆਬਯਾਤੇ ਸੁਲਤਾਨ ਬਾਹੂ ਪੰਜਾਬੀ’ ਨਾਂ ਹੇਠ ਪ੍ਰਕਾਸ਼ਿਤ ਕੀਤਾ। ਇਨ੍ਹਾਂ ਦੋਹੜਿਆਂ ਦਾ ਛੰਦ ‘ਤਾਟਕ’ ਹੈ, ਜਿਸਦੀ ਹਰ ਤੁਕ ਵਿੱਚ 16+14 ’ਤੇ ਬਿਸਰਾਮ ਹੁੰਦਾ ਹੈ ਤੇ ਉਸਦੇ ਚਾਰ ਚਰਨ ਹੁੰਦੇ ਹਨ। ‘ਦਵੱਈਏ’ ਛੰਦ ਦੇ ਮਗਰ ਦੋ ਮਾਤਰਾਵਾਂ ਵਧਾਉਣ ਨਾਲ ‘ਤਾਟਕ’ ਛੰਦ ਬਣਦਾ ਹੈ। ਇਸ ਛੰਦ ਦਾ ਪ੍ਰਯੋਗ ‘ਹਾਸ਼ਮ ਸ਼ਾਹ’ ਨੇ ਵੀ ਕੀਤਾ ਹੈ।

ਸੁਲਤਾਨ ਬਾਹੂ ਦੀ ਰਚਨਾ ਵਿੱਚ ਬੌਧਿਕ ਅੰਸ਼ ਤੇ ‘ਹੂ’ ਦੀ ਹੇਕ ਦੀ ਸੰਗੀਤਕ ਲੈਅ ਉਸਨੂੰ ਵਿਸ਼ੇਸ਼ ਬਣਾਉਂਦੀ ਹੈ। ਬਾਹੂ ਨੇ ਆਪਣੇ ਕਲਾਮ ਵਿੱਚ ਸੂਫ਼ੀ ਮੱਤ ਦੇ ਨੈਤਿਕ ਤੇ ਸਦਾਚਾਰਕ ਪੱਖਾਂ ਉਪਰ ਵਧੇਰੇ ਜ਼ੋਰ ਦਿੱਤਾ ਹੈ। ਬਾਹੂ ਕਾਜੀਆਂ ਤੇ ਮੁਲਾਣਿਆਂ ਦੇ ਮਜ਼ਹਬੀ ਦਿਖਾਵਿਆਂ, ਪਾਖੰਡਾ, ਕਰਮਕਾਂਡਾਂ ਤੇ ਸ਼ਰਕਾ, ਧਰਮ ਤੇ ਜਾਤ ਦੇ ਬੰਧਨਾਂ ਤੋਂ ਮੁਕਤ ਹੋ ਕੇ ਮਨੁੱਖ ਨੂੰ ਰੱਬ ਵਿੱਚ ਅਭੇਦ ਹੋਣ ਲਈ ਪ੍ਰੇਰਦਾ ਹੈ। ਇਸ ਲਈ ਉਹ ਮੁਰਸ਼ਦ ਦੀ ਲੋੜ ਪ੍ਰਤੀ ਵੀ ਸੁਚੇਤ ਕਰਦਾ ਹੈ। ਬਾਹੂ ਦੀ ਰਚਨਾ ਦੀ ਬੋਲੀ ਉਤੇ ਲਿਹਿਦੀ ਦਾ ਪ੍ਰਭਾਵ ਪ੍ਰਤੱਖ ਦਿਖਾਈ ਦਿੰਦਾ ਹੈ। ਬਾਹੂ ਦੇ ਕਲਾਮ ਦੀਆਂ ਪ੍ਰਤੀਨਿਧ ਮਿਸਾਲਾਂ ਇਸ ਤਰ੍ਹਾਂ ਹਨ:-

- ਜੇ ਰੱਬ ਮਿਲਦਾ ਜੰਗਲ ਭੰਵਿਆਂ, ਮਿਲਦਾ ਗਊਆਂ ਵੱਛੀਆਂ ਹੂ।  
ਜੇ ਰੱਬ ਮਿਲਦਾ ਵਾਲ ਵਧਾਇਆ, ਮਿਲਦਾ ਭੇਡਾਂ ਸੱਸੀਆਂ ਹੂ।  
ਜੇ ਰੱਬ ਮਿਲਦਾ ਤੀਰਥ ਨੁਗਿਆਂ, ਮਿਲਦਾ ਛੱਡਾਂ ਮੱਛੀਆਂ ਹੂ।  
ਬਾਹੂ ਰੱਬ ਉਨ੍ਹਾਂ ਨੂੰ ਮਿਲਦਾ, ਨੀਤਾਂ ਜਿਨ੍ਹਾਂ ਦੀਆਂ ਹੱਛੀਆਂ ਹੂ।
- ਨਾ ਮੈਂ ਹਿੰਦੂ ਨਾ ਮੈਂ ਮੁਸਲਮ, ਨਾ ਮੈਂ ਮੁੱਲਾਂ ਕਾਜੀ ਹੂ।  
ਨਾ ਦਿਲ ਦੌਜਖ ਮੰਗੇ ਮੇਰਾ, ਨਾ ਸੌਂਕ ਬਹਿਸ਼ਤੀ ਰਾਜੀ ਹੂ।  
ਬਾਝ ਵਸਾਲ ਰੱਬ ਦੇ ਬਾਹੂ, ਹੋਰ ਝੂਠੀ ਹਭ ਬਾਜੀ ਹੂ।
- ਅਲਫ ਅੱਲਾ ਚੰਬੇ ਦੀ ਬੂਟੀ, ਮੁਰਸ਼ਦ ਮੇਰੇ ਮਨ ਲਾਈ ਹੂ।  
ਨਫੀ ਇਸਬਾਤ ਦਾ ਪਾਣੀ ਮਿਲਿਆ, ਹਰ ਰੰਗੇ ਹਰ ਜਾਈ ਹੂ।  
ਅੰਦਰ ਬੂਟੀ ਮੁਸ਼ਕ ਮਚਾਇਆ, ਜਾਂ ਫੁਲਣ ਤੇ ਆਈ ਹੂ।  
ਜੀਵੇ ਮੁਰਸ਼ਦ ਕਾਮਿਲ ਬਾਹੂ, ਜੈਂ ਇਹ ਬੂਟੀ ਲਾਈ ਹੂ।

ਡਾ. ਮੋਹਨ ਸਿੰਘ ਦੀਵਾਨਾ ਆਪਣੀ ਪੁਸਤਕ ‘ਸੂਫ਼ੀਆਂ ਦੇ ਕਲਾਮ’ ਵਿੱਚ ਸੁਲਤਾਨ ਬਾਹੂ ਦੇ ਇੱਕ ‘ਮਾਂਹਗੇ’ (ਕਾਵਿ-ਰੂਪ) ਦਾ ਜ਼ਿਕਰ ਕਰਦੇ ਹਨ, ਜੋ ਇਸ ਤਰ੍ਹਾਂ ਹੈ:-

ਉਹ ਦਾੜੀ ਹੈ ਪੁਰ ਮੂੰਹ, ਤਵੀਜਾਂ ਵਾਲੜੀਏ।  
ਹੈ ਗੋਲ ਅਜੀਬਾਂ ਹੂ, ਤਵੀਜਾਂ ਵਾਲੜੀਏ।  
ਦੇਂਦਾ ਐਬ ਮੁਗੀਦਾਂ ਧੋ, ਤਵੀਜਾਂ ਵਾਲੜੀਏ।  
ਜਿਵੇਂ ਨਬੀ ਸਾਹਿਬ ਦੀ ਖੋ, ਤਵੀਜਾਂ ਵਾਲੜੀਏ।

#### (ਸ) ਸ਼ਾਹ ਸ਼ਰਫ (1659-1725 ਈ.)-

ਸ਼ਾਹ ਸ਼ਰਫ ਦਾ ਜਨਮ ਬਟਾਲੇ ਵਿੱਚ 1659 ਈ. ਵਿੱਚ ਹੋਇਆ। ਵਿਦਵਾਨਾਂ ਦਾ ਕਥਨ ਹੈ ਕਿ ਕਿਸੇ ਘਰੋਗੀ ਘਟਨਾ ਕਾਰਨ ਮਨ ਉਪਰਾਮ ਹੋ ਗਿਆ ਤੇ ਆਪ ਘਰ-ਬਾਰ ਤਿਆਗ ਕੇ ਫਕੀਰ ਬਣ ਗਏ। ਉਸ ਦੀ ਪ੍ਰਸਿੱਧ ਰਚਨਾ ‘ਸ਼ੁਤਰ ਨਾਮਾ’ ਹੈ। ਉਸਦੀਆਂ ਕਾਫ਼ੀਆਂ ਵਿੱਚ ਸੱਚੇ ਇਸ਼ਕ ਚੌਂ ਉਪਜੇ ਸੋਜ਼ ਤੇ ਦਰਦ ਦਾ ਬਿਆਨ ਹੈ। ਉਸਦੀ ਰਚਨਾ ਰਵਾਇਤੀ ਪ੍ਰਤੀਕਾਂ ਰਾਹੀਂ ਇਸ਼ਕ ਦੇ ਬਿਰਹਾ ਦਾ ਵਰਣਨ ਕਰਦੀ ਹੈ। ਉਸਦੀ ਕਾਵਿ-ਵੰਨਰੀ ਵੇਖਣ ਵਾਲੀ ਹੈ:-

ਪੈ ਚੱਕੀ ਆਪ ਪੀਸਾਈਐ, ਵਿੱਚ ਰੰਗਣ ਤਾਵਣ ਤਾਈਐ।  
ਇਉਂ ਕਪੜ ਰੰਗ ਰੰਗਾਈਐ, ਤਾਂ ਨਾਮ ਮਜੀਠ ਸਦਾਈਐ।

ਇਉਂ ਪ੍ਰੇਮ ਪਿਆਲਾ ਪੀਵਣ, ਜੰਗ ਅੰਦਰ ਮਰ ਮਰ ਜੀਵਣ।  
ਵਿੱਚ ਅਹਿਰਣ ਤਾਵਣ ਤਾਈਐ, ਤੇ ਅਹਰਣਿ ਸੱਟ ਸਹਾਈਐ।  
ਹੋਇ ਕੁਝੀ ਆਪ ਤੁੰਬਾਈਐ, ਤਿਲ ਘਾਣੀ ਮਾਹਿ ਪੀੜਾਈਐ।

ਸ਼ਾਹ ਸ਼ਰਫ਼ ਦੀ ਕਾਵਿ-ਕਲਾ ਤੋਂ ਪ੍ਰਭਾਵਿਤ ਹੋ ਕੇ ਮੁੰਮਦ ਬਖਸ਼ ਉਸ ਬਾਰੇ ਟਿੱਪਣੀ ਕਰਦਾ ਹੋਇਆ ਲਿਖਦਾ ਹੈ:-

ਸੁਖਨ ਸ਼ਰਫ਼ ਸ਼ਰੀਫ਼ ਦੇ ਰੱਜੇ, ਕੱਥੇ ਸ਼ਾਹ ਸ਼ਰਫ਼ ਦੇ।  
ਪੰਥ ਪਿਆ ਨੂੰ ਰਾਹ ਦਿਖਾਵਣ, ਰਾਹਬਰ ਉਸ ਤਰਫ਼ ਦੇ।

#### (ਹ) ਮੌਲਾਨਾ ਅਬਦੀ-

ਮੌਲਾਨਾ ਅਬਦੀ ਦਾ ਪੂਰਾ ਨਾਂ ਮੌਲਾਨਾ ਮੁੰਮਦ ਅਬਦੂਲਾ ਅਬਦੀ ਸੀ। ਉਸਦੇ ਪਿਤਾ ਦਾ ਨਾਂ ਮੀਆਂ ਜਾਨ ਮੁੰਮਦ ਸੀ। ਉਸਦਾ ਜਨਮ ਪਿੰਡ ਮਲਕਾ ਹਾਂਸ, ਤਹਿਸੀਲ ਪਾਕਪਟਨ, ਜ਼ਿਲ੍ਹਾ ਮਿੰਟਗੁਮਰੀ (ਪਾਕਿਸਤਾਨ) ਵਿੱਚ ਹੋਇਆ। ਇਸੇ ਪਿੰਡ ਵਿੱਚ ਵਾਰਿਸ ਸ਼ਾਹ ਨੇ ਆਪਣੇ ਕਿੱਸੇ ‘ਹੀਰ’ ਦੀ ਰਚਨਾ ਕੀਤੀ ਸੀ। ਉਸਦੇ ਜਨਮ-ਮਰਨ ਸੰਬੰਧੀ ਕੋਈ ਪੱਕੀਆਂ ਤੁਰੀਕਾਂ ਨਹੀਂ ਮਿਲਦੀਆਂ। **ਮੌਲਾਬਖਸ਼ ਕੁਸ਼ਤਾ** ਅਨੁਸਾਰ, ਉਸਦਾ ਜਨਮ ਜਹਾਂਗੀਰ ਦੇ ਰਾਜ ਸਮੇਂ ਅਤੇ ਮੌਤ ਅੰਰੰਗਜ਼ੇਬ ਦੇ ਰਾਜ ਸਮੇਂ ਹੋਈ ਸੀ। ਉਸਨੂੰ ਸ਼ਰੀਅਤ ਦੀ ਵਿਆਖਿਆ ਦਾ ਉਸਤਾਦ ਮੰਨਿਆ ਜਾਂਦਾ ਹੈ। ਉਸਦੀ ਸਾਰੀ ਰਚਨਾ ‘ਬਾਗ ਅਨਵਾਹ’ ਨਾਂ ਹੇਠ ਉਪਲਬਧ ਹੈ। ਉਸਦੀ ਕਾਵਿ-ਤੁਕ ‘ਦਿਲ ਦਰਿਆ ਸਮੁੰਦਰੋਂ ਛੂੰਘੇ ਕੌਣ ਦਿਲਾਂ ਦੀਆਂ ਜਾਣੇ’ ਅੱਟਲ ਸੱਚਾਈ ਦੇ ਰੂਪ ਵਿੱਚ ਲੋਕ-ਮੂੰਹਾਂ ਤੋਂ ਚੜ੍ਹ ਗਈ ਹੈ। ਆਪ ਦੀ ਰਚਨਾ ਦਾ ਨਮੂਨਾ ਇਸ ਪ੍ਰਕਾਰ ਹੈ:-

ਦਿਲ ਦਰਿਆ ਸਮੁੰਦਰੋਂ ਛੂੰਘੇ, ਕੌਣ ਦਿਲਾਂ ਦੀਆਂ ਜਾਣੇ।  
ਵਿੱਚ ਬੇੜੇ ਛੇੜੇ ਕੱਪਰ ਵਿੱਚ, ਬਿਨ ਮਲਾਹ ਮੁਹਾਣੇ।  
ਚੌਦਾਂ ਤਬਕ ਦਿਲੇ ਦੇ ਅੰਦਰ, ਤੰਬੂ ਵਾਂਗੂੰ ਤਾਣੇ।  
ਜੇ ਕੋਈ ਮਹਿਰਮ ਦਿਲ ਦਾ ਹੋਵੇ, ਸੋਈ ਰੱਬ ਪਛਾਣੇ।

#### (ਕ) ਦਾਨਾ-

ਦਾਨਾ ਇਸ ਕਾਲ ਦਾ ਹੋਰ ਸੂਫ਼ੀ ਕਵੀ ਹੈ, ਜੋ ਵਜੀਦ ਦਾ ਸਮਕਾਲੀ ਸੀ। ਉਸਦੀ ਰਚਨਾ ਉਪਰ ਮੀਆਂ ਵਜੀਦ ਦਾ ਹੀ ਪ੍ਰਭਾਵ ਪ੍ਰਤੱਖ ਦਿੱਤਾ ਹੈ। ਉਸਨੇ ਵਜੀਦ ਦੇ ਕਲਾਪ ਦੀ ਨਕਲ ਕਰਦਿਆਂ ਹੀ ਆਪਣੇ ਕਾਵਿ-ਬੰਦਾਂ ਦੀ ਅਖੀਰਲੀ ਤੁਕ ‘ਦਾਨਾ ਕੌਣ ਮੂਰਖ ਨੂੰ ਆਖੇ, ਇਉਂ ਨਹੀਂ ਇੱਝ ਕਰ’ ਰੱਖ ਲਈ। ਉਸਦੀ ਰਚਨਾ ਦਾ ਨਾਂ ‘ਮੂਰਖ ਨਾਮਾ’ ਹੈ। ਉਸਦੀ ਰਚਨਾ ਦੀਆਂ ਕਾਵਿਕ ਖੂਬੀਆਂ ਵਜੀਦ ਦੀ ਨਕਲ ਹੀ ਪ੍ਰਤੀਤ ਹੁੰਦੀਆਂ ਹਨ। ਉਦਾਹਰਨ ਵਜੋਂ:-

ਸਮਾਂ ਕਾਲ ਜਾਂ ਮੂਰਖ ਦੇ ਸਿਰ ਆਇਆ।  
ਤਾਂ ਲੋਭ ਦਾਮ ਦੋ ਪਕੜ ਦਾਮ ਵਿੱਚ ਪਾਇਆ।  
ਮਾਲ ਦੌਲਤ ਧੰਨ ਹੁੰਦੇ, ਭਟਕੇ ਦਰ-ਬਦਰ।  
ਦਾਨਾ ਕੌਣ ਮੂਰਖ ਨੂੰ ਆਖੇ, ਇਉਂ ਨਹੀਂ ਇੱਝ ਕਰ।

#### (ਖ) ਹਾਜ਼ੀ ਮੁੰਮਦ ਭੂਰੇ ਵਾਲਾ (1552-1654 ਈ.)-

ਹਾਜ਼ੀ ਮੁੰਮਦ ਨੌਜਾਹੀ ਫਿਰਕੇ ਨਾਲ ਸੰਬੰਧਿਤ ਸੀ। ਉਸਦੇ ਪਿਤਾ ਦਾ ਨਾਂ ਸੱਯਦ ਅਲਾਊਂਦੀਨ ਹਸਨ ਹਾਜ਼ੀ ਤੇ ਮਾਤਾ ਦਾ ਨਾਂ ‘ਬੀਬੀ ਜਿਊਣੀ’ ਸੀ। ਡਾ. ਗੁਰਦੇਵ ਸਿੰਘ ਅਨੁਸਾਰ, ਉਸਦਾ ਜਨਮ ‘ਘੱਘਾਵਾਲੀ ਫਾਲੀਆ’ ਜ਼ਿਲ੍ਹਾ ਗੁਜਰਾਤ (ਪਾਕਿਸਤਾਨ) ਵਿੱਚ ਹੋਇਆ। ਉਸ ਨੂੰ ‘ਬਾਬਾ ਨੌਜਾਹ ਰੰਜ ਬਖਸ਼’ ਵਜੋਂ ਵੀ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉਸਨੇ ਸੱਤ ਵਾਰ ਪੈਦਲ ਚੱਲ ਕੇ ਮੱਕਾ ਸ਼ਰੀਫ਼ ਦੀ ਯਾਤਰਾ (ਹੱਜ) ਕੀਤੀ ਸੀ। ਮੁਗਲ ਬਾਦਸ਼ਾਹ ਸ਼ਾਹ ਜਹਾਨ ਉਸਦੀ ਬਹੁਤ ਇੱਜਤ ਕਰਦਾ ਸੀ ਤੇ ਕਿਸੇ

ਵੀ ਮੁਹਿੰਮ ਉਪਰ ਜਾਣ ਤੋਂ ਪਹਿਲਾਂ ਉਸਦਾ ਅਸ਼ੀਰਵਾਦ ਲੈਂਦਾ ਸੀ। ਪੰਜਾਬੀ ਵਿੱਚ ਉਸਦੀ ਇੱਕ ਕਾਵਿ-ਪੁਸਤਕ ਅਤੇ ਇੱਕ ਵਾਰਤਿਕ-ਪੁਸਤਕ ਲਿਖੀ ਹੋਈ ਮਿਲਦੀ ਹੈ। ਕਾਵਿ-ਪੁਸਤਕ ਦਾ ਨਾਂ ‘ਕੁਲੀਆਤ ਨੌਸ਼ਾਹ’ ਹੈ। ਜਿਸਦੇ 906 ਪੰਨੇ ਹਨ। ਇਸ ਵਿੱਚ 4000 ਸ਼ਿਆਰ ਹਨ। ਇਸ ਦੀ ਮਿਸਾਲ ਵੇਖਣਯੋਗ ਹੈ:-

ਜੋ ਚਾਹੇ ਜੱਗ ਜੀਵਣਾ ਤਾਂ ਜਾਗ ਅੰਧਾਰੀ ਰਾਤ,  
ਅੰਧੇਰੇ ਮੂੰਹ ਪਾਈਏ ਨੌਸ਼ਾਹ ਆਬਿ-ਹਯਾਤ।

ਇਸ ਤਰ੍ਹਾਂ ਉਪਰੋਕਤ ਸੂਫ਼ੀ-ਕਵੀਆਂ ਦੀ ਰਚਨਾ ਨਾਨਕ ਕਾਲ ਵਿੱਚ ਸੂਫ਼ੀ ਕਵਿਤਾ ਦਾ ਵਿਕਾਸ ਕਰਦੀ ਹੋਈ ਪੰਜਾਬੀ ਸਾਹਿਤ ਵਿੱਚ ਵੰਨ-ਸੁਵੰਨਤਾ ਪੈਦਾ ਕਰਦੀ ਹੈ।

### 3. ਕਿੱਸਾ ਕਾਵਿ-ਧਾਰਾ

ਕਿੱਸਾ ਕਾਵਿ ਧਾਰਾ ਇਸ ਕਾਲ ਦੀ ਹੋਰ ਪ੍ਰਭੀਨੀਂ ਯ ਕਾਵਿ-ਧਾਰਾ ਹੈ, ਜਿਹੜੀ ਅਧਿਆਤਮਕ ਧਾਰਾਵਾਂ (ਗੁਰਮਤਿ ਤੇ ਸੂਫ਼ੀ) ਤੋਂ ਮੁਕਤ ਹੋ ਕੇ ਲੋਕ ਪੱਧਰ ਨਾਲ ਆਪਣਾ ਸੰਬੰਧ ਜੋੜਦੀ ਹੈ। ਉਝੁੱਝ ਤਾਂ ਪੰਜਾਬੀ ਸਾਹਿਤ ਦੇ ਪੁਰਵ ਨਾਨਕ ਕਾਲ ਵਿੱਚ ਕਿੱਸਾ-ਰਚਨਾ ਸੰਬੰਧੀ ਡਾ. ਮੋਹਨ ਸਿੰਘ ਦੀਵਾਨਾ ਜੀ ਸੰਕੇਤ ਕਰਦੇ ਹਨ, ਪੈਂਤੂ ਇਸ ਕਾਲ ਦਾ ਕੋਈ ਕਿੱਸਾ ਲਿਖਤੀ ਰੂਪ ਵਿੱਚ ਉਪਲਬਧ ਨਹੀਂ ਹੁੰਦਾ। ਇਸ ਲਈ ਪੰਜਾਬੀ ਕਿੱਸਾ ਕਾਵਿ ਦਾ ਆਰੰਭ ਕਿੱਸਾਕਾਰ ‘ਦਮੋਦਰ’ (16 ਵੀਂ ਸਦੀ) ਦੇ ਪ੍ਰਾਪਤ ਹੋਏ ਕਿੱਸੇ ਨੂੰ ਆਧਾਰ ਬਣਾ ਕੇ ਹੀ ਮੰਨਿਆ ਜਾਂਦਾ ਹੈ।

#### (ਉ) ਦਮੋਦਰ-

ਪੰਜਾਬੀ ਕਿੱਸਾ ਕਾਵਿ ਧਾਰਾ ਦਾ ਸਭ ਤੋਂ ਪਹਿਲਾ ਕਿੱਸਾਕਾਰ ਦਮੋਦਰ ਨੂੰ ਮੰਨਿਆ ਜਾਂਦਾ ਹੈ। ਪੰਜਾਬੀ ਕਿੱਸਾ ਸਾਹਿਤ ਵਿੱਚ ‘ਹੀਰ-ਰਾਝਾਂ’ ਦਾ ਸਭ ਤੋਂ ਪਹਿਲਾ ਕਿੱਸਾ ਦਮੋਦਰ ਨੇ ਹੀ ਰਚਿਆ। ਡਾ. ਕੁਲਬੀਰ ਸਿੰਘ ਕਾਂਗ (ਪੰਜਾਬੀ ਕਿੱਸਾ ਕਾਵਿ ਦਾ ਇਤਿਹਾਸ) ਅਨੁਸਾਰ ‘ਹੀਰ-ਗਾਂਝੇ’ ਦੀ ਪ੍ਰੇਮ ਕਹਾਣੀ ਇਸ ਤੋਂ ਪਹਿਲਾਂ 1574 ਈ. ਵਿੱਚ ਬਾਕੀ ਕੋਲਾਈ ਦੁਆਰਾ ਛਾਰਸੀ ਵਿੱਚ ਲਿਖ ਦਿੱਤੀ ਸੀ ਅਤੇ ਪੰਜਾਬੀ ਸਾਹਿਤ ਵਿੱਚ ‘ਹੀਰ-ਗਾਂਝੇ’ ਸੰਬੰਧੀ ‘ਭਾਈ ਗੁਰਦਾਸ’ ਤੇ ‘ਸ਼ਾਹ ਹੁਸੈਨ’ ਜੀ ਦੁਆਰਾ ਵੀ ਆਪਣੀ ਰਚਨਾ ਵਿੱਚ ਜ਼ਿਕਰ ਕਰਨ ਨਾਲ ਇਸ ਕਹਾਣੀ ਦੇ ਪੁਰਾਤਨ ਹੋਣ ਦੇ ਹਵਾਲੇ ਮਿਲਦੇ ਹਨ। ਪਰ ਇਹ ਕਹਾਣੀ ਪੰਜਾਬੀ ਸਾਹਿਤ ਵਿੱਚ ਕਿੱਸੇ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਦਮੋਦਰ ਦੁਆਰਾ ਲਿਖੀ ਹੋਈ ਹੀ ਮਿਲਦੀ ਹੈ। ਇਸ ਕਾਰਨ ਪੰਜਾਬੀ ਕਿੱਸਾ ਕਾਵਿ ਅਤੇ ਹੀਰ ਦੇ ਕਿੱਸੇ ਦਾ ਸਭ ਤੋਂ ਪਹਿਲਾ ਕਿੱਸਾਕਾਰ ਦਮੋਦਰ ਨੂੰ ਹੀ ਮੰਨਿਆ ਜਾਂਦਾ ਹੈ।

**ਪ੍ਰੋ. ਕਿਰਪਾਲ ਸਿੰਘ ਕਸੇਲ** (ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ) ਅਨੁਸਾਰ ਸਭ ਤੋਂ ਪਹਿਲਾਂ ‘ਹੀਰ-ਦਮੋਦਰ’ ਕਿੱਸਾ ਪੰਜਾਬੀ ਪਾਠਕਾਂ ਤੱਕ ਬਾਵਾ ਗੰਗਾ ਸਿੰਘ ਬੇਦੀ ਜੀ ਨੇ 1927 ਈ. ਵਿੱਚ ਪਹੁੰਚਾਇਆ। ਉਨ੍ਹਾਂ ਨੇ ‘ਭਾਈ ਹਰੀ ਸਿੰਘ ਜਿਉਣਾ’ (ਜ਼ਿਲ੍ਹਾ ਝੰਗ) ਅਤੇ ‘ਭਾਈ ਮਤਾਬ ਸਿੰਘ’ (ਸਾਕਨ ਪੈੜਾ ਬੁਲੇ, ਜ਼ਿਲ੍ਹਾ ਝੰਗ) ਪਾਸੋਂ ਪ੍ਰਾਪਤ ਦੋ ਪੁਰਾਤਨ ਹਥ ਲਿਖਤੀ ਨੁਸ਼ਕਿਆਂ ਨੂੰ ਮੇਲ ਕੇ ਇਸ ਕਿੱਸੇ ਦਾ ਪਾਠ ਤਿਆਰ ਕੀਤਾ। ਬਾਵਾ ਬੁਲ੍ਹਣ ਸਿੰਘ ਅਨੁਸਾਰ, ‘ਹੀਰ ਦਮੋਦਰ’ ਦੇ ਕੁਲ 990 ਬੰਦ ਸਨ, ਗੰਗਾ ਸਿੰਘ ਬੇਦੀ ਦੁਆਰਾ ਸੰਪਾਦਿਤ ‘ਹੀਰ ਦਮੋਦਰ’ ਵਿੱਚ 961 ਬੰਦ ਮਿਲਦੇ ਹਨ।

ਕਿੱਸਾਕਾਰ ਦਮੋਦਰ ਕੌਣ ਸੀ? ਕਿੱਥੋਂ ਦਾ ਰਹਿਣ ਵਾਲਾ ਸੀ? ਹੀਰ ਦਾ ਕਿੱਸਾ ਉਸਨੇ ਕਦੋਂ ਲਿਖਿਆ? ਇਨ੍ਹਾਂ ਸੁਆਲਾਂ ਦੇ ਜੁਆਬ ਉਸਦੇ ਕਿੱਸੇ ਵਿੱਚੋਂ ਹੀ ਪ੍ਰਾਪਤ ਹੁੰਦੇ ਹਨ ਜਿਵੇਂ-

- ਨਾਉਂ ਦਮੋਦਰ ਜਾਤ ਗੁਲਾਟੀ, ਆਇਆ ਸਿੱਕ ਸਿਆਲੀਂ।  
ਆਪਣੇ ਮਨ ਵਿੱਚ ਮਸਲਤ ਕੀਤੀ ਬਹਿ ਕੇ ਇਥਾਈਂ ਜਾਲੀ।  
ਵੜਿਆ ਵੰਝ ਚੂਚਕ ਦੇ ਸ਼ਹਿਰੇ ਜਿੱਥੇ ਸਿਆਲ ਅਬਦਾਲੀ।

ਦੇਖ ਦਮੋਦਰ ਖੁਸ਼ੀ ਹੋਈ ਉਸ, ਵੇਖ ਉਨ੍ਹਾਂ ਦੀ ਚਾਲੀ।  
 ਉਥੇ ਕੀਤਾ ਰਹਿਣ ਦਮੋਦਰ, ਉਹ ਵਸਤ ਖੁਸ਼ੀ ਆਈ।  
 ਚੂਚਕ ਨੂੰ ਜੋ ਵੰਡ ਮਿਲਿਆ ਸੇ, ਨਾਲੇ ਕੁੰਦੀ ਤਾਈ।  
 ਚੂਚਕ ਬਹੁੰ ਦਿਲਾਸਾ ਦਿੱਤਾ, ਤਾਂ ਦਿਲਗੀਰੀ ਲਾਈ।  
 ਆਖ ਦਮੋਦਰ ਹੋਇਆ ਦਿਲਾਸਾ, ਤਾਂ ਹੱਟੀ ਉਥੇ ਪਾਈ।

- ਪਾਤਸ਼ਾਹੀ ਜੋ ਅਕਬਰ ਸੰਦੀ, ਦਿਨ ਦਿਨ ਚੜ੍ਹੇ ਸਵਾਈ।  
 -- -- --  
 ਪਾਤਸ਼ਾਹੀ ਜੋ ਅਕਬਰ ਸੰਦੀ, ਹੀਲ ਨ ਹੁੱਜਤ ਕਾਈ।  
 -- -- --  
 ਅਕਬਰ ਸ਼ਾਹ ਦਾ ਰਾਜ ਵਡੇਰਾ, ਜੇ ਤੈਨੂੰ ਕਜ਼ਾ ਦਿਵਾਈ।
- ਵੇਖ ਦਮੋਦਰ ਹੀਰੇ ਦੀ ਚਾਲੀ, ਕਿੱਸਾ ਆਣ ਬਣਾਏ।  
 -- -- --  
 ਆਖ ਦਮੋਦਰ ਮੈਂ ਅੱਖੀ ਡਿੱਠਾ, ਲੱਗੀ ਹੋਣ ਲੜਾਈ।  
 -- -- --  
 ਆਖ ਦਮੋਦਰ ਮੈਂ ਪੜ੍ਹਿਆਂ ਡਿੱਠਾ, ਜੋ ਸਿਰ ਸਲੇਟੀ ਦੇ ਆਈ।  
 -- -- --  
 ਅੱਖੀਂ ਡਿੱਠਾ ਕਿੱਸਾ ਕੀਤਾ, ਮੈਂ ਤਾਂ ਗੁਣੀ ਨਾ ਕਾਈ।  
 -- -- --  
 ਅਸਾਂ ਮੂੰਹੋਂ ਅਲਾਇਆ ਉਹੋ, ਜੋ ਕੁਝ ਨਜ਼ਰ ਪਾਇਉਈ।
- ਪੰਦਰਾਂ ਸੌ ਉਨਤੀ ਆਹਾ, ਬਿਕਰਮੀ ਸੰਮਤ ਰਾਏ।  
 ਹੀਰ ਤੇ ਰਾਂਝਾ ਹੋਏ ਇਕੱਠੇ, ਝੇੜੇ ਰੱਬ ਚੁਕਾਏ।

ਉਪਰੋਕਤ 'ਹੀਰ-ਦਮੋਦਰ' ਵਿੱਚ ਮਿਲਦੇ ਹਵਾਲਿਆਂ ਦੇ ਆਧਾਰ 'ਤੇ ਦਮੋਦਰ ਆਪਣੇ ਆਪ ਨੂੰ ਅਕਬਰ ਦਾ ਸਮਕਾਲੀ ਅਤੇ ਜਾਤ ਦਾ 'ਗੁਲਾਟੀ ਅਰੋੜਾ' ਦੱਸਦਾ ਹੈ। ਉਹ ਹੀਰ ਦੇ ਪਿੰਡ 'ਝੰਗ- ਸਿਆਲ' ਵਿੱਚ ਹੱਟੀ ਪਾ ਕੇ ਆਪਣੇ ਆਪ ਨੂੰ ਦੁਕਾਨਦਾਰ ਲਿਖਦਾ ਹੈ ਤੇ ਹੀਰ-ਰਾਂਝੇ ਦੀ ਸਾਰੀ ਕਥਾ ਆਪਣੀਆਂ ਅੱਖਾਂ ਦੇ ਸਾਹਮਣੇ ਵਾਪਰੀ ਹੋਣ ਦਾ ਵਿਸ਼ਵਾਸ਼ ਦਿਲਾਉਂਦਾ ਹੈ। ਕਿਸੇ ਵਿੱਚ ਆਏ ਹਵਾਲੇ ਮੁਤਾਬਿਕ ਉਹ ਕਿਸੇ ਦਾ ਰਚਨਾਕਾਲ 1529 ਬਿਕਰਮੀ ਸੰਮਤ ਅਰਥਾਤ 1472 ਈ। ਦੱਸਦਾ ਹੈ।

ਇਸ ਤਰ੍ਹਾਂ ਜਦੋਂ ਅਸੀਂ 'ਹੀਰ-ਦਮੋਦਰ' ਵਿੱਚ ਆਏ ਇਨ੍ਹਾਂ ਹਵਾਲਿਆਂ ਨੂੰ ਇਤਿਹਾਸਕ ਤੱਥਾਂ ਤੇ ਵਿਦਵਾਨਾਂ ਦੀ ਪੜ੍ਹੋਲ ਦੇ ਆਧਾਰ 'ਤੇ ਪਰਖਦੇ ਹਾਂ ਤਾਂ ਇਹ ਹਵਾਲੇ ਉਸਦੀ ਕਾਵਿ-ਜੁਗਤ ਵਧੇਰੇ ਲੱਗਦੇ ਹਨ, ਜੋ ਉਸਨੇ ਆਪਣੇ ਕਿਸੇ ਨੂੰ ਪ੍ਰਮਾਣਿਕਤਾ ਦੇਣ ਦੇ ਲਿਹਾਜ਼ ਨਾਲ ਵਰਤੇ ਹਨ। ਮੌਲਾ ਬਸ਼ਟ ਕਸ਼ਤਾ ਅਨੁਸਾਰ, ਹੀਰ ਰਾਂਝੇ ਦੀ ਕਥਾ ਬਹਿਲੋਲ ਲੋਧੀ ਦੇ ਰਾਜ ਸਮੇਂ (1450-1488) ਵਾਪਰੀ। ਉਹ ਲਿਖਦਾ ਹੈ ਕਿ 'ਤਾਰੀਖ ਝੰਗ ਸਿਆਲ' ਵਿੱਚ ਹੀਰ ਦੇ ਮਰਨ ਦਾ ਸਾਲ 1452 ਈ। ਲਿਖਿਆ ਹੋਇਆ ਹੈ। ਇਸ ਤੋਂ ਬਿਨਾਂ ਸਰ ਰਿਚਰਡ ਟੈਂਪਲ ਨੇ ਆਪਣੀ ਪੁਸਤਕ 'ਲੀਜ਼ੈਡਸ ਆਫ ਦੀ ਪੰਜਾਬ' (1884-1889 ਈ.) ਵਿੱਚ ਇਸ ਕਿਸੇ ਜ਼ਿਕਰ ਕੀਤਾ ਹੈ ਤੇ ਇਸ ਵਿੱਚ ਦਮੋਦਰ ਨੂੰ ਹੀਰ ਦੇ ਪਿੰਡ ਦਾ 'ਪਟਵਾਰੀ' ਲਿਖਿਆ ਗਿਆ ਹੈ।

ਸੋ ਸਿੱਧ ਹੈ 'ਹੀਰ ਦਮੋਦਰ' ਵਿੱਚ ਆਏ ਸਾਰੇ ਹਵਾਲੇ ਦਮੋਦਰ ਦੀ 'ਕਾਵਿ-ਜੁਗਤ' ਵੱਲ ਹੀ ਇਸ਼ਾਰਾ ਕਰਦੇ ਹਨ। ਇਸ ਸੰਬੰਧੀ ਛਾ. ਕੁਲਬੀਰ ਸਿੰਘ ਕਾਂਗ (ਪੰਜਾਬੀ ਕਿੱਸਾ ਕਾਵਿ ਦਾ ਇਤਿਹਾਸ) ਵਿੱਚ ਨਿਸ਼ਕਰਸ਼ ਕੱਢਦੇ ਹੋਏ ਲਿਖਦੇ ਹਨ ਕਿ,

" ਦਮੋਦਰ ਦਾ ਇਹ ਦਾਅਵਾ ਬਿਲਕੁਲ ਨਿਰਮੂਲ ਹੈ। ਇੱਕ ਕਵੀ ਆਪਣੇ ਪਾਤਰਾਂ ਨਾਲ ਥਾ-

ਬਾਂ ਘੁੰਮ ਰਿਹਾ ਹੈ। ਹੈਰਾਨੀ ਹੈ ਕਿ ਉਸ ਨੂੰ ਕੋਈ ਹੋਰ ਕੰਮ ਨਹੀਂ। ਉਹ ਤਖ਼ਤ ਹਜ਼ਾਰੇ ਰਾਂਝੇ ਦਾ ਹੁਸਨ ਵੀ ਵੇਖਣ ਗਿਆ, ਹੀਰ ਦੀ ਬਾਲ-ਲੀਲਾ ਵੀ ਵੇਖਦਾ ਰਿਹਾ, ਫੇਰ ਮੁਕੱਦਮੇ ਵੇਲੇ ਕੋਟ ਕਬੂਲੇ ਵੀ ਪਹੁੰਚ ਗਿਆ। ਜੇ ਉਹ (ਆਪਣੇ ਕਥਨ ਅਨੁਸਾਰ) ਦੁਕਾਨਦਾਰ ਸੀ ਤਾਂ ਉਹ ਦੁਕਾਨਦਾਰੀ ਕਾਹਦੀ ਕਰਦਾ ਸੀ।” ਇਸ ਤਰ੍ਹਾਂ ਡਾ. ਕੁਲਬੀਰ ਸਿੰਘ ਕਾਂਗ, ਦਮੋਦਰ ਦੇ ਕਿੱਸੇ ਦਾ ਰਚਨਾਕਾਲ 1605 ਈ. ਦੇ ਨੇੜੇ - ਤੇੜੇ ਦਾ ਮੰਨਦੇ ਹਨ।

ਦਮੋਦਰ ਦਾ ਕਿੱਸਾ ‘ਦਵੱਈਆ’ ਛੰਦ ਵਿੱਚ ਹੈ, ਜਿਸ ਦੀਆਂ 28 ਮਾਤਰਾਵਾਂ ਹਨ। ਇਸ ਦੀ ਬੌਲੀ ਝਾਂਗੀ ਜਾਂ

ਲਹਿੰਦੀ ਪੰਜਾਬੀ ਹੈ, ਜਿਸ ਵਿੱਚ ਫਾਰਸੀ ਦੇ ਤਤਸਮ ਸ਼ਬਦਾਂ ਦਾ ਵੀ ਪ੍ਰਯੋਗ ਹੈ। ਪ੍ਰਸ਼ਨੋਤਗੀ/ਨਾਟਕੀ ਸ਼ੈਲੀ ਦੀ ਵਰਤੋਂ ਹੈ। ਕਲਾ ਪੱਖੋਂ ਕਿੱਸਾ ਵਰਣਨਯੋਗ ਹੈ। ਕਿੱਸਾ ਸੰਜਮ, ਸੰਕੋਚ, ਸੰਖੇਪਤਾ ਅਤੇ ਕਾਵਿ ਸੁਹਜ ਪੱਖੋਂ ਸ਼੍ਰੋਸ਼ਟ ਹੈ। ਕਿੱਸੇ ਵਿੱਚ ਪਾਤਰਾਂ ਦੀ ਉਸਾਰੀ ਮਨੋਵਿਗਿਆਨਕ ਢੰਗ ਨਾਲ ਕੀਤੀ ਗਈ ਹੈ। ਪੰਜਾਬ ਦੀ ਪੰਡੂ ਸੱਭਿਆਤਾ ਤੇ ਸਭਿਆਚਾਰ, ਰੀਤਾਂ, ਰਸਮਾਂ, ਜਾਤਾਂ, ਗੋਤਾਂ ਅਤੇ ਕਿੱਤਿਆਂ ਆਦਿ ਦੀ ਪੇਸ਼ਕਾਰੀ ਵਿੱਚ ਸਜੀਵਤਾ ਵਿੱਚਮਾਨ ਹੈ।

‘ਹੀਰ-ਦਮੋਦਰ’ ਦੀ ਸ਼ੁਰੂਆਤ ‘ਮੰਗਲਾਚਰਨ’ ਨਾਲ ਹੁੰਦੀ ਹੈ। ਜਿਸ ਵਿੱਚ ਇਸਲਾਮੀ ਕਿੱਸਾ ਪੰਰਪਰਾ ਤੋਂ ਛੁੱਟ ਸਭ ਦੇ ਸਾਂਝੇ ਰੋਬ ‘ਸਾਹਿਬ’ ਦੀ ਉਪਮਾ ਹੀ ਕੀਤੀ ਗਈ ਹੈ-

“ਅਵਲ ਨਾਮ ਸਾਹਿਬ ਦਾ ਲਈਏ ਜਿਨ ਏਹ ਜਗਤ ਉਪਾਯਾ।”

ਦਮੋਦਰ ਨੇ ਮੰਗਲਾਚਰਨ ਤੋਂ ਬਾਅਦ ਕਿੱਸੇ ਦੀ ਕਹਾਣੀ ਨੂੰ ਬੜੇ ਵੇਗਮਈ ਅੰਦਾਜ਼ ਵਿੱਚ ਸਮੇਟਿਆ ਹੈ-

ਦੋ ਵਰਿਆਂ ਦੀ ਛੋਹਿਰ ਹੋਈ, ਢੁੱਕ ਰਹੀਆਂ ਕੁੜਮਾਈਆਂ।  
ਚੌਂਹ ਵਰਿਆਂ ਦੀ ਛੋਹਿਰ ਹੋਈ, ਗੱਲ੍ਹਾਂ ਕਰੇ ਸਚਿਆਈਆਂ।  
ਛੋਆਂ ਵਰਿਆਂ ਦੀ ਛੋਹਿਰ ਹੋਈ, ਤਾਂ ਦਰ ਦਰ ਕੂਕਾਂ ਪਾਈਆਂ।  
ਦਸਾਂ ਵਰਿਆਂ ਦੀ ਛੋਹਿਰ ਹੋਈ, ਚਾਰੇ ਨਈਂ ਨਿਵਾਈਆਂ।  
ਬਾਰ੍ਹਾਂ ਵਰਿਆਂ ਦੀ ਛੋਹਿਰ ਹੋਈ, ਤਾਂ ਰਾਂਝੇ ਅੱਖੀਆਂ ਲਾਈਆਂ।

ਇਸ ਵਿੱਚ ਕਹਾਣੀ ਦੀ ਸੰਖੇਪਤਾ ਦੇ ਨਾਲ-ਨਾਲ ਹੀਰ ਦੀ ਸੁੰਦਰਤਾ ਦਾ ਵੀ ਬੜਾ ਢੁਕਵਾਂ ਵਰਣਨ ਹੈ। ਕਿੱਸਾਕਾਰ ਨੇ ਹੀਰ ਦਾ ਰਾਂਝੇ ਉੱਤੇ ਮੋਹਿਤ ਹੋਣ ਦਾ ਚਿਤਰਨ ਬੜਾ ਮਨੋਵਿਗਿਆਨਕ ਢੰਗ ਨਾਲ ਚਿਤਰਿਆ ਹੈ-

ਤਾਂ ਚੋਰੀ ਵੇਖੇ ਹੀਰ ਸਿਆਲੀ ਮੂੰਹਾਂ ਨ ਕੁਝ ਅਲਾਏ।  
ਧਰਤੀ ਉੱਤੇ ਲੀਕਾਂ ਖੱਟੇ ਆਖ ਨ ਮੂੰਹਾਂ ਸੁਣਾਏ।  
ਅੰਦਰ ਗੱਲ ਹੰਢਾਏ ਨੀਂਗਰ ਦਿਲ ਵਿੱਚ ਫਿਕਰ ਟਿਕਾਏ।  
ਜੇ ਸਚ ਜਾਣਾ ਸਿਰਜਣਹਾਰਾ ਤਾਂ ਪੀਰਾਂ ਇਹ ਪੱਲੂ ਪਾਏ।

ਰਾਂਝੇ ਤੇ ਹੀਰ ਦੇ ਪਿਆਰ ਦੀ ਗੱਲ ਫੈਲਣ ਦੀ ਖ਼ਬਰ ਨੂੰ ਵੀ ਦਮੋਦਰ ਨੇ ਬੜੇ ਕਲਾਤਮਿਕ ਅੰਦਾਜ਼ ਵਿੱਚ ਸਿਰਜਿਆ ਹੈ-

ਹੁੱਲੇ ਹੀਰੇ ਹੁੱਲੀ ਭੈਣੇ ਗੱਲ ਤੁਸਾਡੀ ਹੁੱਲੀ।  
ਹੁਣੇ ਤਾਂ ਚੂਚਕ ਬਾਪ ਸੁਣੇਂਦਾ ਤਾਮ ਪੱਕੇ ਨਾ ਚੁਲ੍ਹੀ।  
ਚਾਕਾਂ ਨਾਲ ਕਰੇਂ ਅਸ਼ਨਾਈ ਫਿਰਨੀ ਏਂ ਕੇਸੋਂ ਢੁੱਲ੍ਹੀ।

ਸੁਣ ਤੂੰ ਸਚ ਸਿਆਣੀ ਕੁੜੀਏ ਚਾਕਾਂ ਉੱਤੇ ਛੁਲ੍ਹੀ ।

ਇਸ ਤੋਂ ਬਿਨਾਂ ਦਮੇਦਰ ਨੇ ਰਾਂਝੇ ਦੀ ਸੁੰਦਰਤਾ ਵੀ ਬੜੀ ਰੀਝ ਨਾਲ ਚਿਤਰੀ ਹੈ ਉਸ ਨੂੰ ਵੇਖਣ ਵਾਲੇ ਸਭ ਇਸਤਰੀ-ਮਰਦ ਮੋਹਿਤ ਹੋ ਜਾਂਦੇ ਸਨ-

ਜੇ ਧੀਦੇ ਚੜ੍ਹੇ ਘੋੜੇ, ਬਾਹਰ ਪੰਖੀ ਨਾ ਠਹਿਰਾਇਣ ।  
ਨਰ ਨਾਰੀ ਜੋ ਕੋਈ ਦੇਖੇ, ਪਲ ਨ ਪਲਕਾ ਲਾਇਣ ।

— — —  
ਧਿੰਨ ਘੜਾ ਸਿਰ ਉੱਤੋਂ ਮਾਏ, ਨਹੀਂ ਤਾਂ ਭੋਇ ਮਰੋਂਦੀ ।  
ਵਿਚ ਮਸੀਤੇ ਚੰਦ ਫਥੋਈ, ਮੈਂ ਵਰ ਨਹੀਂਏ ਦੇਂਦੀ ।

‘ਹੀਰ-ਦਮੇਦਰ’ ਵਿੱਚ ਕਿੱਸਾਕਾਰ ਨੇ ਹੀਰ ਦੇ ਰਾਂਝੇ ਪੱਤੀ ਪਿਆਰ ਨੂੰ ‘ਸੂਫ਼ੀਆਨਾ ਅੰਦਾਜ਼’ ਵਿੱਚ ਬਿਆਨ ਕੀਤਾ ਹੈ ਤੇ ਸਭ ਸਾਕ-ਸੰਬੰਧੀਆਂ ਤੋਂ ਬੇਸੁੱਧ ਹੋਈ ਹੀਰ ਨੂੰ ਇਸ਼ਕ ਦੇ ਰੰਗ ਵਿੱਚ ਰੰਗੀ ਨੂੰ ਬੜੇ ਕਲਾਸਈ ਢੰਗ ਨਾਲ ਪੇਸ਼ ਕੀਤਾ ਹੈ-

ਨਾ ਕੋਈ ਆਖਹੁ ‘ਹੀਰੇ’ ਮੈਨੂੰ, ਨਾ ਕੋਈ ਆਖ ਸਲੇਟੀ ।  
ਜਾਤ ਸਨਾਤ ਪਛਾਣੋਂ ਨਾਹੀਂ, ਮੈਂ ਚਾਕੇ ਨਾਲ ਚਕੇਟੀ ।  
ਕਦੋਂ ਚੂਚਕ ਮਾਂ ਪਿਉ ਮੈਂਡਾ ਮੈਂ ਕਦਣ ਉਨ੍ਹਾਂ ਦੀ ਬੇਟੀ ।  
ਦਾਵਣ ਆਣ ਲਗੀ ਲੜ ਤੈਂਡੇ ਜੇ ਪਵਾਂ ਕਬੂਲ ਜਟੇਟੀ ।

ਦਮੇਦਰ ਦੀ ਹੀਰ ਵਿੱਚ ਸਿੱਗਾਰ ਰਸ, ਕਰੁਣਾ ਰਸ ਤੇ ਬੀਰ-ਰਸ ਆਦਿ ਦੇ ਨਾਲ-ਨਾਲ ਅਲੰਕਾਰਿਕ ਵਰਤੋਂ ਵੀ ਬੇਮਿਸਾਲ ਹੈ। ਦਮੇਦਰ ਨੇ ਕਿੱਸੇ ਦਾ ਅੰਤ ਸੁਖਾਂਤਕ ਕੀਤਾ ਹੈ, ਜੋ ਕਿੱਸੇ ਨੂੰ ਹਿੜ੍ਹ ਮਿਥਿਹਾਸ ਤੇ ਭਾਰਤੀ ਪ੍ਰੇਮਾਖਿਆਨ ਪਰੰਪਰਾ ਨਾਲ ਜੋੜਦਾ ਪ੍ਰਤੀਤ ਹੁੰਦਾ ਹੈ। ਕਿੱਸੇ ਦੇ ਅਖੀਰ ਵਿੱਚ ਵੀ ਦਮੇਦਰ ‘ਅੱਖੀ ਡਿੱਠੀ’ ਜੁਗਤ ਰਾਹੀਂ ਇਸ ਦਾ ਹਵਾਲਾ ਪੇਸ਼ ਕਰਦਾ ਹੈ-

ਆਖ ਦਮੇਦਰ ਅੱਖੀਂ ਡਿੱਠਾ, ਜੋ ਲੰਮੀ ਤਰਫ ਸਿਧਾਏ ।  
ਜਾਂ ਕੋਹ ਤ੍ਰੈ ਗਏ ਅਗੇਰੇ, ਤਾਂ ਅਸੀਂ ਵੀ ਨਾਲੇ ਆਹੇ ।

#### (ਅ) ਪੀਲੂ-

‘ਮਿਰਜ਼ਾ-ਸਾਹਿਬਾ’ ਦਾ ਸਭ ਤੋਂ ਪਹਿਲਾ ਕਿੱਸਾ ਪੀਲੂ ਦੁਆਰਾ ਹੀ ਲਿਖਿਆ ਗਿਆ। ਪੀਲੂ ਦੇ ਜੀਵਨ ਸੰਬੰਧੀ ਕੋਈ ਵੀ ਜਾਣਕਾਰੀ ਉਪਲਬਧ ਨਹੀਂ, ਵਿਦਵਾਨਾਂ ਦੇ ਅਨੁਮਾਨਾਂ ਅਤੇ ਹੋਰ ਕਿੱਸਾ ਕਵੀਆਂ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਦੇ ਆਧਾਰ ’ਤੇ ਹੀ ਅਸੀਂ ਪੀਲੂ ਸੰਬੰਧੀ ਕੁਝ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ।

ਡਾ. ਜੀਤ ਸਿੰਘ ਸੀਤਲ (ਪੰਜਾਬੀ ਸਾਹਿਤ ਦਾ ਆਲੋਚਨਾਤਮਿਕ ਇਤਿਹਾਸ) ਅਨੁਸਾਰ, ਪੀਲੂ ਕੌਮ ਦਾ ਮੁਸਲਮਾਨ ਜੱਟ ਸੀ ਅਤੇ ਪਿੰਡ ਵੈਰੋਵਾਲ, ਤਹਿਸੀਲ ਤਰਨਤਾਰਨ, ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਸੀ। ਉਹ ਅਕਬਰ ਤੇ ਜਹਾਂਗੀਰ ਬਾਦਸ਼ਾਹ (1556-1627 ਈ.) ਦੇ ਰਾਜ ਸਮੇਂ ਹੋਇਆ।

ਪੀਲੂ ਦਾ ਪਾਰਕਾਲੀ ਕਿੱਸਾਕਾਰ ਹਾਫਿਜ਼ ਬਰਖੁਰਦਾਰ, ਜੋ 1676 ਈ. ਅਰਥਾਤ ਅੰਰਗਜ਼ੇਬ ਦੇ ਰਾਜ ਸਮੇਂ ਹੋਇਆ ਸੀ, ਪੀਲੂ ਦੀ ਤਾਰੀਫ ਵਿੱਚ ਲਿਖਦਾ ਹੈ-

ਯਾਰੋਂ ਪੀਲੂ ਨਾਲ ਬਰਾਬਰੀ ਸ਼ਾਇਰ ਭੁਲ ਕਰੇਣ ।  
ਉਹਨੂੰ ਪੰਜਾਂ ਪੀਰਾਂ ਦੀ ਬਾਪਨਾ, ਕੰਧੀ ਦਸਤ ਧਰੇਣ ।

ਕਿੱਸਾਕਾਰ ਅਹਿਮਦਯਾਰ, ਜੋ ਪੀਲੂ ਤੋਂ ਬਹੁਤ ਬਾਅਦ ਵਿੱਚ ਹੋਇਆ, ਉਹ ਵੀ ਪੀਲੂ ਦੀ ਵਡਿਆਈ ਵਿੱਚ ਲਿਖਦਾ ਹੈ-

ਪੀਲੂ ਨਾਲ ਨਾ ਰੀਸ ਕਿਸੇ ਦੀ, ਉਸ ਵਿੱਚ ਸੋਜ਼ ਅਲਹਿਦੀ।  
ਮਸਤ ਨਿਗਾਹ ਕੀਤੀ ਉਹ ਪਾਸੇ, ਕਿਸੇ ਫਕੀਰ ਵਲੀ ਦੀ।

ਇਸੇ ਪ੍ਰਕਾਰ **ਸੈਡੂਲ ਮਲੂਕ** ਦਾ ਕਰਤਾ **ਮੁਹੰਮਦ ਬਸ਼ਟਾ** ਵੀ ਪੀਲੂ ਦੀ ਉਸਤਤ ਵਿੱਚ ਬਿਆਨ ਕਰਦਾ ਹੈ-

ਛੜੀ ਛੜੀ ਗੱਲ ਆਖੀ ਲੇਕਿਨ ਜੋ ਆਖੀ ਸੋ ਹੱਛੀ।  
ਪੀਲੂ ਸੁਥਰਾ ਪਹਿਲੇ ਹੋਏ, ਬਹੁਤ ਜ਼ਿਮੀ ਕਦ ਕੱਛੀ।

ਇਸਦੇ ਨਾਲ ਹੀ ਸਾਹਿਤ ਦੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਸਮੇਂ ਇੱਕ ਪੀਲੂ ਭਗਤ ਆਪਣੀ ਰਚਨਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕਰਾਉਣ ਲਈ ਗਏ ਸਨ, ਪਰ ਉਸ ਵਿੱਚ ਇਸਤਰੀ ਨਿੰਦਿਆ ਹੋਣ ਅਤੇ ਗੁਰਮਤਿ ਦੇ ਆਸ਼ੇ ਦੇ ਅਨੁਕੂਲ ਨਾ ਹੋਣ ਕਰਕੇ ਉਸਨੂੰ ਸ਼ਾਮਿਲ ਨਹੀਂ ਕੀਤਾ ਗਿਆ। ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਪੀਲੂ ਭਗਤ ਹੀ ਕਿੱਸਾਕਾਰ ਪੀਲੂ ਹੈ।

ਪੀਲੂ ਦਾ ਇਕੋ ਇਕ ਕਿੱਸਾ ‘ਮਿਰਜ਼ਾ ਸਾਹਿਬਾ’ ਹੀ ਮਿਲਦਾ ਹੈ ਪਰੰਤੂ ਇਸਦਾ ਕੋਈ ਵੀ ਮੂਲ ਖਰੜਾ ਪ੍ਰਾਪਤ ਨਹੀਂ। ਇਹ ਢਾਡੀਆਂ, ਮਰਾਸੀਆਂ ਤੇ ਕਵੀਸ਼ਰਾਂ ਰਾਹੀਂ ਲੋਕ ਮੁੰਹਾਂ ਤੇ ਚੜ੍ਹੀ ਕੇ ਸੁਣੈ-ਸੁਣਾਏ ਰੂਪ ਵਿੱਚ ਹੀ ਵੀਹਵੀਂ ਸਦੀ ਤੱਕ ਪਹੁੰਚਿਆ। ਇਸ ਨੂੰ ਸਭ ਤੋਂ ਪਹਿਲਾਂ **ਸਵਿਨਰਟਨ** ਨੇ ਆਪਣੀ ਪੁਸਤਕ ‘ਰੰਮਾਂਟਿਕ ਟੇਲਜ਼ ਆਫ ਦੀ ਪੰਜਾਬ’ ਵਿੱਚ ਲਿਖਤੀ ਰੂਪ ਪ੍ਰਦਾਨ ਕੀਤਾ। ਇਸ ਦੇ ਨਾਲ ਹੀ ਸਰ ਰਿਚਰਡ ਟੈਪਲ ਨੇ ਵੀ ਆਪਣੀ ਪੁਸਤਕ ‘ਲੀਜੈਂਡਸ ਆਫ ਦੀ ਪੰਜਾਬ’ ਵਿੱਚ ਪੀਲੂ ਦੇ ਕਿਸੇ ਦੇ ਕੁਝ ਅੰਸ਼ ਪ੍ਰਕਾਸ਼ਿਤ ਕੀਤੇ। ਪੀਲੂ ਦਾ ਇਹ ਕਿੱਸਾ ਅਧੂਰੇ ਰੂਪ ਵਿੱਚ ਹੀ ਪ੍ਰਾਪਤ ਹੈ, ਜਿਸ ਵਿੱਚ ਕਹਾਣੀ ਦੀ ਨਿੰਰੰਤਰਤਾ ਕਈ ਥਾਈਂ ਟੁੱਟਦੀ ਹੈ।

ਪੀਲੂ ਦਾ ਕਿੱਸਾ ਮਿਰਜ਼ਾ-ਸਾਹਿਬਾ ਵੀ ਹੀਰ-ਦਮੇਦਰ ਵਾਂਗ ਸੰਖੇਪਤਾ ਤੇ ਸੰਜਮਤਾ ਦੇ ਗੁਣਾਂ ਦਾ ਧਾਰਨੀ ਹੈ। ਕਹਾਣੀ ਦਾ ਬਿਆਨ ਸੰਕੇਤਮਈ ਹੈ। ਪੀਲੂ ਕਹਾਣੀ ਦੇ ਆਰੰਭ ਵਿੱਚ ਮਿਰਜ਼ਾ-ਸਾਹਿਬਾ ਦੇ ਪ੍ਰੇਮ ਦੀ ਤੰਦ ਬੜੇ ਥੋੜ੍ਹੇ ਸੰਕੇਤਕ ਲਫਜ਼ਾਂ ਵਿੱਚ ਹੀ ਬਿਆਨ ਕਰ ਜਾਂਦਾ ਹੈ-

ਸਾਹਿਬਾ ਪੜ੍ਹੇ ਪੱਟੀਆਂ, ਮਿਰਜ਼ਾ ਪੜ੍ਹੇ ਕੁਰਾਨ।  
ਵਿਚ ਮਸੀਤ ਦੇ ਲੱਗੀਆਂ ਜਾਣੇ ਕੁਲ ਜਹਾਨ।

ਘੱਟ ਤੋਂ ਘੱਟ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਜਾਣਾ ਹੀ ਸੂਤ੍ਰਿਕ ਸੈਲੀ ਦਾ ਕਮਾਲ ਹੈ ਤੇ ਪੀਲੂ ਇਸ ਵਿੱਚ ਪੂਰੀ ਤਰ੍ਹਾਂ ਸਮਰੱਥ ਜਾਪਦਾ ਹੈ। ਪੀਲੂ ਕਿਸੇ ਵਿੱਚ ਸਾਹਿਬਾ ਦੀ ਸੁੰਦਰਤਾ ਨੂੰ ਬੜੀ ਰੀਝ ਨਾਲ ਪੇਸ਼ ਕਰਦਾ ਹੈ-

ਸਾਹਿਬਾਂ ਗਈ ਤੇਲ ਨੂੰ ਗਈ ਪਸਾਰੀ ਦੀ ਹੱਟ।  
ਛੜ ਨਾ ਜਾਣੇ ਤੱਕੜੀ, ਹਾਡ ਨਾ ਜਾਣੇ ਵੱਟ।  
ਤੇਲ ਭੁਲਾਵੇਂ ਭੁਲਾ ਬਾਣੀਆਂ, ਦਿੱਤਾ ਸ਼ਹਿਦ ਉਲੱਟ।  
ਵਣਜ ਗਵਾ ਲਏ ਬਾਣੀਆਂ, ਬਲੁਦ ਗੰਵਾਇ ਜੱਟ।  
ਤਿੰਨ ਸੌ ਨਾਂਗਾ ਪਿੜ ਰਿਹਾ, ਹੋ ਗਏ ਚੌਪੱਟ।

ਸਾਹਿਬਾਂ ਦੀ ਤਾਰੀਫ ਪੀਲੂ ਨੇ ਮਿਰਜ਼ੇ ਦੇ ਮੂੰਹੋਂ ਵੀ ਇਜ਼ ਕਰਵਾਈ ਹੈ-

ਕੱਢ ਕਲੇਜਾ ਲੈ ਗਈ, ਖਾਨ ਖੀਵੇ ਦੀ ਧੀ।  
 ਗਜ਼ ਗਜ਼ ਲੰਮੀਆਂ ਮੀਢੀਆਂ, ਰੰਗ ਜੋ ਗੋਰਾ ਸੀ।  
 ਜੋ ਦੇਵੇ ਪਿਆਲਾ ਜ਼ਹਿਰ ਦਾ, ਮੈਂ ਮਿਰਜ਼ਾ ਲੈਂਦਾ ਪੀ।  
 ਜੇ ਮਾਰੇ ਬਰਛੀ ਕੱਸ ਕੇ, ਕਦੇ ਨਾ ਕਰਦਾ ਸੀ।

ਪੀਲ੍ਹ ਦਾ ਮਿਰਜ਼ਾ ਇਸ਼ਕ ਨੂੰ ਬਹਾਦਰੀ ਨਾਲ ਨੇਪਰੇ ਚਾੜ੍ਹਨਾ ਚਾਹੁੰਦਾ ਹੈ, ਇਸ ਲਈ ਉਹ ਸਾਹਿਬਾ ਲਈ ਉਸਦੇ ਮਾਪਿਆਂ ਦੀਆਂ ਮਿਨਤਾ-ਤਰਲੇ ਕਰਨ 'ਤੇ ਵਿਸ਼ਵਾਸ਼ ਨਹੀਂ ਕਰਦਾ ਹੈ। ਉਸਨੂੰ ਆਪਦੀ ਬਹਾਦਰੀ ਤੇ ਸੂਰਮਤਾਈ 'ਤੇ ਵਿਸ਼ਵਾਸ਼ ਹੈ। ਪੀਲ੍ਹ ਨੇ ਇਸੇ ਭਾਵ ਅਧੀਨ ਕਿਸੇ ਦੇ ਆਰੰਭ ਤੋਂ ਹੀ ਮਿਰਜ਼ੇ ਨੂੰ ਬਹਾਦਰੀ ਤੇ ਦਲੇਰੀ ਦੇ ਪ੍ਰਤੀਕ ਵਜੋਂ ਚਿਤਰਿਆ ਹੈ। ਕਵੀ ਦੁਆਰਾ ‘ਮਿਰਜ਼ੇ ਦੀ ਸੁੰਦਰਤਾ’ ਦਾ ਚਿਤਰਨ ਉਸਦੀ ਬਹਾਦਰੀ ਵੱਲ ਹੀ ਸੰਕੇਤ ਕਰਦਾ ਹੈ-

ਜਨਮ ਦਿੱਤਾ ਮਾਈ ਬਾਪ ਨੇ ਰੂਪ ਦਿੱਤਾ ਕਰਤਾਰ।  
 ਐਸਾ ਮਿਰਜ਼ਾ ਸੁਰਮਾ ਖਰਲਾਂ ਦਾ ਸਰਦਾਰ।

ਮਿਰਜ਼ੇ ਦੀ ਬੱਕੀ ਪ੍ਰਤੀ ਉਚਾਰੇ ਸ਼ਬਦ ਵੀ ਉਸਦੀ ਬਹਾਦਰੀ ਤੇ ਤਾਕਤ ਦਾ ਆਭਾਸ ਕਰਾਉਂਦੇ ਹਨ:-

ਦੋ ਮੱਝੀਆਂ ਦਾ ਘਿਊ ਦਿੱਤਾ ਬੱਕੀ ਦੇ ਛਿੱਡ ਪਾ।  
 ਮੇਰੀ ਬੱਕੀ ਤੋਂ ਡਰਨ ਫਰਿਸਤੇ, ਸੈਥੋਂ ਡਰੇ ਖੁਦਾ।

ਪੀਲ੍ਹ ਨੇ ਕਿੱਸਾ-ਕਾਵਿ ਦੀ ਪ੍ਰਚਲਿਤ ਰੂੜ੍ਹੀ ਮੁਤਾਬਿਕ ‘ਇਸਤਰੀ-ਨਿੰਦਾਂ’ ਵੀ ਆਪਣੇ ਕਿੱਸੇ ਵਿੱਚ ਪੇਸ਼ ਕੀਤੀ ਹੈ-

ਚੜ੍ਹਦੇ ਮਿਰਜ਼ੇ ਖਾਨ ਨੂੰ, ਜੱਟ ਵੰਝਲ ਦੇਂਦਾ ਮੱਤ।  
 ਭੱਠ ਰੰਨਾਂ ਦੀ ਦੌਸਤੀ, ਖੁਗੀ ਜਿਨ੍ਹਾਂ ਦੀ ਮੱਤ।  
 ਹੱਸ-ਹੱਸ ਲਾਉਂਦੀਆ ਯਾਰੀਆਂ, ਰੋ-ਰੋ ਦੇਂਦੀਆਂ ਦੱਸ।  
 ਲੱਖੀਂ ਹੱਥ ਨਾ ਆਂਵਦੀ, ਦਾਨਸਮੰਦਾਂ ਦੀ ਪੱਤ।

ਇਸ ਤਰ੍ਹਾਂ ਪੀਲ੍ਹ ਦਾ ਕਿੱਸਾ ਜਿੱਥੇ ਮਿਰਜ਼ੇ ਨੂੰ ਬਹਾਦਰੀ ਦੇ ਪ੍ਰਤੀਕ ਵਜੋਂ ਸਿਰਜਦਾ ਹੈ, ਉਥੇ ਹੋਣੀ ਹੱਥਾਂ ਹੋਈ ਉਸ ਦੀ ਮੌਤ ਨੂੰ ਉਸਦੇ ਖੁਦੀ-ਗੁਮਾਨ ਨਾਲ ਜੋੜਦਾ ਹੋਇਆ ਦਾਰਸ਼ਨਿਕ ਅੰਦਾਜ਼ ਵਿੱਚ ਅੱਟਲ ਸੱਚਾਈਆਂ ਦਾ ਵੀ ਜ਼ਿਕਰ ਕਰਦਾ ਹੈ-

ਪੀਲ੍ਹ ਪੁੱਛੇ ਸ਼ਾਇਰਾਂ! ਕਿਤ ਵੱਲ ਗਿਆ ਜਹਾਨ।  
 ਲਗ ਲਗ ਗਈਆਂ ਮਜ਼ਲਸਾਂ ਬਹਿ ਬਹਿ ਗਏ ਦੀਵਾਨ।  
 ਮਿਰਜ਼ਾ ਮਾਰਿਆ ਮਲਕੁਲ ਮੌਤ ਨੇ ਕੁਝ ਮਾਰਿਆ ਖੁਦੀ ਗੁਮਾਨ।  
 ਵਿੱਚ ਕਬਰਾਂ ਦੇ ਖਪ ਗਿਆ ਮਿਰਜ਼ਾ ਸੋਹਣਾ ਛੈਲ ਜੁਆਨ।

ਪੀਲ੍ਹ ਨੇ ਆਪਣੀ ਰਚਨਾਂ ਵਿੱਚ ਕੇਂਦਰੀ ਪੰਜਾਬੀ ਦਾ ਸਫਲ ਪ੍ਰਯੋਗ ਕੀਤਾ ਹੈ। ਉਸਦੀ ਬੋਲੀ ਸਿੱਧਪਧਰੀ, ਪੇਂਡੂ ਤੇ ਮਾਸੀ ਪੜਾਵ ਵਾਲੀ ਹੈ ਅਤੇ ਛਾਰਸੀ, ਸੰਸਕ੍ਰਿਤ ਤੇ ਬ੍ਰਾਹਮਿਕ ਜਾਂ ਸਾਧਭਾਸ਼ਾ ਤੋਂ ਬਿਲਕੁਲ ਕੋਰੀ ਹੈ। **ਬਾਵਾ ਬੁੱਧ ਸਿੰਘ**, ਪੀਲ੍ਹ ਦੇ ਕਿੱਸੇ ਨੂੰ “ਇਕ ਜਟਕੀ ਕਹਾਣੀ ਜਟਕੀ ਬੋਲੀ ਵਿੱਚ

ਸੁਣਾਈ ਹੋਈ” ਆਖਦੇ ਹਨ। ਇਸ ਦੇ ਨਾਲ ਮੌਲਾ ਬਸ਼ਟ ਕੁਸ਼ਤਾ ਕਿਸੇ ਦੇ ਕਾਵਿ-ਗੁਣਾਂ ਦੀ ਤਾਰੀਫ਼ ਕਰਦਾ ਹੋਇਆ ਲਿਖਦਾ ਹੈ ਕਿ,

“ਉਸ ਵਿੱਚ ਸੋਜ਼ ਤੇ ਰਵਾਨੀ ਬੜੀ ਹੈ, ਤਸ਼ਬੀਹਾਂ, ਇਸ਼ਤਿਆਰੇ ਤੇ ਮੁਹਾਵਰੇ ਸੋਹਣੇ ਵਰਤੇ ਹਨ।”

ਪੀਲੂ ਦਾ ਕਿੱਸਾ ਪੰਜਾਬੀ ਦਾ ਪਹਿਲਾ ਦੁਖਾਂਤ ਕਿੱਸਾ ਹੈ ਅਤੇ ਸੱਦ ਕਾਵਿ ਰੂਪ ਵਿੱਚ ਲਿਖਿਆ ਪੰਜਾਬੀ ਦਾ ਪੰਹਿਲਾ ਤੇ ਆਖਰੀ ਕਿੱਸਾ ਵੀ ਹੈ। ਪੀਲੂ ਦੇ ਬਿਆਨ ਵਿੱਚ ਸਾਦਰੀ ਤੇ ਕਹਾਣੀ ਤਿੱਖੀ ਤੋਰ ਤੁਰਦੀ ਹੈ। ਅਤਿਕਥਨੀ ਅਲੰਕਾਰ ਤੇ ਸ਼ਿੰਗਾਰ ਰਸ ਦੀ ਪ੍ਰਧਾਨਤਾ ਹੈ। ਪੱਛਮੀ ਪੰਜਾਬ ਵਿੱਚ ਜਿੱਥੇ ‘ਹੀਰ’ ਮਕਬੂਲ ਹੈ, ਉਥੋਂ ਪੁਰਬੀ ਪੰਜਾਬ ਵਿੱਚ ‘ਮਿਰਜ਼ੇ’ ਦੀ ਗੰਜ ਹੈ। ਹੀਰ ਦੀ ਤਰਜ਼ ਦੇ ਨਾਲ-ਨਾਲ ਮਿਰਜ਼ੇ ਦੀ ਤਰਜ਼ ਵੀ ਸੰਗੀਤ ਵਿੱਚ ਮਕਬੂਲ ਹੈ। ਮਿਰਜ਼ਾ ਤਾਂ ਗਾਇਕਾਂ ਦੀ ਕਸਵੱਟੀ ਹੈ। ਪੰਜਾਬੀ ਸਮਾਜ ਸਭਿਆਚਾਰ ਵਿੱਚ ਪੀਲੂ ਦੇ ਮਿਰਜ਼ੇ ਦੀਆਂ ਇਹ ਤੁਕਾਂ ਇਸ ਕਿੱਸੇ ਦੀ ਯਾਦ ਨੂੰ ਸਦਾ ਤਾਜ਼ਾ ਰੱਖਣਗੀਆਂ-

“ਬਾਝ ਭਰਾਵਾਂ ਜੱਟ ਮਾਰਿਆ, ਕੋਈ ਨਾ ਮਿਰਜ਼ੇ ਸੰਗ।”

#### (੪) ਹਾਫਿਜ਼ ਬਰਖੁਰਦਾਰ-

ਹਾਫਿਜ਼ ਬਰਖੁਰਦਾਰ ਇਸ ਕਾਲ ਦਾ ਇੱਕ ਹੋਰ ਕਿੱਸਾਕਾਰ ਹੋਇਆ ਹੈ। ਇਤਿਹਾਸਕਾਰ ਇਸ ਨਾਂ ਦੇ ਦੋ ਕਵੀਆਂ ਬਾਰੇ ਜ਼ਿਕਰ ਕਰਦੇ ਹਨ- ਇਕ ਮੁਸਲਮਾਨੀ ਪਿੰਡ ਦਾ ਰਹਿਣ ਵਾਲਾ ਸੀ ਤੇ ਦੂਜਾ ਤਖਤ ਹਜ਼ਾਰੇ ਦਾ। ਮੁਸਲਮਾਨੀ ਵਾਲਾ ਹਾਫਿਜ਼ ਬਰਖੁਰਦਾਰ ਔਰਗਜੇਬ ਦਾ ਸਮਕਾਲੀ ਸੀ ਤੇ ਦੂਜਾ ਵਾਰਿਸ ਸ਼ਾਹ ਦਾ। ਦੋਵੇਂ ਆਪਣੇ ਨਾਲ ‘ਹਾਫਿਜ਼’ ਸ਼ਬਦ ਵਰਤਦੇ ਹਨ। ਦੂਜੇ ਦਾ ਅਸਲ ਨਾਂ ‘ਰਾਂਝਾ ਬਰਖੁਰਦਾਰ’ ਸੀ, ਜੋ ਪਹਿਲੇ ਤੋਂ ਸਾਲ ਮਗਰੋਂ ਹੋਇਆ ਸੀ। ਦੋਹਾਂ ਨੇ ਕਿਸੇ ਅਤੇ ਇਸਲਾਮੀ ਸ਼ਰਾਨਾਲ ਸੰਬੰਧਿਤ ਪੁਸਤਕਾਂ ਲਿਖੀਆਂ ਸਨ ਤੇ ਦੋਹਾਂ ਦੀਆਂ ਰਚਨਾਵਾਂ ਆਪਸ ਵਿੱਚ ਮਿਸ਼ਰਤ ਹੋ ਗਈਆਂ ਹਨ। ਇਨ੍ਹਾਂ ਵਿੱਚ ਹਾਫਿਜ਼ ਬਰਖੁਰਦਾਰ ਤੇ ਰਾਂਝਾ ਬਰਖੁਰਦਾਰ ਦੋਹਾਂ ਦੀਆਂ ਕਿਹੜੀਆਂ-ਕਿਹੜੀਆਂ ਰਚਨਾਵਾਂ ਹਨ, ਇਨ੍ਹਾਂ ਬਾਰੇ ਨਿਰਨਾ ਅਜੇ ਤੱਕ ਨਹੀਂ ਹੋ ਸਕਿਆ। ਅਸੀਂ ਏਥੇ ਪਿੰਡ ਮੁਸਲਮਾਨੀ, ਜ਼ਿਲ੍ਹਾ ਸਰਗੋਧਾ (ਪਾਕਿਸਤਾਨ) ਦੇ ਰਹਿਣ ਵਾਲੇ ਹਾਫਿਜ਼ ਬਰਖੁਰਦਾਰ (ਜੋ ਰਾਂਝਾ ਬਰਖੁਰਦਾਰ ਨਹੀਂ) ਬਾਰੇ ਚਰਚਾ ਕਰਾਂਗੇ। ਇਸ ਸੰਬੰਧੀ ਸੰਕੇਤ ਕਰਦਾ ਹੋਇਆ ਕਿੱਸਾਕਾਰ **ਅਹਿਮਦਯਾਰ** ਲਿਖਦਾ ਹੈ-

ਲੋਕਾਂ ਸੈ ਪਏ ਕਿਸੇ ਜੋੜੇ, ਪੜੇ ਜਿਨਾਂ ਰਿਸਾਲੇ।  
ਪਰ ਗੀਣ ਵਲ ਨਾ ਢਿੱਠਾ, ਹਾਫਿਜ਼ ਮੁਸਲਮਾਨੀ ਵਾਲੇ।

ਸੈਫਲ ਮਲੂਕ ਦਾ ਕਰਤਾ **ਮੁਹੰਮਦ ਬਸ਼ਟ** ਵੀ ਉਸਦੀ ਕਿੱਸਾਕਾਰੀ ਬਾਰੇ ਜ਼ਿਕਰ ਕਰਦਾ ਹੋਇਆ ਲਿਖਦਾ ਹੈ-

ਹਾਫਿਜ਼ ਬਰਖੁਰਦਾਰ ਮੁਸ਼ਨਿਡ, ਗੋਰ ਜਿਨ੍ਹਾਂ ਦੀ ਚਿੱਟੀ।  
ਹਰ ਹਰ ਬੈਂਤ ਉਹਦਾ ਵੀ ਢਿੱਠਾ, ਜਿਉਂ ਮਿਸਗੀ ਦੀ ਖਿੱਟੀ।

ਹਾਫਿਜ਼ ਬਰਖੁਰਦਾਰ ਨੇ ‘ਮਿਰਜ਼ਾ ਸਾਹਿਬਾ’, ‘ਸੱਸੀ ਪੁੰਨੂੰ’ ਤੇ ‘ਯੂਸਫ਼ ਜੁਲੈਖਾਂ’ ਦੇ ਤਿੰਨ ਕਿਸੇ ਪੰਜਾਬੀ ਕਿੱਸਾ ਸਾਹਿਤ ਨੂੰ ਪ੍ਰਦਾਨ ਕੀਤੇ। ਉਸਦੇ ਕਿੱਸਿਆਂ ਸੰਬੰਧੀ ਚਰਚਾ ਕਰਦੇ ਹੋਏ ਪ੍ਰੋ. ਕਿਰਪਾਲ ਸਿੰਘ ਕਸੇਲ ਉਸਦੀਆਂ ਤਿੰਨ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦੇ ਹਨ-

- ਮਿਰਜ਼ਾ-ਸਾਹਿਬਾ ਦੇ ਕਿੱਸੇ ਵਿੱਚ ਕੁਝ ਬੁਨਿਆਦੀ ਪਰਿਵਰਤਨ ਕਰਕੇ ਕਹਾਣੀ ਨੂੰ ਸੰਪੂਰਨ ਕਰਨ ਵਿੱਚ।

- ਸੱਸੀ ਪੁੰਨੂੰ ਦੇ ਕਿੱਸੇ ਨੂੰ ਪਹਿਲੀ ਵਾਰ ਏਨੇ ਵੇਰਵੇ ਵਿੱਚ ਬਿਆਨ ਕਰਨ ਵਿੱਚ।

- ਕਿੱਸਾ ਯੂਸਫ਼-ਜੁਲੈਖਾਂ ਨੂੰ ਪਹਿਲੀ ਵਾਰ ਪੰਜਾਬੀ ਰੂਪ ਦੇਣ ਵਿੱਚ।

‘ਮਿਰਜ਼ਾ-ਸਾਹਿਬਾਂ’ ਹਾਫਿਜ਼ ਬਰਖੁਰਦਾਰ ਦਾ ਪਹਿਲਾ ਕਿੱਸਾ ਹੈ। ਇਸ ਕਿੱਸੇ ਦੀ ਕਥਾ ਤੇ ਛੰਦ-ਸ਼ੈਲੀ ਪੀਲ੍ਹੀ ਵਾਲੀ ਹੀ ਹੈ। ਇਸ ਕਿੱਸੇ ਦੀ ਅਧੂਰੀ ਕਹਾਣੀ ਨੂੰ ਇਸ ਵਿੱਚ ਸੰਪੂਰਨ ਰੂਪ ਪ੍ਰਦਾਨ ਕੀਤਾ ਗਿਆ ਹੈ। ਕਈ ਪੰਗਤੀਆਂ ਪੀਲ੍ਹੀ ਦੇ ਕਿੱਸੇ ਦੀਆਂ ਹੀ ਅਦਲਾ-ਬਦਲੀ ਕਰਕੇ ਇਸ ਕਿੱਸੇ ਵਿੱਚ ਪੇਸ਼ ਕੀਤੀਆਂ ਗਈਆਂ ਹਨ। ਹਾਫਿਜ਼ ਨੇ ਇਸ ਵਿੱਚ ਪੰਜਾਬੀ ਕਿੱਸਾ ਜਗਤ ਵਿੱਚ ਪਹਿਲੀ ਵਾਰ ਕਿੱਸੇ ਦਾ ਆਰੰਭ ਨਾਇਕਾ ਦੀ ਸੁੰਦਰਤਾ ਦੇ ਵਰਣਨ ਤੋਂ ਕੀਤਾ ਹੈ। ਕੁਦਰਤ ਤੇ ਮਨੁੱਖੀ ਹਾਵਾਂ-ਭਾਵਾਂ ਦੀ ਇਕਸੁਰਤਾ, ਹੋਣੀ ਦੀ ਕਠੋਰਤਾ, ਇਸਤਰੀ ਦੀ ਬੇਵਫਾਈ ਅਤੇ ਪਰਾ-ਸਰੀਰਕ ਸ਼ਕਤੀਆਂ ਦਾ ਵਰਣਨ ਹਾਫਿਜ਼ ਦੇ ਮਿਰਜ਼ਾ ਸਾਹਿਬਾਂ ਦੀਆਂ ਹੋਰ ਵਿਸ਼ੇਸ਼ਤਾਵਾਂ ਹਨ। ਹਾਫਿਜ਼ ਨਖਸ਼ਿਖ ਵਰਣਨ ਵਿਧੀਂ ਨੂੰ ਬਾ-ਕਮਾਲ ਸਿਰਜਦਾ ਹੈ। ਸਾਹਿਬਾਂ ਦੀ ਸੁੰਦਰਤਾਂ ਦੇ ਵਰਣਨ ਸਮੇਂ ਇਸ ਦਾ ਬਾਬੂਬੀ ਚਿਤਰਨ ਕੀਤਾ ਗਿਆ ਹੈ—

ਸਾਹਿਬਾਂ ਰੰਗ ਮਜ਼ੀਠ ਦਾ, ਜਿਉਂ ਜਿਉਂ ਰੰਗ ਧਰੰਨ।  
ਉਹਦੀ ਜੁੜੀ ਤੇ ਦੋ ਵਾਲੀਆਂ, ਦੋ ਬਤਖਾਂ ਚੋਗ ਚੁਗੰਨ।

-- -- --

ਸਾਹਿਬਾਂ ਦੇ ਤਿੱਖੇ ਨੈਣ ਕਟਾਰੀਆਂ, ਦੁਸਰ ਘਾਹ ਕਰੰਨ।  
ਜਿਉਂ ਤੌਜੀ ਸੂਰਜ ਸਾਹਮਣੇ, ਲਾਟਾਂ ਨੈਣ ਮਚੰਨ।

‘ਸੱਸੀ ਪੁੰਨੂੰ’ ਹਾਫਿਜ਼ ਦੁਆਰਾ ਰਚਿਤ ਦੂਜਾ ਕਿੱਸਾ ਹੈ। ਪੰਜਾਬੀ ਕਿੱਸਾ ਸਾਹਿਤ ਵਿੱਚ ਸਭ ਤੋਂ ਪਹਿਲਾਂ ‘ਸੱਸੀ ਪੁੰਨੂੰ’ ਦੀ ਰਚਨਾ ਹਾਫਿਜ਼ ਬਰਖੁਰਦਾਰ ਦੁਆਰਾ ਕੀਤੀ ਗਈ। ਇਹ ਕਿੱਸਾ ਯਥਾਰਥਵਾਦੀ ਸ਼ੈਲੀ ਵਿੱਚ ਰਚਿਆ ਗਿਆ ਹੈ। ਵਿਦਵਾਨਾਂ ਅਨੁਸਾਰ ਇਹ ਕਿੱਸਾ ਪੂਰਾ ਨਹੀਂ ਤੇ ਇਸਦੇ ਕੁੱਲ 51 ਬੰਦ ਮਿਲਦੇ ਹਨ। ਡਾ. ਪਿਆਰਾ ਸਿੰਘ ਭੋਗਲ ਹਾਫਿਜ਼ ਦੇ ਇਸ ਕਿੱਸੇ ਨੂੰ ‘ਰਵਾਇਤੀ ਜਿਹਾ ਬਿਆਨ’ ਹੀ ਦੱਸਦੇ ਹਨ। ਪ੍ਰੋ. ਕਿਰਪਾਲ ਸਿੰਘ ਕਸੇਲ, ਸਰਲ ਤੇ ਠੇਠ ਭਾਸ਼ਾ ਵਿੱਚ ਲੋਕ ਉਕਤੀਆਂ ਨੂੰ ਲਿਖਣ ਕਰਕੇ ਹਾਫਿਜ਼ ਨੂੰ ਲੋਕ ਸ਼ੈਲੀ ਦਾ ਉਸਤਾਦ ਕਵੀ ਦੱਸਦਾ ਹੈ। ਹਾਫਿਜ਼ ਨੇ ਸੱਸੀ ਦੀ ਕਹਾਣੀ ਨੂੰ ਰੁਮਾਂਟਿਕ ਰੰਗ ਨਹੀਂ ਦਿੱਤਾ, ਪਰ ਦੋਹਾਂ ਪ੍ਰੇਮੀਆਂ ਦੀ ਮੌਤ ਉਤੇ ਪਸ਼ੂ-ਪੰਡੀਆਂ ਦਾ ਰੁਦਨ ਤੇ ਪ੍ਰਕਿਰਤੀ ਦਾ ਦ੍ਰਵਤ ਭਰਿਆ ਚਿਤਰਨ ਬੜਾ ਕਲਾਮਈ ਹੈ। ਕਿੱਸੇ ਦੀ ਵੰਨਗੀ ਵੇਖਣਯੋਗ ਹੈ—

ਹਾਫਿਜ਼ ਜੇ ਰੱਬ ਆਵੇ ਮਿਹਰ ਤੇ, ਕੱਲਰ ਕੌਣ ਕਰੇ।  
ਸੁੱਕੇ ਢੀਂਗਰ ਕੁਦਰਤੀ, ਕਰਦਾ ਰੱਬ ਹਰੇ।  
ਰੱਬ ਭਰਿਆਂ ਤੋਂ ਕਰਦਾ ਸੱਖਣੇ, ਖਾਲੀ ਢੇਰ ਭਰੇ।  
ਯਾਰੋਂ ਜੇਡੀ ਕੁਦਰਤ ਰੱਬ ਨੂੰ, ਏਡਾ ਕੌਣ ਕਰੇ।

ਕਿੱਸਾ ‘ਯੂਸਫ਼-ਜੁਲੈਖਾਂ’ ਹਾਫਿਜ਼ ਦੀ ਸਭ ਤੋਂ ਉਤਕਿਸ਼ਟ ਰਚਨਾ ਹੈ। ਇਹ ਕਿੱਸਾ ਇਸਲਾਮੀ ਸੰਸਕ੍ਰਿਤੀ ਵਿੱਚ ਬੜਾ ਪ੍ਰਸਿੱਧ ਸੀ ਤੇ ‘ਕੁਰਾਨ ਸ਼ਰੀਫ਼’ ਵਿੱਚ ‘ਸੁਰਤ ਯੂਸਫ਼’ ਨਾਂ ਹੇਠ ਇਹ ਕਥਾ ਦਰਜ ਸੀ। ਇਸ ਨੂੰ ‘ਅਹਿਨੁਲ ਕਸਿਸੀ’ (ਸਾਰੀਆਂ ਕਥਾਵਾਂ ਤੋਂ ਸ਼੍ਰੋਸ਼ਠ) ਦੀ ਉੱਪਾਧੀ ਦਿੱਤੀ ਗਈ ਹੈ।

ਇਹ ਕਿੱਸਾ ਫਾਰਸੀ ਭਾਸ਼ਾ ਤੋਂ ਪੰਜਾਬੀ ਵਿੱਚ ਰੂਪਾਂਤਰਿਤ ਕੀਤਾ ਗਿਆ। ਇਹ ਕਿੱਸਾ ਸਭ ਤੋਂ ਪਹਿਲੀ ਵਾਰ ਪੰਜਾਬੀ ਕਿੱਸਾ ਕਾਵਿ ਵਿੱਚ ਫਾਰਸੀ ਦੀ ‘ਮਸਨਵੀ’ ਸ਼ੈਲੀ ਦਾ ਪ੍ਰਯੋਗ ਕਰਦਾ ਹੈ। ਪੰਜਾਬੀ ਸਾਹਿਤ ਵਿੱਚ ਸਭ ਤੋਂ ਪਹਿਲੀ ਵਾਰ ਇਸ ਕਿੱਸੇ ਤੇ ਕਿਸੇ ਵਿਦੇਸ਼ੀ ਕਥਾ ਨੂੰ ਬਿਆਨ ਕਰਨ ਦਾ ਸ਼ਿਹਰਾ ਹਾਫਿਜ਼ ਬਰਖੁਰਦਾਰ ਦੇ ਨਾਂ ਹੈ। ਇਸ ਕਿੱਸੇ ਤੋਂ ਬਾਅਦ ਪੰਜਾਬੀ ਕਿੱਸਿਆਂ ਉਤੇ ਫਾਰਸੀ ਕਿੱਸਾ ਪੰਚਪਰਾ ਦੇ ਪ੍ਰਭਾਵ ਪੈਣੇ ਸ਼ੁਰੂ ਹੋ ਜਾਂਦੇ ਹਨ। ਡਾ. ਮੋਹਨ ਸਿੰਘ ਦੀਵਾਨਾ ਅਤੇ ਡਾ. ਜੀਤ ਸਿੰਘ ਸ਼ੀਤਲ ਆਪੋ ਆਪਣੇ ਸਾਹਿਤ ਦੇ ਇਤਿਹਾਸਾਂ ਵਿੱਚ ਹਾਫਿਜ਼ ਦੇ ਕਿੱਸੇ ‘ਯੂਸਫ਼-ਜੁਲੈਖਾਂ’ ਨੂੰ ‘ਨਿਪੁੰਨ ਕਾਵਿ ਦਾ ਨਮੂਨਾ’ ਦੱਸਦੇ ਹਨ।

ਹਾਫਿਜ਼ ਨੂੰ ਇਸ ਕਿੱਸੇ ਨੂੰ ਪਹਿਲੀ ਵਾਰ ਪੰਜਾਬੀ ਵਿੱਚ ਰਚੇ ਜਾਣ ਦਾ ਮਾਣ ਤਾਂ ਪ੍ਰਾਪਤ ਹੈ, ਪਰ ਇਹ ਕਿੱਸਾ ਲੋਕ ਮਨਾਂ ਵਿੱਚ ਹਰਮਨ ਪਿਆਰਾ ਨਹੀਂ ਹੋ ਸਕਿਆ। ਹਾਫਿਜ਼ ਦੇ ਦੂਜੇ ਕਿੱਸਿਆਂ ਨਾਲੋਂ ਇਸ ਵਿੱਚ ਫਾਰਸੀ ਸ਼ਬਦਾਵਲੀ ਦੀ ਵਰਤੋਂ ਸਭ ਤੋਂ ਵਧੇਰੇ ਹੈ। ਇਸ ਵਿੱਚ ‘ਯੂਸਫ਼’ ਤੇ ‘ਜੁਲੈਖਾਂ’ ਦੀ ਸੁੰਦਰਤਾ

ਦਾ ਬਿਆਨ ਬੜੇ ਕਲਾਤਮਿਕ ਅੰਦਾਜ਼ ਵਿੱਚ ਸਿਰਜਿਆ ਗਿਆ ਹੈ, ਜੋ ਵੇਖਣਯੋਗ ਹੈ-

ਯੂਸਫ਼ ਦੀ ਸੁੰਦਰਤਾ ਦਾ ਵਰਣਨ-  
ਭੁਲ ਗਏ ਉਹ ਛਖਰ ਰੰਨਾਂ ਦੇ, ਲਾਢਾਂ ਵਿਸਰ ਗਈਆਂ।  
ਯੂਸਫ਼ ਦੇ ਵਲ ਤਾਰਿਆਂ ਵਾਂਗ੍ਰੰਗੀ, ਤਰ ਤਰ ਵੇਖਣ ਪਈਆਂ।  
(ਯੂਸਫ਼-ਜੁਲੈਖਾਂ)

ਜ਼ਲੈਖਾਂ ਦੀ ਸੁੰਦਰਤਾ ਬੇਮਿਸਾਲ ਹੈ-  
ਸੂਰਤ ਏਸ ਹਿਸਾਬੋਂ ਬਾਹਰ ਕਿਆ ਕਿਆ ਸਿਫਤ ਕਜੀਵੇ।  
ਮੂੰਹ ਮਹਿਤਾਬ, ਸਨੋਬਰ ਕਾਮਤ, ਅੱਖੀਂ ਰੋਸ਼ਨ ਦੀਵੇ।  
ਪਲਕਾਂ ਤੀਰ, ਕਮਾਨਾਂ ਅਬਰੂ, ਦੰਦ ਚੰਬੇ ਦੀਆਂ ਕਲੀਆਂ।  
ਨਾਜ਼ਕ ਬਦਨ, ਸੁਰਾਹੀ ਗਰਦਨ, ਉੰਗਲੀਆਂ ਜਿਉਂ ਫਲੀਆਂ।  
ਠੋਡੀ ਸੇਬ, ਅਲਫ਼ ਜੂੰ ਬੀਨੀ, ਲੌਂਗ ਨਵਾਬ ਸਮਾਵੇ।  
ਗੁਲ ਲਾਲਾ ਤੋਂ ਰੰਗ ਸਵਾਇਆ, ਦੇਖ ਪਰੀ ਸ਼ਰਮਾਵੇ।  
(ਯੂਸਫ਼-ਜੁਲੈਖਾਂ)

**ਡਾ. ਪਿਆਰ ਸਿੰਘ ਹਾਫ਼ਜ਼ ਬਰਖੂਰਦਾਰ** ਦੇ ਕਿੱਸੇ ‘ਯੂਸਫ਼ ਜੁਲੈਖਾਂ’ ਬਾਰੇ ਜ਼ਿਕਰ ਕਰਦੇ ਹੋਏ ਲਿਖਦੇ ਹਨ-

“ਬਰਖੂਰਦਾਰ ਦੇ ਕਲਾਮ ਵਿੱਚ, ਖਾਸ ਕਰਕੇ ਯੂਸਫ਼-ਜੁਲੈਖਾਂ ਵਿੱਚ ਜੋ ਸੋਜ਼, ਜੋ ਮਹੁਰਤਾ ਆਉਂਦੀ ਹੈ, ਉਹ ਪੰਜਾਬੀ ਦੀਆਂ ਬਹੁਤ ਘੱਟ ਰਚਨਾਵਾਂ ਦਾ ਵਿਰਸਾ ਹੈ।”  
ਸੋ ਨਿਸ਼ਚੇ ਹੀ ਹਾਫ਼ਜ਼ ਬਰਖੂਰਦਾਰ ਪੰਜਾਬੀ ਕਿੱਸਾਕਾਰੀ ਦੇ ਨਵੇਂ ਦੌਰ ਵਿੱਚ ਪ੍ਰਵੇਸ਼ ਕਰਦਾ ਹੈ।  
ਉਸਦੇ ਪਾਏ ਪੂਰਨਿਆਂ ਨਾਲ ਪੰਜਾਬੀ ਕਿੱਸਾ ਸਾਹਿਤ ਵਿਸ਼ੇ ਤੇ ਰੂਪ ਪੱਖਿਂ ਹੋਰ ਅਮੀਰ ਹੁੰਦਾ ਹੈ।

### (ਸ) ਅਹਿਮਦ ਗੁੱਜਰ-

ਅਹਿਮਦ ਗੁੱਜਰ ਔਰੰਗਜ਼ੇਬ ਦੇ ਰਾਜ ਸਮੇਂ ਹੋਇਆ। ਉਸਨੇ ਇਸ ਕਾਲ ਵਿੱਚ ਦਮੋਦਰ ਤੋਂ ਬਾਅਦ ‘ਹੀਰ-ਰਾਂਝੇ’ ਦੇ ਕਿੱਸੇ ਦੀ ਰਚਨਾ ਕੀਤੀ। ਉਸ ਦੇ ਕਿੱਸੇ ਦੀਆਂ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ-

- ਉਹ ‘ਹੀਰ-ਕਾਵਿ’ ਦਾ ਪਹਿਲਾ ਮੁਸਲਮਾਨ ਕਿੱਸਾਕਾਰ ਹੈ, ਜਿਸ ਕਾਰਨ ਕਿੱਸੇ ਵਿੱਚ ਇਸਲਾਮੀ ਰੰਗਤ ਭਰੀ ਗਈ ਹੈ। ਇਸ ਤੋਂ ਪਹਿਲਾਂ ਹੀਰ-ਦਮੋਦਰ ਹਿੰਦੂ ਇਤਿਹਾਸ ਮਿਥਿਹਾਸ ਨਾਲ ਸੰਬੰਧਿਤ ਸੀ।

- ਪੰਜਾਬੀ ਕਿੱਸਾ ਕਾਵਿ ਤੇ ‘ਹੀਰ’ ਦੇ ਕਿੱਸੇ ਵਿੱਚ ਸਭ ਤੋਂ ਪਹਿਲਾਂ ਬੈਂਤ ਛੰਦ ਦੀ ਵਰਤੋਂ ਕੀਤੀ ਗਈ ਹੈ।

- ‘ਹੀਰ-ਰਾਂਝੇ’ ਦੇ ਕਿੱਸੇ ਨੂੰ ਦੁਖਾਂਤਕ ਅੰਤ ਪ੍ਰਦਾਨ ਕੀਤਾ ਗਿਆ ਹੈ।

ਇਸ ਤਰ੍ਹਾਂ ਅਹਿਮਦ ਗੁੱਜਰ ਦਾ ਕਿੱਸਾ ‘ਹੀਰ ਰਾਂਝਾ’ ਪੰਜਾਬੀ ਦਾ ਮਹੱਤਵਪੂਰਨ ਕਿੱਸਾ ਸਿੱਧ ਹੁੰਦਾ ਹੈ। ਅਹਿਮਦ ਗੁੱਜਰ ਦੇ ਜੀਵਨ ਸੰਬੰਧੀ ਜਾਣਕਾਰੀ ਉਪਲਬਧ ਨਹੀਂ। ਪ੍ਰੋ. ਪਿਆਰਾ ਸਿੰਘ ਪਦਮ ਨੇ ਅਹਿਮਦ ਦੇ ਨਾਲ ‘ਗੁੱਜਰ’ ਸ਼ਬਦ ਜੋੜਿਆ ਹੈ, ਜੋ ਉਨ੍ਹਾਂ ਨੇ ਪਬਲਿਕ ਲਾਇਬ੍ਰੇਰੀ ਪਟਿਆਲਾ ਦੀ ਇੱਕ ਪੁਰਾਣੀ ਹੱਥ ਲਿਖੀ ਸਤਰ ਨੂੰ ਆਧਾਰ ਬਣਾ ਕੇ ਰੱਖਿਆ ਹੈ-

“ਕਥਾ ਹੀਰ ਤੇ ਰਾਂਝੇ ਦੀ ਕਬਿ ਅਹਿਮਦ ਗੁੱਜਰ ਕੀਤੀ।”

ਇਸ ਤੋਂ ਬਿਨਾਂ ਅਹਿਮਦ ਬਾਰੇ ਹੋਰ ਕੋਈ ਸ਼ਬਦ ਨਹੀਂ ਮਿਲਦਾ। ਅਹਿਮਦ ਨੇ ਆਪਣੇ ਕਿੱਸੇ

ਵਿੱਚ ਕਿੱਸੇ ਦੇ ਰਚਨਾ ਵਰੋਂ ਸੰਬੰਧੀ ਜ਼ਿਕਰ ਕੀਤਾ ਹੈ-

“ਸੰਨ ਬੀਸ ਤੇ ਚਾਰ ਅਉਰੰਗਸ਼ਾਹੀ, ਕਥਾ ਹੀਰ ਤੇ ਰਾਂਝੇ ਦੀ ਹੋਈ ਪੂਰੀ ।”

ਇਸ ਤਰ੍ਹਾਂ ਉਕਤ ਹਵਾਲੇ ਮੁਤਾਬਿਕ ਔਰੰਗਜ਼ੇਬ ਦੇ ਰਾਜਗੱਦੀ ਉਪਰ ਬੈਠਣ ਤੋਂ 24 ਸਾਲ ਬਾਅਦ ਇਹ ਕਿੱਸਾ ਸੰਪੂਰਨ ਹੋਣ ਬਾਰੇ ਲਿਖਿਆ ਗਿਆ ਹੈ ਜੋ ਸੰਨ 1693 ਈ. ਬਣਦਾ ਹੈ।

ਅਹਿਮਦ ਦਾ ਇਹ ਕਿੱਸਾ ਬੈਂਤਾਂ, ਝੂਲਣਿਆਂ ਤੇ ਦੋਹਰਿਆਂ ਵਿੱਚ ਲਿਖਿਆ ਹੋਇਆ ਹੈ। ਅਤੇ ਇਸ ਦੇ ਕੁਲ 232 ਬੰਦ ਹਨ। ਬੋਲੀ ਠੇਠ ਤੇ ਕੇਂਦਰੀ ਪੰਜਾਬੀ ਹੈ, ਜਿਸ ਵਿੱਚ ਫਾਰਸੀ ਸ਼ਬਦਾਵਲੀ ਦਾ ਵੀ ਪਯੋਗ ਹੈ। ਅਹਿਮਦ ਨੇ ਹੀਰ-ਰਾਂਝੇ ਦੇ ਅੰਤ ਨੂੰ ਸਪਸ਼ਟ ਰੂਪ ਵਿੱਚ ਨਹੀਂ ਸਿਰਜਿਆ। ਰਾਂਝੇ ਦੀ ਮੌਤ ਤਾਂ ਦੱਸੀ ਪਰ ‘ਹੀਰ’ ਦੀ ਮੌਤ ਵੱਲ ਕੇਵਲ ਸੰਕੇਤ ਕੀਤਾ ਹੋਇਆ ਹੀ ਮਿਲਦਾ ਹੈ ਜਿਵੇ-

ਡਿੱਠੇ ਹਾਜ਼ੀਆਂ ਮੱਕੇ ਦੇ ਰਾਹ ਤਿੰਨੇ, ਰਾਂਝਾ, ਹੀਰ ਤੇ ਨਾਲ ਸੀ ਮੱਝ ਬੂਰੀ।  
ਰਾਂਝਾ ਰਾਹ ਵਿਖਾਂਵਦਾ ਹਾਜ਼ੀਆਂ ਨੂੰ, ਹੀਰ ਵੰਡਦੀ ਲੰਗਰ ਦੇ ਵਿੱਚ ਚੂਰੀ।

ਜਦੋਂ ਰਾਂਝਾ ਜੋਗੀ ਬਣ ਕੇ ਰੰਗਪੁਰ ਖੇੜਿਆਂ ਵਿੱਚ ਹੀਰ ਨੂੰ ਲੱਭਦਾ ਫਿਰਦਾ ਹੈ, ਤਾਂ ਉਸ ਦ੍ਰਿਸ਼ ਦਾ ਚਿਤਰਨ ਅਹਿਮਦ ਦੀ ਹੀਰ ਵਿੱਚ ਵੇਖਣਯੋਗ ਹੈ-

ਨਜ਼ਰ ਬਾਜ਼ ਫਿਰਦਾ ਵਿੱਚ ਖੇੜਿਆਂ ਦੇ, ਅੰਤ ਤੁੰਝਣੀਂ ਪਾਉਂਦਾ ਝਾਤੀਆਂ ਨੀ।  
ਇਕ ਹੱਸਦੀਆਂ, ਖੇਡਦੀਆਂ, ਗਾਂਵਦੀਆਂ ਨੀ, ਇੱਕ ਬੈਠੀਆਂ ਚੁਪ ਚੁਪਾਤੀਆਂ ਨੀ।  
ਕੋਈ ਸਾਂਵਲੀਆਂ ਨੀ, ਕੋਈ ਗੋਰੀਆਂ ਨੀਂ, ਕੋਈ ਲੰਮੀਆਂ ਕੋਈ ਸੰਘਾਤੀਆਂ ਨੀ।  
ਏਕ ਭਿੰਨੜੇ ਨੈਣ ਅਨੂਪ ਕੁੜੀਆਂ, ਕਈ ਸੌਂਣੀਆਂ ਨੀ, ਇਕ ਦਾਤੀਆਂ ਨੀ।

ਸੋ ਸਪੱਸ਼ਟ ਹੈ ਕਿ ਪੰਜਾਬੀ ਕਿੱਸਾ ਕਾਵਿ ਧਾਰਾ ਵਿੱਚ ਅਹਿਮਦ ਗੁੱਜਰ ਦਾ ਵਿਸ਼ੇਸ਼ ਯੋਗਦਾਨ ਹੈ, ਉਸਦੀ ਕਿੱਸਾ ਰਚਨਾ ਨੂੰ ਹੀ ਆਧਾਰ ਬਣਾ ਕੇ ਉਸ ਤੋਂ ਪਾਰਕਾਲੀ ਹੀਰ ਦੇ ਕਿੱਸਾਕਾਰ ਆਪਣੀ ਕਿੱਸਾ-ਰਚਨਾ ਕਰਦੇ ਹੋਏ ਇਸਦੀ ਵਿਰਾਸਤ ਨੂੰ ਹੋਰ ਅਮੀਰੀ ਬਖਸ਼ਦੇ ਹਨ।

ਇਸ ਤਰ੍ਹਾਂ ਇਸ ਕਾਲ ਦੇ ਕਿੱਸਾਕਾਰ ਆਪਣੇ ਕਿੱਸਿਆਂ ਦੀਆਂ ਵਿਸ਼ੇਸ਼ਤ ਤੇ ਰੂਪਗਤ ਜੁਗਤਾਂ ਰਾਹੀਂ ਪੰਜਾਬੀ ਕਿੱਸਾ ਕਾਵਿ ਧਾਰਾ ਨੂੰ ਪੰਜਾਬੀ ਸਾਹਿਤ ਵਿੱਚ ਸਥਾਪਿਤ ਕਰਦੇ ਹਨ, ਜੋ ਅੱਗੇ ਜਾ ਕੇ ਸਾਹਿਤ ਦੀ ਪ੍ਰਤੀਨਿਧ ਕਾਵਿ ਧਾਰਾ ਹੈ ਨਿਬੜਦੀ ਹੈ।

#### 4. ਬੀਰ ਕਾਵਿ ਧਾਰਾ

ਗੁਰੂ ਨਾਨਕ ਕਾਲ ਵਿੱਚ ਬੀਰਕਾਵਿ ਧਾਰਾ ਅਧੀਨ ‘ਵਾਰ’ ਕਾਵਿ ਰੂਪ ਖੇਤਰ ਵਿੱਚ ਸਭ ਤੋਂ ਵੱਧ ਵਾਰਾਂ ਦੀ ਰਚਨਾ ਹੋਈ। ਜਿਸ ਵਿੱਚ ਅਧਿਆਤਮਕ ਤੇ ਲੋਕਿਕ ਵਾਰਾਂ ਦੋਵੇਂ ਸ਼ਾਮਲ ਹਨ। ਅਧਿਆਤਮਕ ਵਾਰਾਂ ਦੀ ਰਚਨਾ ‘ਸ਼ਾਂਤਰਸ’ ਤੇ ਲੋਕਿਕ ਵਾਰਾਂ ਦੀ ਰਚਨਾਂ ‘ਬੀਰ-ਰਸ’ ਦੀ ਪ੍ਰਾਨਤਾ ਵਾਲੀ ਹੁੰਦੀ ਹੈ। ਅਧਿਆਤਮਕ ਵਾਰਾਂ ਦੇ ਅੰਤਰਗਤ ਸ਼੍ਰੀ ਗੁਰੂ ਗ੍ਰੰਥ ਵਿੱਚ ਦਰਜ 22 ਵਾਰਾਂ ਅਤੇ ਭਾਈ ਗੁਰਦਾਸ ਦੀਆਂ 39 ਵਾਰਾਂ ਆਉਂਦੀਆਂ ਹਨ, ਜਿਨ੍ਹਾਂ ਬਾਰੇ ਚਰਚਾ ਅਸੀਂ ਗੁਰਮਤਿ ਕਾਵਿ ਧਾਰਾ ਦੇ ਅਧਿਆਇ ਅੰਤਰਗਤ ਕਰ ਆਏ ਹਾਂ।

ਬੀਰ-ਰਸੀ ਵਾਰਾਂ ਵਿੱਚ ਸਭ ਤੋਂ ਵੱਧ ਸ਼੍ਰੇਸ਼ਟ ਤੇ ਪ੍ਰਤੀਨਿਧ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਚਿਤ ‘ਚੰਡੀ ਦੀ ਵਾਰ’ ਮੰਨੀ ਜਾਂਦੀ ਹੈ, ਜਿਸ ਦਾ ਜ਼ਿਕਰ ਵੀ ਪਿਛੇ ਕੀਤਾ ਜਾ ਚੁੱਕਾ ਹੈ। ਇਸ ਤੋਂ ਬਿਨਾਂ ਇਸ ਕਾਲ ਵਿੱਚ ਤਿੰਨ ਲੋਕਵਾਰਾਂ ਵੀ ਮਿਲਦੀਆਂ ਹਨ, ਜੋ ਆਦਿਕਾਲ ਦੀਆਂ ਛੇ ਲੋਕਵਾਰਾਂ ਵਾਂਗ ਹੀ ਰਚੀਆਂ ਗਈਆਂ ਹਨ। ਇਨ੍ਹਾਂ ਦੀਆਂ ਧੁਨੀਆਂ ਉਪਰ ਗੁਰ ਸਾਹਿਬਾਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੁਝ ਵਾਰਾਂ ਨੂੰ ਗਾਉਣ ਦਾ ਸੰਕੇਤ ਦਿੱਤਾ ਹੈ। ਇਸ ਲਈ ਇਨ੍ਹਾਂ 9 ਲੋਕਵਾਰਾਂ ਨੂੰ ‘ਧੁਨੀਆਂ

ਵਾਲੀਆਂ ਵਾਰਾਂ' ਦਾ ਨਾਂ ਵੀ ਦਿੱਤਾ ਜਾਂਦਾ ਹੈ। ਗੁਰੂ ਨਾਨਕ ਕਾਲ ਵਿੱਚ ਰਚੀਆਂ ਇਹ ਤਿੰਨ ਲੋਕ ਵਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ-

#### (ਉ) ਮਲਕ ਮੁਰੀਦ ਤਥਾ ਚੰਦਰਹੜਾ ਸੋਹੀਆ ਦੀ ਵਾਰ-

ਇਹ ਵਾਰ ਅਕਬਰ ਦੇ ਰਾਜ ਸਮੇਂ ਦੇ ਦੋ ਬਹਾਦਰ ਰਾਜਪੂਤ ਸਰਦਾਰਾਂ ਨਾਲ ਸੰਬੰਧਿਤ ਹੈ। ਉਹ ਇੱਕ ਦੂਜੇ ਨਾਲ ਈਰਖਾ ਰੱਖਦੇ ਸਨ। ਇੱਕ ਵਾਰ ਜਦੋਂ ਅਕਬਰ ਨੇ ਮੁਰੀਦ ਨੂੰ ਕਿਸੇ ਇਲਾਕੇ ਵਿੱਚ ਅਮਨ-ਸ਼ਾਤੀ ਬਣਾਉਣ ਲਈ ਭੇਜਿਆ ਤਾਂ ਪਿਛੋਂ ਚੰਦਰਹੜਾ ਨੇ ਮੁਰੀਦ ਉਪਰ ਬਗਾਵਤ ਦਾ ਇਲਜ਼ਾਮ ਲਾ ਦਿੱਤਾ। ਅਕਬਰ ਨੇ ਮੁਰੀਦ ਨੂੰ ਦਬਾਉਣ ਵਾਸਤੇ ਚੰਦਰਹੜਾ ਨੂੰ ਭੇਜਿਆ। ਦੋਵੇਂ ਸਰਦਾਰ ਆਪਸ ਵਿੱਚ ਲੜਦੇ ਹੋਏ ਇਕ-ਦੂਜੇ ਦੇ ਹੱਥਾਂ ਮਾਰੇ ਗਏ। ਵਾਰ ਦਾ ਨਮੂਨਾ ਵੇਖਣ ਯੋਗ ਹੈ-

ਕਾਬੁਲ ਵਿੱਚ ਮੁਰੀਦ ਖਾਂ ਫ਼ਿਝਿਆ ਬਡ ਜ਼ੋਰ।  
ਚੰਦਰਹੜਾ ਲੈ ਫੌਜ ਦੋ ਚਿੜਿਆ ਬਡ ਤੌਰ।  
ਦੁਹਾਂ ਕੰਧਾਰਾਂ ਮੁਹ ਜੁੜੇ ਦਾਮਾਮੇ ਦੌਰ।  
ਸਸਤ੍ਰ ਪਜੂਤੇ ਸੁਰਿਆਂ ਸਿਰ ਬੱਧੇ ਟੌਰ।  
ਹੋਲੀ ਖੇਲੇ ਚੰਦਰਹੜਾ ਰੰਗ ਲਗੇ ਸੌਰ।  
ਦੋਵੇਂ ਤਰਫਾਂ ਜੁਟੀਆਂ ਸਰ ਵਗਨ ਕੌਰ।  
ਮੈਂ ਭੀ ਰਾਇ ਸਦਾਇਸਾਂ ਵਿੜਿਆ ਲਾਹੌਰ।  
ਦੋਵੇਂ ਸੂਰੇ ਸਾਮਣੇ ਜੂਝੇ ਉਸ ਠੌਰ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 'ਮਾਝ' ਰਾਗ ਦੀ ਵਾਰ ਨੂੰ ਇਸ ਦੀ ਧੁਨੀ ਉਪਰ ਗਾਉਣ ਦਾ ਆਦੇਸ਼ ਹੈ।

#### (ਅ) ਜੋਧੇ ਵੀਰੇ ਪੁਰਬਾਣੀ ਦੀ ਵਾਰ-

ਇਸ ਵਾਰ ਦੀ ਕਹਾਣੀ ਇਸ ਤਰ੍ਹਾਂ ਹੈ ਕਿ ਪੁਰਬਾਣ ਨਾਂ ਦੇ ਰਾਜਪੂਤ ਸਰਦਾਰ ਦੇ ਦੋ ਪੁੱਤਰ ਸਨ-ਜੋਧਾ ਅਤੇ ਵੀਰਾ। ਉਹ ਜੰਗਲਾਂ ਵਿੱਚ ਰਹਿੰਦੇ ਸਨ ਤੇ ਡਾਕੇ ਮਾਰਦੇ ਸਨ। ਉਹ ਸ਼ਾਹੀ ਪ੍ਰਜਾਨੋਂ ਨੂੰ ਲੁੱਟ ਕੇ ਗਰੀਬਾਂ ਤੇ ਮਜ਼ਲੂਮਾਂ ਦੀ ਸਹਾਇਤਾ ਕਰਦੇ ਸਨ। ਅਕਬਰ ਕੌਲ ਇਨ੍ਹਾਂ ਦੋਹਾਂ ਨੌਜਵਾਨਾਂ ਦੀ ਬਹਾਦਰੀ ਦੇ ਕਿਸੇ ਪਹੁੰਚਦੇ ਹਨ ਤਾਂ ਅਕਬਰ ਉਨ੍ਹਾਂ ਨੂੰ ਫੌਜ ਵਿੱਚ ਭਰਤੀ ਹੋ ਜਾਣ ਦਾ ਸੁਨੇਹਾ ਭੇਜਦਾ ਹੈ। ਪਰ ਦੋਵੇਂ ਰਾਜਪੂਤੀ ਅਣਖ ਕਾਰਨ ਅਕਬਰ ਦੀ ਗੁਲਾਮੀ ਤੋਂ ਇਨਕਾਰ ਕਰ ਦਿੰਦੇ ਹਨ। ਇਸ ਤੇ ਅਕਬਰ ਆਪਣੀ ਹੀਣਤਾ ਸਮਝ ਕੇ ਉਨ੍ਹਾਂ ਨੂੰ ਸਬਕ ਸਿਖਾਉਣ ਦਾ ਆਦੇਸ਼ ਦਿੰਦਾ ਹੈ। ਜੋਧਾ ਤੇ ਵੀਰਾ ਸ਼ਾਹੀ ਸੈਨਾ ਨਾਲ ਬੜੀ ਬਹਾਦਰੀ ਨਾਲ ਲੜਦੇ ਹੋਏ ਮਰ ਜਾਂਦੇ ਹਨ। ਵਾਰਕਾਰ ਨੇ ਆਪਣੀ ਵਾਰ ਵਿੱਚ ਅਕਬਰ ਦੀ ਸੈਨਾ ਅਤੇ ਦੋਹਾਂ ਰਾਜਪੂਤ ਨਾਇਕਾਂ ਵਿੱਚਕਾਰ ਹੋਏ ਸੰਘਰਸ਼ ਨੂੰ ਪ੍ਰਭਾਵਸ਼ਾਲੀ ਰੂਪ ਵਿੱਚ ਚਿਤਰਿਆ ਹੈ-

ਜੋਧੇ ਬੀਰ ਪੁਰਬਾਣੀਏ ਦੋ ਗੱਲਾਂ ਕਰੀ ਕਰਾਰੀਆਂ।  
ਫੌਜ ਚੜ੍ਹਾਈ ਬਾਦਸ਼ਾਹ ਅਕਬਰ ਰਣ ਭਾਰੀਆਂ।  
ਸਨਮੁਖ ਹੋਏ ਰਾਜਪੂਤ ਸ਼ਤਰੀ ਰਣ ਕਾਰੀਆਂ।  
ਧੂਰ ਮਿਆਨੋਂ ਕੱਢੀਆਂ ਬਿਜੂੱਲ ਚਮਕਾਰੀਆਂ।  
ਇੰਦਰ ਸਣੇ ਅਪੱਛਰਾਂ ਮਿਲ ਕਰਨ ਜੁਹਾਰੀਆਂ।  
ਏਹੀ ਕੀਤੀ ਜੋਧ ਵੀਰ ਪਾਤਸ਼ਾਹੀ ਗੱਲਾਂ ਸਾਰੀਆਂ।

ਇਸ ਵਾਰ ਦੀ ਧੁਨੀ ਉਪਰ ਗੁਰੂ ਅਮਰਦਾਸ ਜੀ ਦੀ ਰਾਮਕਲੀ ਰਾਗ ਦੀ ਵਾਰ ਨੂੰ ਗਾਉਣ ਲਈ ਆਖਿਆ ਗਿਆ ਹੈ।

#### (੯) ਗਾਣੇ ਕੈਲਾਸ਼ ਤਥਾ ਮਾਲਦੇਵ ਦੀ ਵਾਰ-

ਇਸ ਵਾਰ ਵਿੱਚ ਪੇਸ਼ ਕਥਾ ਅਨੁਸਾਰ ਜਹਾਂਗੀਰ ਬਾਦਸ਼ਾਹ ਦੇ ਸਮੇਂ ਕੈਲਾਸ਼ ਦੇਵ ਅਤੇ ਮਾਲਦੇਵ ਦੋਵੇਂ ਰਾਜਪੁਤ ਭਰਾ ਸਨ। ਕਾਂਗੜੇ ਦੇ ਇਲਾਕੇ ਵਿੱਚ ਉਨ੍ਹਾਂ ਕੋਲ ਆਪਣੀਆਂ-ਆਪਣੀਆਂ ਰਿਆਸਤਾਂ ਸਨ। ਦੋਵੇਂ ਬਾਦਸ਼ਾਹ ਨੂੰ ਕਰ ਅਦਾ ਕਰਦੇ ਸਨ ਪਰ ਬਾਦਸ਼ਾਹ ਦੋਹਾਂ ਨੂੰ ਪਸੰਦ ਨਹੀਂ ਸੀ ਕਰਦਾ। ਇਸ ਕਰਕੇ ਦੋਹਾਂ ਭਰਾਵਾਂ ਵਿੱਚ ਅਣਬਣ ਕਰਾ ਕੇ ਦੁਸ਼ਮਣੀ ਪੈਦਾ ਕੀਤੀ ਗਈ ਜਿਸਦੇ ਫਲਸਰੂਪ ਦੋਹਾਂ ਵਿੱਚ ਯੁੱਧ ਹੋਇਆ ਜਿਸ ਵਿੱਚ ਕੈਲਾਸ਼ ਦੇਵ ਦੀ ਹਾਰ ਹੋਈ, ਮਾਲਦੇਵ ਨੇ ਉਸਨੂੰ ਮਾਫ਼ ਕਰ ਦਿੱਤਾ ਤੇ ਉਸਦਾ ਅੱਧਾ ਰਾਜ ਵਾਪਸ ਕਰ ਦਿੱਤਾ, ਇਸ ਵਾਰ ਵਿੱਚ ਵਾਰਕਾਰ ਨੇ ਮਾਲਦੇਵ ਨੂੰ ਨਾਇਕ ਵਜੋਂ ਸਿਰਜਿਆ ਹੈ। ਵਾਰ ਦਾ ਨਮੂਨਾ ਇਸ ਤਰ੍ਹਾਂ ਹੈ-

ਧਰਤ ਘੋੜਾ ਪਰਬਤ ਪਲਾਨ ਸਿਰ ਟੱਟਰ ਅੰਬਰ।  
ਨਉਂ ਸੈ ਸਦੀ ਨਡ੍ਹਿਨਵੇਂ ਗਾਣਾ ਜਲ ਕੰਬਰ।  
ਢੁਕਾ ਰਾਏ ਅਮੀਰ ਦੇਵ ਕਰ ਮੇਘ ਅੰਡਬਰ।  
ਆਨਤ ਖੰਡਾ ਰਾਣਿਆਂ, ਕੈਲਾਸ਼ ਅੰਦਰ।  
ਬਿਜਲੀ ਜਿਉਂ ਚਮਕਾਣੀਆਂ, ਤੇਗਾਂ ਵਿੱਚ ਅੰਬਰ।  
ਮਾਲਦੇਵ ਕੈਲਾਸ਼ ਨੂੰ, ਬੰਨਿਆ ਕਰ ਸੰਬਰ।  
ਫਿਰ ਅਧਾ ਧਨ ਮਾਲ ਦੇ ਛੋਡਿਆ ਗੜ੍ਹ ਅੰਦਰ।  
ਮਾਲ ਦਿਓ ਜੱਸ ਖੱਟਿਆ ਵਾਂਗ ਸ਼ਾਹ ਸਿਰਕੰਦਰ।

ਇਨ੍ਹਾਂ ਲੋਕ ਵਾਰਾਂ ਤੋਂ ਇਲਾਵਾ ਇਸ ਕਾਲ ਵਿੱਚ ਹੋਰ ਧਾਰਮਿਕ/ਅਧਿਆਤਮਕ ਕਿਸਮ ਦੀਆਂ ਵਾਰਾਂ ਮਿਲਦੀਆਂ ਹਨ। ਜੋ ਗੁਰੂ ਸਾਹਿਬਾਨਾਂ ਦੇ ਨਾਲ ਸੰਬੰਧਿਤ ਕਵੀਆਂ ਦੁਆਰਾ ਰਚੀਆਂ ਗਈਆਂ ਹਨ। ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਤੋਂ ਵਾਰਾਂ ਗਾਉਣ ਦੀ ਪੰਚਪਰਾ ਆਰੰਭ ਕੀਤੀ ਸੀ। ਉਸ ਸਮੇਂ ਦੋ ਢਾਡੀ ਅਬਦੁਲ ਅਤੇ ਨੱਥੂ ਮੱਲ ਵਾਰਾਂ ਗਾਇਆ ਕਰਦੇ ਸਨ। ਇਨ੍ਹਾਂ ਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੰਬੰਧੀ ਇੱਕ ਵਾਰ ‘ਪੱਗ ਤੇਰੀ ਕਿ ਜਹਾਂਗੀਰ ਦੀ’ ਰਚੀ ਹੋਈ ਮਿਲਦੀ ਹੈ। ਨਮੂਨਾ ਵੇਖੋ—

ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ।  
ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜੀਰ ਦੀ।  
ਹਿਮਤ ਬਾਹਾਂ ਕੋਟ ਗੜ੍ਹ, ਦਰਵਾਜ਼ਾ ਬਲਖ ਬਖੀਰ ਦੀ।  
ਪੱਗ ਤੇਰੀ ਕਿ ਜਹਾਂਗੀਰ ਦੀ।

ਗੁਰੂ ਗੋਬਿੰਦ ਸਿੰਘ ਜੀ ਦੇ ਦੋ ਦਰਬਾਰੀ ਢਾਡੀਆਂ ‘ਮੀਰ ਮੁਸ਼ਕੀ’ ਅਤੇ ‘ਮੀਰ ਛ਼ਬੀਲਾ’ ਦੁਆਰਾ ਰਚਿਤ ‘ਬੰਗਾਣੀ ਦੀ ਵਾਰ’ ਵੀ ਇਸੇ ਕਾਲ ਦੀ ਹੋਰ ਵਾਰ-ਰਚਨਾ ਹੈ। ਨਮੂਨਾ ਵੇਖਣਯੋਗ ਹੈ—

ਤੂੰ ਮੁੱਛ ਅਕਾਸ਼ੋਂ ਆਇਆ ਪਰ ਧਨਖ ਚਲਾਈ।  
ਨਾਨਕ, ਅੰਗਦ, ਅਮਰਦਾਸ, ਰਲਿ ਭਗਤ ਕਮਾਈ।  
ਤੂੰ ਚਹੁੰ ਜੁਗਾਂ ਵਿੱਚ ਪੜ੍ਹਦਾ, ਚਾਰ ਵੇਦ ਉਗਾਹੀ।  
ਤੈਗ ਬੱਧੀ ਗੁਰੂ ਗੋਬਿੰਦ ਸਿੰਘ ਦਸਵੀਂ ਪਾਤਸ਼ਾਹੀ।

ਇਸ ਕਾਲ ਵਿੱਚ ਇਨ੍ਹਾਂ ਵਾਰਾਂ ਤੋਂ ਬਿਨਾਂ ਹੋਰ ਵਾਰਾਂ ਵੀ ਲਿਖੇ ਜਾਣ ਦੀ ਸੰਭਾਵਨਾ ਪ੍ਰਗਟ ਕੀਤੀ ਜਾਂਦੀ ਹੈ। ਪੰਚਤੂੰ ਮੁੰਮਦ ਕਾਸਥੀ ਦੁਆਰਾ ਰਚਿਤ ‘ਜੰਗਨਾਮਾ ਇਮਾਮ ਹੁਸੈਨ’ ਹਾਫਿਜ਼ ਬਰਖੁਰਦਾਰ ਦਾ ਵੀ ਇਸੇ ਨਾਂ ਹੇਠ ਲਿਖਿਆ ਜੰਗਨਾਮਾ ਅਤੇ ਮਿਹਰਬਾਨ ਦੁਆਰਾ ਰਚਿਤ ‘ਪੀਰਾਂ ਦੀ ਵਾਰ’ ਦੇ ਹਵਾਲੇ ਵੀ ਮਿਲਦੇ ਹਨ। ਮੌਲਾ ਬਖਸ਼ ਕੁਸ਼ਤਾ ਨੇ ਦੀਵਾਨ ਨਿਆਮਤ ਖਾਨ ਜਾਨ ਦੁਆਰਾ ਲਿਖੀ ‘ਦੀਵਾਨ ਅਲਿਫ਼ ਖਾਨ ਦੀ ਵਾਰ’ ਨਾਂ ਦੀ ਇੱਕ ਵਾਰ ਦਾ ਜ਼ਿਕਰ ਕੀਤਾ। ਇਸ ਵਾਰ ਵਿੱਚੋਂ ਇੱਕ ਉਦਾਹਰਨ ਇਸ ਪ੍ਰਕਾਰ ਹੈ—

ਪਹਿਲੇ ਅੱਲਾ ਸਿਮਰੀਏ, ਜਿਨ ਸਭਸ ਉਪਾਇਆ।  
ਬੇਲ ਜਲਾਵਣ ਕਾਰਨੇ, ਰੱਖੇ ਨਹੀਂ ਕਾਇਆ।  
ਨਾਮ ਮੁਹੰਮਦ ਲੀਜੀਏ, ਸਭਨਾਂ ਸਰਦਾਰ।  
ਪੰਥ ਵਿਖਾਲਿਆ ਦੀਨ ਦਾ ਸਗਲੇ ਸੰਸਾਰ।  
ਜਿਨ੍ਹਾਂ ਕਲਮਾ ਆਖਿਆ, ਸੇ ਲਗੇ ਪਾਰ।  
ਦਿਲ ਵਿੱਚ ਰੱਖੀ ਜਿਨ ਦਰਗਾ, ਤੇ ਸੱਟੀ ਮਾਰ।

## 5. ਵਾਰਤਕ ਸਾਹਿਤ

ਪੂਰਵ ਨਾਨਕ ਕਾਲ ਵਿੱਚ ਵਿਦਵਾਨਾਂ ਨੇ ‘ਪ੍ਰਾਣਸੰਗਲੀ’, ‘ਇਕਾਦਸੀ ਮਹਾਤਮ’ ਤੇ ‘ਪੱਧਤੀਨਾਮਾ’ ਨਾਂ ਦੀਆਂ ਵਾਰਤਕ ਰਚਨਾਵਾਂ ਬਾਰੇ ਜਿਕਰ ਕੀਤਾ ਹੈ, ਜਿਸ ਤੋਂ ਪੂਰਵ-ਨਾਨਕ ਕਾਲ ਵਿੱਚ ਪੰਜਾਬੀ ਵਾਰਤਕ ਸਾਹਿਤ ਰਚੇ ਜਾਣ ਦਾ ਹਵਾਲਾ ਪ੍ਰਾਪਤ ਹੁੰਦਾ ਹੈ। ਇਸੇ ਵਾਰਤਕ ਸਾਹਿਤ ਦੇ ਅਗਲੇ ਨਮੂਨੇ ਨਾਨਕ ਕਾਲ ਵਿੱਚ ਵੀ ਮਿਲਦੇ ਹਨ। ਇਸ ਕਾਲ ਵਿੱਚ ਪੁਰਾਤਨ ਪੰਜਾਬੀ ਵਾਰਤਕ ਦੇ ਭਿੰਨ-ਭਿੰਨ ਰੂਪ ਤੇ ਵੰਨਗੀਆਂ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ—

### (ੳ) ਸਾਖੀਆਂ ਤੇ ਜਨਮਸਾਖੀਆਂ—

ਸਾਖੀ ਤੋਂ ਭਾਵ ‘ਗਵਾਹੀ’ ਤੋਂ ਲਿਆ ਜਾਂਦਾ ਹੈ। ਇਸ ਵਿੱਚ ਬਿਰਤਾਂਤਕਾਰ ਵਰਣਨ ਕੀਤੀ ਜਾ ਰਹੀ ਕਹਾਣੀ ਜਾਂ ਘਟਨਾਂ ਨੂੰ ਅਖੀਂ ਵੇਖੀ ਹੋਣ ਜਾਂ ਸੁਣੀ ਹੋਣ ਦਾ ਵਿਸ਼ਵਾਸ਼ ਦਿਲਾਉਂਦਾ ਹੈ। ਪੁਰਾਤਨ ਪੰਜਾਬੀ ਵਾਰਤਕ ਵਿੱਚ ਸਾਖੀਆਂ ਤੇ ਜਨਮਸਾਖੀਆਂ ਸਭ ਤੋਂ ਪਤੀਨਿਧ ਵੰਨਗੀ ਹੈ। ਸਾਖੀ ਤੇ ਜਨਮਸਾਖੀ ਵਿਚਲਾ ਅੰਤਰ ਸਪਸ਼ਟ ਕਰਾਉਂਦੇ ਹੋਏ ਵਿਦਵਾਨਾਂ ਦਾ ਮੱਤ ਹੈ ਕਿ ਸਾਖੀ ਵਿੱਚ ਕਿਸੇ ਇਕ ਕਹਾਣੀ ਜਾਂ ਕਿਸੇ ਸਾਝੂ, ਸੰਤ ਤੇ ਸਿੱਖ ਨਾਇਕ ਨਾਲ ਸੰਬੰਧਿਤ ਜੀਵਨ ਬਿਰਤਾਂਤ ਪੇਸ਼ ਕੀਤੇ ਹੁੰਦੇ ਹਨ। ਸਾਖੀਆਂ ਵਿੱਚ ਕਿਸ ਗੁਰੂ ਨਾਲ ਸੰਬੰਧਿਤ ਘਟਨਾਵਾਂ ਦਾ ਵਰਣਨ ਜੁਗੂਰੀ ਰੂਪ ਵਿੱਚ ਸ਼ਾਮਿਲ ਨਹੀਂ ਹੁੰਦਾ ਜਦੋਂ ਕਿ ਜਨਮਸਾਖੀ ਵਿੱਚ ਕਿਸੇ ਮਹਾਨ ਸ਼ਕਸ਼ੀਅਤ ਦੇ ਜੀਵਨ-ਸਮਾਚਾਰਾਂ ਨੂੰ ਜਨਮ ਤੋਂ ਲੈ ਕੇ ਮੌਤ ਤੱਕ ਵਰਣਨ ਕੀਤਾ ਗਿਆ ਹੁੰਦਾ ਹੈ। ਪੰਜਾਬੀ ਵਿੱਚ ‘ਜਨਮਸਾਖੀ’ ਸਾਹਿਤ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜੀਵਨ ਘਟਨਾਵਾਂ ਨਾਲ ਹੀ ਸੰਬੰਧਿਤ ਹੋ ਚੁਕਿਆ ਹੈ। ਦੂਸਰੇ ਗੁਰੂ ਸਾਹਿਬਾਨਾਂ ਤੇ ਮਹਾਨ ਵਿਆਕਤੀਆਂ ਦੀਆਂ ਸਾਖੀਆਂ ਹੀ ਮਿਲਦੀਆਂ ਹਨ, ਜਨਮਸਾਖੀਆਂ ਨਹੀਂ। ਗੁਰੂ ਨਾਨਕ ਕਾਲ ਦੀ ਵਾਰਤਕ ਵਿੱਚ ਪੰਜਾਬੀ ਦੀਆਂ ਹੇਠ ਲਿਖੀਆਂ ਜਨਮਸਾਖੀਆਂ ਮਿਲਦੀਆਂ ਹਨ।

1. ਪੁਰਤਨ ਜਨਮ ਸਾਖੀ ਜਾਂ ਵਲਾਇਲ ਵਾਲੀ ਜਨਮਸਾਖੀ ਜਾਂ ਕੌਲਬਰੁਕ ਵਾਲੀ ਜਨਮਸਾਖੀ
2. ਸੋਢੀ ਮਿਹਰਬਾਨ ਵਾਲੀ ਜਨਮ ਸਾਖੀ
3. ਭਾਈ ਬਾਲੇ ਵਾਲੀ ਜਨਮ ਸਾਖੀ ਜਾਂ ਪੈੜ੍ਹੇ ਮੋਖੇ ਵਾਲੀ ਜਨਮ ਸਾਖੀ
4. ਬਿਧੀ ਚੰਦ ਜਾਂ ਹੰਦਾਲੀਆਂ ਵਾਲੀ ਜਨਮ ਸਾਖੀ
5. ਜਨਮ ਸਾਖੀ ਸ੍ਰੀ ਮਿਹਰਬਾਨ ਜੀ ਕੀ
6. ਆਦਿ ਸਾਖੀਆਂ ਬਾਬੇ ਕੀਆਂ
7. ਸਤਿਗੁਰੂ ਜੀ ਦੇ ਮੁੰਹ ਦੀਆਂ ਸਾਖੀਆਂ
8. ਜਨਮ ਸਾਖੀ ਭਗਤ ਕਬੀਰ ਜੀ ਕੀ

ਇਸ ਕਾਲ ਦੀਆਂ ਜਨਮਸਾਖੀਆਂ ਵਿੱਚੋਂ ਸਭ ਤੋਂ ਪੁਰਾਣੀ ਤੇ ਸਭ ਤੋਂ ਛੋਟੀ ‘ਪੁਰਾਤਨ ਜਨਮ ਸਾਖੀ’ ਹੈ, ਜਿਸ ਵਿੱਚ 57 ਸਾਖੀਆਂ ਹੀ ਹਨ। 1926 ਈ: ਵਿੱਚ ਭਾਈ ਵੀਰ ਸਿੱਖ ਜੀ ਨੇ ਇਸ ਨੂੰ

ਸੰਪਾਦਿਤ ਅਤੇ ਪ੍ਰਕਾਸ਼ਿਤ ਕੀਤਾ। ਇਹ ਜਨਮ ਸਾਖੀ ਈਸਟ ਇੰਡੀਆ ਦੇ ਇਕ ਅਫਸਰ ਮਿਸਟਰ ਕੌਲਬਰੁਕ ਨੂੰ ਹੱਥ-ਲਿਖਤੀ ਖਰੜੇ ਦੇ ਰੂਪ ਵਿੱਚ ਲੱਭੀ ਸੀ, ਜੋ ਉਸਨੇ ਈਸਟ ਇੰਡੀਆ ਕੰਪਨੀ ਦੇ ਸਪੁਰਦ

ਕਰ ਦਿਤਾ। ਬਾਅਦ ਵਿੱਚ ਸੰਨ 1883 ਈ. ਨੂੰ ਸਿੱਖਾਂ ਦੀ ਮੰਗ 'ਤੇ ਇਸ ਖਰੜੇ ਦੀ ਇਕ ਕਾਪੀ 'ਲੰਡਨ ਇੰਡੀਆਂ ਆਫਿਸ ਲਾਈਬ੍ਰੇਰੀ' ਤੋਂ ਉਤਾਰਾ ਕਰਵਾ ਕੇ ਭੇਜੀ ਗਈ, ਜਿਸ ਨੂੰ 'ਵਲਾਇਤ ਵਾਲੀ ਜਨਮਸਾਖੀ' ਕਿਹਾ ਜਾਂਦਾ ਹੈ। ਪ੍ਰੋਗ ਗੁਰਮੁਖ ਸਿੱਘ ਨੂੰ ਇਸ ਜਨਮ ਸਾਖੀ ਦਾ ਇਕ ਹੋਰ ਨੁਸ਼ਖਾ 'ਹਾਫੀਜ਼ਾਬਾਦ' ਤੋਂ ਮਿਲਿਆ ਸੀ, ਜਿਸ ਨੂੰ ਅੰਗਰੇਜ਼ ਅਫਸਰ ਮੈਕਾਲਡ ਨੇ ਆਪਣੇ ਖਰਚ ਉਪਰ ਛਾਪਿਆ ਸੀ, ਇਸ ਨੂੰ 'ਮੈਕਾਲਡ ਵਾਲੀ ਜਨਮ ਸਾਖੀ' ਕਿਹਾ ਜਾਂਦਾ ਹੈ। ਬਾਅਦ ਵਿੱਚ ਵਲਾਇਤ ਵਾਲੀ 'ਤੇ 'ਮੈਕਾਲਡ ਵਾਲੀ' ਜਨਮਸਾਖੀਆਂ ਨੂੰ ਆਧਾਰ ਬਣਾ ਕੇ ਭਾਈ ਵੀਰ ਸਿੱਘ ਵੱਲੋਂ 'ਪੁਰਾਤਨ ਜਨਮਸਾਖੀ' ਤਿਆਰ ਕੀਤੀ ਗਈ, ਜਿਸ ਨੂੰ ਉਸ ਨੇ 1635 ਈ. ਦੀ ਪੁਰਾਤਨ ਰਚਨਾ ਮੰਨਿਆ ਹੈ।

'ਸੌਢੀ ਮਿਹਰਬਾਨ ਵਾਲੀ ਜਨਮਸਾਖੀ' ਦਾ ਇਕ ਖਰੜਾ ਖਾਲਸਾ ਕਾਲਜ, ਅਮ੍ਰਿਤਸਰ ਦੀ ਲਾਈਬ੍ਰੇਰੀ ਵਿੱਚ ਸਾਂਭਿਆ ਹੋਇਆ ਹੈ। ਇਸ ਵਿੱਚ 302 ਗੋਸ਼ਟਾਂ ਹਨ— 167 ਗੋਸ਼ਟਾਂ ਮਿਹਰਬਾਨ ਦੀਆਂ ਅਤੇ 135 ਗੋਸ਼ਟਾਂ ਮਿਹਰਬਾਨ ਦੇ ਪੁੱਤਰਾਂ (61 ਗੋਸ਼ਟਾਂ ਹਰਿਜੀ ਤੇ 74 ਗੋਸ਼ਟਾਂ ਚਤੁਰਭੁਜ ਦੀਆਂ) ਨਾਲ ਸੰਬੰਧਿਤ ਹਨ। ਇਸ ਦੇ ਮੂਲਰੂਪ ਵਿੱਚ 575 ਗੋਸ਼ਟਾਂ ਸਨ, ਜੋ ਗੁਰੂ ਨਾਨਕ ਦੇਵ ਜੀ ਦੀ ਸ਼ਬਦੀਅਤ ਨਾਲ ਸੰਬੰਧਿਤ ਸਨ। ਇਸ ਜਨਮਸਾਖੀ ਦਾ ਆਧਾਰ 'ਪੁਰਾਤਨ ਜਨਮਸਾਖੀ' ਨੂੰ ਹੀ ਮੰਨਿਆ ਜਾਂਦਾ ਹੈ।

'ਭਾਈ ਬਾਲੇ ਜਾਂ ਪੈੜੇ ਮੌਖੇ ਵਾਲੀ ਜਨਮਸਾਖੀ' ਨੂੰ ਗੁਰੂਨਾਨਕ ਦੇਵ ਜੀ ਨਾਲ ਸੰਬੰਧਿਤ ਜਨਮਸਾਖੀਆਂ ਵਿੱਚੋਂ ਸਭ ਤੋਂ ਵੱਧ ਪ੍ਰਸਿੱਧੀ ਪ੍ਰਾਪਤ ਹੋਈ ਹੈ। ਇਸ ਵਿੱਚ ਦਰਜ ਸਾਖੀਆਂ ਦੀ ਗਿਣਤੀ ਹਰ ਛਾਪ ਸਮੇਂ ਵੱਧਦੀ ਗਈ ਹੈ। ਇਸ ਦੀਆਂ ਪਹਿਲੀਆਂ ਪੋਥੀਆਂ ਵਿੱਚ 75 ਤੋਂ 88 ਤੇ ਬਾਅਦ ਵਿੱਚ 90 ਅਤੇ ਹੁਣ ਨਵੀਨ ਸੰਸਕਰਣਾਂ ਵਿੱਚ ਸਾਖੀਆਂ ਦੀ ਗਿਣਤੀ 232 ਤੱਕ ਪਹੁੰਚ ਗਈ ਹੈ। ਜਿਸ ਕਾਰਨ ਇਸ ਦੀ ਪ੍ਰਸਾਣਿਕਤਾ ਵੀ ਹੋਰ ਖੋਜ ਦੀ ਮੰਗ ਕਰਦੀ ਹੈ। ਇਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਾਕ-ਸੰਬੰਧੀਆਂ ਦੇ ਨਾਵਾਂ ਦਾ ਵੇਰਵਾ ਮਿਲਦਾ ਹੈ। ਜੋ ਇਸ ਦੀ ਇਕ ਪਛਾਣ ਤੇ ਮੁੱਖ ਵਿਸ਼ੇਸ਼ਤਾ ਹੈ। ਸਿੱਖ ਹਲਕਿਆਂ ਵਿੱਚ ਇਸੇ ਜਨਮਸਾਖੀ ਦਾ ਵੱਧ ਪ੍ਰਚਲਨ ਰਿਹਾ ਹੈ। 'ਹੰਦਾਲੀਆਂ ਜਾਂ ਬਿਧੀ ਚੰਦ ਵਾਲੀ ਜਨਮਸਾਖੀ' ਵੀ ਇਸੇ ਜਨਮਸਾਖੀ ਦਾ ਹੀ ਇਕ ਰੂਪ ਹੈ।

ਇਸ ਤੋਂ ਬਿਨਾਂ 'ਜਨਮਸਾਖੀ ਭਗਤ ਕਬੀਰ ਜੀ ਕੀ' ਵਿੱਚ ਭਗਤ ਕਬੀਰ ਜੀ ਦੇ ਜੀਵਨ ਨਾਲ ਸੰਬੰਧਿਤ 25 ਕਥਾਵਾਂ ਦਰਜ ਹਨ। 'ਸੈਂਟਰਲ ਪਬਲਿਕ ਲਾਈਬ੍ਰੇਰੀ, ਪਟਿਆਲਾ' ਵਿੱਚ ਇਸ ਜਨਮਸਾਖੀ ਦਾ ਸੰਨ 1683 ਈ. ਵਿੱਚ ਕੀਤਾ ਇਕ ਉਤਾਰਾ ਮਿਲਦਾ ਹੈ। ਇਸ ਜਨਮਸਾਖੀ ਦਾ ਬਿਆਨ ਢੰਗ 'ਸ੍ਰੀ ਮਿਹਰਬਾਨ ਵਾਲੀ ਪੋਥੀ' ਨਾਲ ਤਾਲ-ਮੇਲ ਖਾਂਦਾ ਹੈ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਜਨਮਸਾਖੀ ਵੀ ਮਿਹਰਬਾਨ ਜੀ ਦੀ ਲਿਖਵਾਈ ਹੋਈ ਹੋ ਸਕਦੀ ਹੈ। 'ਜਨਮਸਾਖੀ ਕਬੀਰ ਜੀ' ਨਾਲ ਸੰਬੰਧਿਤ 137 ਸਾਖੀਆਂ ਵੱਖ-ਵੱਖ ਖਰੜਿਆਂ ਤੋਂ ਪ੍ਰਾਪਤ ਹੁੰਦੀਆਂ ਹਨ।

ਇਸ ਦੇ ਨਾਲ ਹੀ ਇਸ ਕਾਲ ਵਿੱਚ 'ਜਨਮਸਾਖੀ ਸ੍ਰੀ ਮਿਹਰਬਾਨ ਜੀ ਕੀ' ਵਿੱਚ 47 ਗੋਸ਼ਟੀਆਂ, 'ਆਦਿ ਸਾਖੀਆਂ ਬਾਬੇ ਕੀਆਂ' ਵਿੱਚ 51 ਦੇ ਕਰੀਬ ਸਾਖੀਆਂ ਅਤੇ 'ਸਤਿਗੁਰੂ ਜੀ ਦੇ ਮੂੰਹ ਦੀਆਂ ਸਾਖੀਆਂ' ਵਿੱਚ 32-33 ਦੇ ਕਰੀਬ ਸਾਖੀਆਂ ਨਾਲ ਸੰਬੰਧਿਤ ਰਚਨਾਵਾਂ ਵੀ ਮਿਲਦੀਆਂ ਹਨ।

#### (ਅ) ਟੀਕੇ (ਪਰਮਾਰਥ)-

ਪੁਰਾਤਨ ਪੰਜਾਬੀ ਵਾਰਤਕ ਦੀ ਇਕ ਹੋਰ ਪ੍ਰਮੁੱਖ ਵੰਨਗੀ ਟੀਕੇ ਜਾਂ ਪਰਮਾਰਥ ਹਨ। ਪਰਮਾਰਥ ਦੀ ਰਚਨਾਂ ਸ਼ਬਦ 'ਪਰਮੈਅਰਥ' ਤੋਂ ਹੋਈ ਹੈ ਜਿਸ ਦਾ ਅਰਥ ਹੈ ਕਠਿਨ ਲਿਖਤਾਂ ਤੇ ਅਰਥਾਂ ਨੂੰ ਸਮਝਾਉਣਾ। ਇਹ ਰਚਨਾ ਦੇ ਅੰਤਰੀਵ ਅਰਥਾਂ ਨੂੰ ਪਾਠਕਾਂ ਸਾਹਮਣੇ ਪੇਸ਼ ਕਰਦੇ ਹਨ। ਇਸ ਪਰੰਪਰਾ ਦਾ ਆਰੰਭ ਮੀਣੇ ਗੁਰੂਆਂ ਸ੍ਰੀ ਮਿਹਰਬਾਨ ਅਤੇ ਹਰਿ ਜੀ ਨੇ ਕੀਤਾ। ਇਸ ਕਾਲ ਵਿੱਚ ਰਚੇ ਜਿਆਦਾਤਰ ਟੀਕੇ ਪਰਮਾਰਥ ਗੁਰੂਨਾਨਕ ਦੇਵ ਜੀ ਦੀ ਬਾਣੀ ਨਾਲ ਸੰਬੰਧਿਤ ਹਨ। ਪ੍ਰਮੁੱਖ ਟੀਕੇ ਇਸ ਤਰ੍ਹਾਂ ਹਨ -

1. ਜਪੁ ਪਰਮਾਰਥ (ਕ੍ਰਿਤ ਸੌਢੀ ਮਿਹਰਬਾਨ)
2. ਟੀਕਾ ਸਿਧ ਗੋਸ਼ਟਿ (ਕ੍ਰਿਤ ਸੌਢੀ ਮਿਹਰਬਾਨ)
3. ਟੀਕਾ ਦੱਖਣੀ ਓਅੰਕਾਰ (ਹਰਿ ਜੀ ਦੀ ਪੋਥੀ ਵਿੱਚ ਸੰਕਲਿਤ)
4. ਟੀਕਾ ਪੱਟੀ ਤੇ ਬਾਰਹਮਾਹ ਤੁਖ਼ਾਰੀ (ਪੋਥੀ ਮਿਹਰਬਾਨ ਵਿੱਚ ਸੰਕਲਿਤ)
5. ਸੁਖਮਨੀ ਸਹੰਸਾਰ ਨਾਮ (ਸੌਢੀ ਮਿਹਰਬਾਨ ਦੀ ਬਾਣੀ ਦਾ ਟੀਕਾ)

### (ਇ) ਗੋਸ਼ਟਾਂ -

ਗੋਸ਼ਟ ਜਾ ਗੋਸ਼ਠ ਤੋਂ ਭਾਵ ਹੈ- ਚਰਚਾ ਕਰਨੀ, ਬਹਿਸ ਕਰਨੀ ਜਾਂ ਵਿਚਾਰ-ਵਟਾਂਦਰਾ ਕਰਨਾ। ਪੁਰਾਤਨ ਸਮੇਂ ਵਿੱਚ ਮਹਾਂਪੁਰਸ਼ ਜਾਂ ਵਿਦਵਾਨ ਲੋਕ ਆਪਣੇ ਵਿਚਾਰਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਪ੍ਰਸ਼ਨ- ਉਤਰ ਢੰਗ ਅਪਨਾਉਂਦੇ ਸਨ। ਪੁਰਾਤਨ ਵਾਰਤਕ ਵਿੱਚ ਧਾਰਮਿਕ ਜਾਂ ਸਿੱਧਾਂਤਕ ਸਮੱਸਿਆਵਾਂ ਨੂੰ ਸਪਸ਼ਟ ਕਰਨ ਲਈ ਕਲਪਿਤ ਪਾਤਰਾਂ ਜਾਂ ਕਿਸੇ ਹੋਰ ਵਿਅਕਤੀ ਜਾਂ ਖੁੱਦ ਹੀ ਕਿਸੇ ਵਿਸ਼ੇ ਸੰਬੰਧੀ ਵਿਚਾਰ ਵਟਾਂਦਰਾ ਕਰਨ ਲਈ ਜਿਹੜਾਂ ਢੰਗ ਵਰਤਿਆ ਜਾਂਦਾ ਸੀ, ਉਸ ਨੂੰ ‘ਗੋਸ਼ਟਾਂ ਜਾਂ ਗੋਸ਼ਠਾਂ’ ਕਿਹਾ ਜਾਂਦਾ ਹੈ। ਪੁਰਾਤਨ ਵਾਰਤਿਕ ਖੇਤਰ ਵਿੱਚ ਅਜਿਹੀਆਂ ਗੋਸ਼ਠਾਂ ਦਾ ਵੇਰਵਾ ਇਸ ਤਰ੍ਹਾਂ ਹੈ-

1. ਮੱਕੇ ਦੀ ਗੋਸ਼ਟਾਂ (ਸ਼ਾਹ ਸਰਫ ਤੇ ਗੁਰੂ ਨਾਨਕ ਦੇਵ ਜੀ ਵਿਚਕਾਰ)
2. ਗੋਸ਼ਟਾਂ ਆਤਮੇ ਕੀ (ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ)
3. ਗੋਸ਼ਟਾਂ ਅਜਿਤੇ ਰੰਧਾਵੇ ਨਾਲ (ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ)
4. ਨਿਰੰਕਾਰ ਨਾਲ ਗੋਸ਼ਟਾਂ (ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ)
5. ਕਲਿਜੁਗ ਨਾਲ ਗੋਸ਼ਟਾਂ (ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ)
6. ਬੁੱਢਣ ਸ਼ਾਹ ਨਾਲ ਗੋਸ਼ਟਾਂ (ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ)
7. ਕਾਰੂੰ ਨਾਲ ਗੋਸ਼ਟਾਂ (ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ)
8. ਗੋਰਖ ਨਾਲ ਗੋਸ਼ਟਾਂ (ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ)
9. ਬਾਬੇ ਲਾਲ ਨਾਲ ਗੋਸ਼ਟਾਂ (ਬਾਬਾ ਲਾਲ ਤੇ ਦਾਰਾ ਸ਼ਿਕੌਹ ਵਿਚਕਾਰ)
10. ਗੋਸ਼ਟਾਂ ਗੋਰਖ ਭਰਥਰੀ (ਗੋਰਖਨਾਥ ਤੇ ਰਾਜਾ ਭਰਥਰੀ ਵਿਚਕਾਰ)
11. ਗੋਸ਼ਟਾਂ ਸ੍ਰੀ ਕ੍ਰਿਸ਼ਨ ਅਰ ਉਧੋ (ਸ੍ਰੀ ਕ੍ਰਿਸ਼ਨ ਜੀ ਤੇ ਉਧੋ ਵਿਚਕਾਰ)
12. ਪੰਥੀ ਸਚਖੰਡ(ਸੋਢੀ ਮਿਹਰਬਾਨ ਦੁਆਰਾ ਕਈ ਭਗਤਾਂ ਸੰਤਾਂ ਦੀਆਂ ਗੋਸ਼ਟਾਂ ਸੰਕਲਿਤ)
13. ਗੋਸ਼ਟਾਂ ਮਿਹਰਬਾਨ ਜੀ (ਹਰਿ ਜੀ ਦੁਆਰਾ ਰਚਿਤ)

ਇਨ੍ਹਾਂ ਗੋਸ਼ਟਾਂ ਦਾ ਮੁਹਾਂਦਰਾ ਧਾਰਮਿਕ ਤੇ ਉਪਦੇਸ਼ਾਤਮਕ ਹੈ। ਬੋਲੀ ਉਪਰ ਸਾਧੂਕੜੀ ਭਾਸ਼ਾ ਤੇ ਅਰਬੀ-ਫਾਰਸੀ ਸ਼ਬਦਾਵਲੀ ਦਾ ਪ੍ਰਭਾਵ ਹੈ। ਇਹ ਗੋਸ਼ਟਾਂ ਪੰਜਾਬੀ ਭਾਸ਼ਾ ਦੀ ਪ੍ਰਾਚੀਨਤਾ ਤੇ ਵਿਸ਼ਾਲਤਾ ਵੱਲ ਸੰਕੇਤ ਕਰਦੀਆਂ ਹਨ।

### (ਸ) ਵਚਨ ਜਾਂ ਬਚਨ -

ਇਸ ਕਾਲ ਦੀ ਵਾਰਤਕ ਦਾ ਇਕ ਹੋਰ ਨਮੂਨਾ ‘ਵਚਨ’ ਜਾਂ ‘ਬਚਨ’ ਹਨ। ਮਹਾਂਪੁਰਖਾਂ ਜਾਂ ਗੁਰਆਂ ਦੇ ਬਚਨ ਸ਼ਰਧਾਲੂਆਂ ਲਈ ਵਿਸ਼ੇਸ਼ ਮਹੱਤਵ ਰੱਖਦੇ ਹਨ, ਇਸ ਲਈ ਇਨ੍ਹਾਂ ਨੂੰ ਲਿਖਤੀ ਰੂਪ ਵਿੱਚ ਵੀ ਸੰਭਾਲਿਆ ਗਿਆ ਹੈ। ਇਹ ਬਚਨ ਇਕ ਪ੍ਰਕਾਰ ਦੇ ਰਹਿਤਨਾਮੇ ਹੀ ਸਨ। ਇਸ ਕਾਲ ਵਿੱਚ ‘ਵਚਨ ਸਾਂਝੀਂ ਲੋਕਾਂ ਦੇ’, ‘ਵਚਨ ਛਕੀਰਾਂ ਦੇ’ ਆਦਿ ਵਚਨ ਦੀਆਂ ਵੰਨਗੀਆਂ ਪ੍ਰਾਪਤ ਹੁੰਦੀਆਂ ਹਨ।

### (ਹ) ਹੁਕਮਨਾਮੇ -

ਸਿੱਖ ਗੁਰੂ ਸਾਹਿਬਾਨਾਂ - ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸੰਗਤਾਂ ਨੂੰ ਲਿਖੇ ਗਏ ਪੱਤਰ, ‘ਹੁਕਮਨਾਮੇ’ ਅਖਵਾਉਂਦੇ ਹਨ। ਸੰਗਤਾਂ ਨੂੰ ਲੰਗਰ ਲਈ ਭੇਟਾਂ ਜਾਂ ਰਾਸ਼ਨ ਭੇਜਣ, ਸ਼ਸਤਰ ਤੇ ਘੋੜੇ ਭੇਜਣ ਜਾਂ ਕਿਸੇ ਹੋਰ ਮਨੋਰਥ ਲਈ ਅਜਿਹਾ ਕੀਤਾ ਜਾਂਦਾ ਸੀ। ਕਿਸੇ ਸੇਵਕ ਵੱਲੋਂ ਇਹ ਪੱਤਰ ਤਿਆਰ ਕੀਤਾ ਜਾਂਦਾ ਸੀ ਤੇ ਗੁਰੂ ਸਾਹਿਬ ਵੱਲੋਂ ਇਸ ਉਪਰ ਕੋਈ ਖਾਸ ਨਿਸ਼ਾਨ ਲਾਇਆ ਜਾਂਦਾ ਸੀ। ਇਸ ਕਾਲ ਵਿੱਚ ਇਸ ਦੀਆਂ ਲਿਖਤ ਵੰਨਗੀਆਂ ਪ੍ਰਾਪਤ ਹਨ।

### (ਕ) ਅਨੁਵਾਦ -

ਇਸ ਕਾਲ ਵਿੱਚ ਮੌਲਿਕ ਵਾਰਤਿਕ ਰਚਨਾ ਦੇ ਨਾਲ-ਨਾਲ ਪ੍ਰਸਿੱਧ ਤੇ ਸ੍ਰੇਸ਼ਟ ਪੁਰਾਤਨ ਰਚਨਾਵਾਂ

ਦੇ ਅਨੁਵਾਦ ਵੀ ਹੋਏ ਹਨ। ਇਨ੍ਹਾਂ ਉਪਰ ਮੂਲ ਰਚਨਾ ਵਾਲਾ ਅਸਰ ਹੀ ਵੇਖਿਆ ਜਾ ਸਕਦਾ ਹੈ। ਇਸ ਕਾਲ ਦੇ ਪ੍ਰਮੁੱਖ ਅਨੁਵਾਦ ਧਿਆਨ ਦੇਣ ਯੋਗ ਹਨ -

1. ਟੀਕਾ ਵੇਦਾਂਤ ਸਾਰ
2. ਛੱਜੂ ਭਗਤ ਦਾ ਗੀਤਾ ਮਹਾਤਮ
3. ਬਿਬੈਕ ਸਾਰ ਜਾਂ ਗੀਤਾ ਸਾਰ
4. ਵਿਸ਼ਨੂੰ ਪੁਰਾਣ
5. ਭੋਗਲ ਪੁਰਾਣ
6. ਭਗਵਤ ਗੀਤਾ
7. ਆਦਿ ਰਾਮਾਇਣ

#### (੫) ਛੁਟਕਲ -

ਇਸ ਕਾਲ ਦੀਆਂ ਵਿਸ਼ੇਗਤ ਤੇ ਰੂਪਗਤ ਵੰਨਗੀਆਂ ਤੋਂ ਬਿਨਾਂ ਕੁਝ ਛੁਟਕਲ ਰਚਨਾਵਾਂ ਦਾ ਵੀ ਜ਼ਿਕਰ ਆਉਂਦਾ ਹੈ, ਜੋ ਇਸ ਤਰ੍ਹਾਂ ਹਨ -

1. ਸਿੰਘਾਸਨ ਬਤੀਸੀ
2. ਬਾਣੀ ਬਿੰਗਮ
3. ਪੰਦ ਨਾਮਾ (ਹਾਜ਼ਿਰ ਨਾਮਾ)
4. ਹਕੀਕਤ ਰਾਹ ਮੁਕਾਮ ਰਾਜੇ ਸਿਵਨਾਭ ਕੀ
5. ਮਸਲੇ ਸੇਖ ਫਰੀਦ ਕੇ

ਇਸ ਤਰ੍ਹਾਂ ਇਸ ਕਾਲ ਦੀ ਵਾਰਤਕ ਦੇ ਵਿਭਿੰਨ ਰੂਪਾਂ ਵਿੱਚ ਧਾਰਮਿਕ ਵਿਸ਼ਿਆਂ ਨੂੰ ਸਦਾਚਾਰਿਕ ਤੇ ਆਤਮਿਕ ਜੀਵਨ ਦੀ ਅਗਵਾਈ ਵਿੱਚ ਪੇਸ਼ ਕੀਤਾ ਗਿਆ ਹੈ। ਸ਼ੈਲੀਗਤ ਪੱਖ ਤੋਂ ਬਿਰਤਾਂਤ, ਵਰਣਨ, ਵਾਰਤਾਲਾਪ, ਕਾਰ-ਵਿਹਾਰ, ਵਿਆਖਿਆ ਤੇ ਦਾਰਸ਼ਨਿਕਤਾ ਆਦਿ ਸਭ ਤਰ੍ਹਾਂ ਦੀ ਵੰਨਗੀ ਮਿਲਦੀ ਹੈ। ਸਵਾਲ ਜੁਆਬ ਤੇ ਪਸ਼ਨੋਤਗੀ ਵਿਧੀ ਰਾਹੀਂ ਨਾਟਕੀ ਰਸ ਪੈਦਾ ਕੀਤਾ ਗਿਆ ਹੈ। ਸ਼ੁੱਧ ਤੇ ਠੇਠ ਪੰਜਾਬੀ ਦੀ ਥਾਂ ਸਾਧ-ਠਾਖਾ ਤੇ ਲਹਿੰਦੀ ਦੀ ਸ਼ਬਦਾਵਲੀ ਦਾ ਰੰਗ ਪ੍ਰਾਹਾਨ ਹੈ। ਵਾਕ ਬਣਤਰ ਵਿੱਚ ਵਿਆਕਰਨਿਕ ਨੇਮਾਂ ਦੀ ਵਰਤੋਂ, ਬਿਸ਼ਗਮ ਚਿੰਨ੍ਹਾਂ ਦੀ ਵਰਤੋਂ, ਸ਼ਬਦ-ਜੋੜ ਇਕਸਾਰਤਾ, ਸਾਹਿਤਕ ਸੁਹਜ ਆਦਿ ਦੀ ਕਮੀ ਹੈ। ਵਾਰਤਕ ਦਾ ਲਹਿਜਾ ਕਥਾਕਾਰੀ ਵਾਲਾ ਤੇ ਸਿੱਧੀ ਸਿਧਾਂਤਾ ਦੀ ਪੇਸ਼ਕਾਰੀ ਵਾਲਾ ਹੈ। ਪੰਡੂ ਫਿਰ ਵੀ ਇਸ ਕਾਲ ਦੀ ਵਾਰਤਕ ਤੋਂ ਗੁਰਮੁਖੀ ਲਿਪੀ ਦੀ ਪ੍ਰਾਚੀਨਤਾ ਦੇ ਨਾਲ-ਨਾਲ ਪੰਜਾਬੀ ਸਾਹਿਤ ਦੀ ਪੁਰਾਤਨਤਾ ਦਾ ਵੀ ‘ਪ੍ਰਮਾਣ’ ਮਿਲਦਾ ਹੈ, ਜੋ ਅੱਗੇ ਜਾ ਕੇ ਆਧੁਨਿਕ ਸਾਹਿਤ ਦੇ ਨਵੇਂ ਰੂਪਾਂ - ਜੀਵਨੀ, ਇਤਿਹਾਸਕਾਰੀ, ਨਿੱਕੀ ਕਹਾਣੀ ਅਤੇ ਆਲੋਚਨਾ ਆਦਿ ਲਈ ਰਾਹ ਪੱਧਰਾ ਕਰਦਾ ਹੈ।

ਸੋ, ਨਿਰਸੰਦੇਹ ਹੀ ਗੁਰੂ ਨਾਨਕ ਕਾਲ ਦਾ ਪੰਜਾਬੀ ਸਾਹਿਤ ਇਸ ਕਾਲ ਦੀਆਂ ਸਾਹਿਤ ਧਾਰਾਵਾਂ - ਗੁਰਮਤ, ਸੂਫੀ, ਕਿੱਸਾ, ਬੀਰ ਅਤੇ ਵਾਰਤਕ ਖੇਤਰ ਵਿੱਚ ਹੋਈਆਂ ਸਾਹਿਤ ਰਚਨਾਵਾਂ ਸਦਕਾ ‘ਸੁਨਹਿਰੀ ਕਾਲ’ ਅਖਵਾਉਂਦਾ ਹੈ। ਇਸ ਕਾਲ ਵਿੱਚ ਪੰਜਾਬੀ ਸਾਹਿਤ ਖੇਤਰ ਵਿੱਚ ਰਚਿਆ ਗਿਆ ਗੁਣਾਤਮਕ ਤੇ ਗਿਣਾਤਮਕ ਸਾਹਿਤ ਇਸ ਦੀ ਪ੍ਰਮੁੱਖ ਮਿਸਾਲ ਹੈ।

## ਅਭਿਆਸ-ਪ੍ਰਸ਼ਨ

1. ਗੁਰਮਤਿ ਕਾਵਿ-ਧਾਰਾ ਉਪਰ ਨੋਟ ਲਿਖੋ।
2. ਨਾਨਕ ਕਾਲ ਦੇ ਸੁਫੀ ਕਵੀਆਂ ਦਾ ਵਰਣਨ ਕਰੋ।
3. ਨਾਨਕ ਕਾਲ ਵਿੱਚ ਹੋਏ ਪ੍ਰਮੁੱਖ ਕਿੱਸਾ ਕਵੀਆਂ ਉਪਰ ਚਾਨਣਾ ਪਾਓ।
4. ਬੀਰ ਕਾਵਿ-ਧਾਰਾ ਉਪਰ ਚਰਚਾ ਕਰੋ।
5. ਵਾਰਤਕ ਸਾਹਿਤ ਸੰਬੰਧੀ ਜਾਣਕਾਰੀ ਦਿਓ।

## (੯) ਉਤਰ-ਨਾਨਕ ਕਾਲ (1701 ਈ. - 1800 ਈ. ਤੱਕ)

ਇਸ ਕਾਲ ਦਾ ਪੰਜਾਬੀ ਸਾਹਿਤ ਆਦਿ ਕਾਲ ਤੋਂ ਇਸ ਕਾਲ ਤੱਕ ਨਿਰੰਤਰ ਵਿਕਾਸ ਕਰਦਾ ਹੋਇਆ ਅਪੜਦਾ ਹੈ। ਜਿਸਨੂੰ ਹੇਠ ਲਿਖੀਆਂ ਕਾਵਿ ਧਾਰਾਵਾਂ ਦੇ ਆਧਾਰ 'ਤੇ ਸਮਝਣ ਦਾ ਯਤਨ ਕਰਾਂਗੇ-

### 1. ਸੂਫ਼ੀ ਕਾਵਿ-ਧਾਰਾ

ਪੰਜਾਬੀ ਸਾਹਿਤ ਦੇ ਆਦਿ ਕਾਲ ਵਿੱਚ ਬਾਬਾ ਫਰੀਦ ਦੇ ਆਗਮਨ ਨਾਲ ਪੰਜਾਬੀ ਸੂਫ਼ੀ ਕਾਵਿ ਧਾਰਾ ਆਰੰਭ ਹੁੰਦੀ ਹੈ। ਨਾਨਕ ਕਾਲ ਵਿੱਚ ਸ਼ਾਹ ਹੁਸੈਨ, ਸੁਲਤਾਨ ਬਾਹੂ, ਮੀਆਂ ਵਜੀਦ, ਸ਼ਾਹ ਸ਼ਰਫ ਬਟਾਲਵੀ ਆਦਿ ਸੂਫ਼ੀ ਕਵੀ ਇਸ ਧਾਰਾ ਦਾ ਵਿਕਾਸ ਕਰਦੇ ਹਨ। ਇਸ ਕਾਲ (18ਵੀਂ ਸੱਤੀ) ਵਿੱਚ ਸੂਫ਼ੀ ਕਵਿਤਾ ਆਪਣੇ ਸਿੱਖਰ ਤੇ ਪਹੁੰਚ ਜਾਂਦੀ ਹੈ। ਇਸ ਕਾਲ ਵਿੱਚ ਹੋਏ ਸੂਫ਼ੀ ਕਵੀਆਂ ਦਾ ਵੇਰਵਾ ਇਸ ਤਰ੍ਹਾਂ ਹੈ-

### (ੳ) ਬੁਲੇਸ਼ਾਹ (1680-1758 ਈ.) -

ਬੁਲੇਸ਼ਾਹ ਇਸ ਕਾਲ ਦਾ ਸਭ ਤੋਂ ਸ੍ਰੋਸ਼ਟ ਸੂਫ਼ੀ ਕਵੀ ਹੈ। ਉਸਨੂੰ ਪੰਜਾਬੀ ਸੂਫ਼ੀ ਕਾਵਿ ਦਾ ਸਿੱਖਰ ਵੀ ਕਿਹਾ ਜਾਂਦਾ ਹੈ। ਉਸਦਾ ਜਨਮ ਪਿੰਡ ਪਾਂਡੋਕੇ, ਤਹਿਸੀਲ ਕਸਰ, ਜ਼ਿਲਾ ਲਾਹੌਰ (ਪਾਕਿਸਤਾਨ) ਵਿੱਚ 1680 ਈ. (1130 ਹਿਜਰੀ) ਨੂੰ ਪਿਤਾ ਸਥੀ ਮੁਹੰਮਦ ਦੇ ਘਰ ਹੋਇਆ। ਉਹ ਮੁਸਲਮਾਨਾਂ ਦੇ 'ਸੱਯਦ' ਘਰਾਣੇ ਨਾਲ ਸੰਬੰਧਿਤ ਸੀ। ਉਸਦਾ ਬਚਪਨ ਦਾ ਨਾਂ 'ਅਬਦੂਲਾ' ਸੀ, ਜੋ ਉਸਦੀ 40ਵੀਂ ਗੰਢ ਦੇ ਅੰਤ ਵਿੱਚ ਵੀ ਦਰਜ ਹੈ-

'ਪੀਆ ਹੀ ਸਭ ਹੋ ਗਿਆ ਅਬਦੂਲਾ ਨਾਹੀਂ।'

ਬੁਲੇਸ਼ਾਹ ਦੇ ਪੂਰਵਜ਼ ਪਿੰਡ ਬਹਾਵਲਪੁਰ ਰਿਆਸਤ ਦੇ ਪਿੰਡ 'ਉੱਚ ਸ਼ਗੀਫ ਗੀਲਾਨੀਆਂ' ਦੇ ਰਹਿਣ ਵਾਲੇ ਸਨ। ਜੋ ਬਾਅਦ ਵਿੱਚ ਮਲਕਵਾਲ 'ਤੇ ਫਿਰ ਪਾਂਡੋਕੇ ਵਿੱਚ ਆ ਵਸਿਆ ਸੀ। ਮੌਲਵੀ ਗੁਲਾਮ ਮੁਰਤਜਾ ਪਾਸੋਂ ਉਸਨੇ ਮੁੱਢਲੀ ਵਿੱਦਿਆ ਪ੍ਰਾਪਤ ਕੀਤੀ ਤੇ ਬਾਅਦ ਵਿੱਚ ਉਨ੍ਹਾਂ ਨੇ ਕਾਦਰੀ ਸੰਪ੍ਰਦਾਇ ਦੇ ਉਸ ਸਮੇਂ ਦੇ ਪ੍ਰਸਿੱਧ ਸੂਫ਼ੀ ਸ਼ਾਹ ਇਨਾਇਤ ਕਾਦਰੀ ਦੀ ਲਾਹੌਰ ਜਾ ਕੇ ਮੁਗੀਦੀ ਧਾਰਨ ਕਰ ਲਈ। ਸ਼ਾਹ ਇਨਾਇਤ ਜਾਤ ਦੇ ਅਗਾਈਂ (ਨੀਵੀਂ ਜਾਤ) ਸੀ, ਬੁਲੇਸ਼ਾਹ ਨੇ ਉਨ੍ਹਾਂ ਦਾ ਪੱਕਾ ਸ਼ਰਧਾਲੂ ਬਣਨ ਲਈ ਪੂਰੀ ਵਾਹ ਲਾਈ ਤੇ ਕਿਹਾ ਜਾਂਦਾ ਹੈ ਕਿ ਜਦੋਂ ਬੁਲ੍ਹਾਂ ਉਨ੍ਹਾਂ ਪਾਸ ਗਿਆ ਤੇ ਰੱਬ ਨੂੰ ਪਾਉਣ ਦੀ ਵਿਧੀ ਪੁੱਛੀ ਤਾਂ ਸ਼ਾਹ ਇਨਾਇਤ ਨੇ ਪਹਿਲੀ ਗੱਲ ਵਿੱਚ ਹੀ ਛੂੰਘੀ ਰਮਜ਼ ਦੇ ਦਿੱਤੀ-

ਬੁੱਲਿਆ ਰੱਬ ਦਾ ਕੀ ਪਾਉਣਾ।  
ਐਧਰੋਂ ਪੁਟਣਾ ਉਧਰ ਲਾਉਣਾ।

ਸ਼ਾਹ ਇਨਾਇਤ ਕਾਦਰੀ ਦੀ ਮੌਤ ਪਿੱਛੋਂ ਬੁਲੇਸ਼ਾਹ ਉਸਦੀ ਗੱਦੀ ਉੱਪਰ ਬਿਰਾਜਮਾਨ ਹੋਏ ਅਤੇ ਲੰਗਭਰਾ ਤੀਹ ਸਾਲਾਂ ਤੱਕ ਸੂਫ਼ੀ ਵਿਚਾਰਾਂ ਦਾ ਪ੍ਰਚਾਰ ਕੀਤਾ। ਅੰਤ 1758 ਈ. (1171 ਹਿਜਰੀ) ਵਿੱਚ ਕਸਰ ਵਿਖੇ ਬੁਲੇਸ਼ਾਹ ਫੌਤ ਹੋ ਗਿਆ। ਉਥੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਉਸਦੀ ਮਜ਼ਾਰ ਬਣੀ ਹੋਈ ਹੈ, ਜਿੱਥੇ ਹਰ ਵਰ੍਷ ਮੁਹਰਮ ਦੇ ਮਹੀਨੇ ਉਸਦੀ ਯਾਦ ਵਿੱਚ ਮੇਲਾ ਭਰਦਾ ਹੈ। ਬਾਬਾ ਫਰੀਦ ਤੇ ਸ਼ਾਹ ਹੁਸੈਨ ਤੋਂ ਬਾਅਦ ਬੁਲੇਸ਼ਾਹ ਨੂੰ ਪੰਜਾਬੀ ਸੂਫ਼ੀ ਕਾਵਿ ਤੇ ਪੰਜਾਬ ਦੇ ਸੂਫ਼ੀਆਂ ਵਿੱਚ ਮਹੱਤਵਪੂਰਨ ਸਥਾਨ ਹਾਸਿਲ ਹੈ।

ਡਾ. ਲਾਜਵੰਤੀ ਰਾਮਾਕ੍ਰਿਸ਼ਨਾ, ਬੁਲੇਸ਼ਾਹ ਨੂੰ ਪੰਜਾਬੀ ਸੂਫ਼ੀ ਕਵੀਆਂ ਵਿੱਚੋਂ ਸੱਭ ਤੋਂ ਸ੍ਰੋਸ਼ਟ

ਮੰਨਦੀ ਹੋਈ ਉਸਦਾ ਦਰਜਾ ਜਗਤ ਪ੍ਰਸਿੱਧ ਸੂਫੀ ਸ਼ਮਸ ਤਬਰੇਜ਼ ਤੇ ਜਲਾਲੂਦੀਨ ਰੂਮੀ ਦੇ ਬਰਾਬਰ ਦਾ ਮੰਨਦੀ ਹੈ।

ਬੁਲੋਸ਼ਾਹ ਨੇ 156 ਕਾਫ਼ੀਆਂ, 48 ਦੋਹੜੇ, 40 ਗੰਢਾਂ, 03 ਸੀਹਰਫ਼ੀਆਂ, ਇਕ ਅਠਵਾਰਾਂ ਤੇ ਇੱਕ ਬਾਰਾਹਾਹ ਪੰਜਾਬੀ ਸੂਫੀ ਕਾਵਿ ਜਗਤ ਨੂੰ ਪ੍ਰਦਾਨ ਕੀਤਾ ਹੈ। ਉਸਦੀਆਂ ਕਾਫ਼ੀਆਂ ਨੇ ਬਹੁਤ ਪ੍ਰਸਿੱਧੀ ਹਾਸਿਲ ਕੀਤੀ ਹੈ। ਉਸਦੀ ਰਚਨਾ ਵਿੱਚ ਠੇਠ, ਸਾਦੀ ਤੇ ਲੋਕ ਪੱਧਰ ਦੀ ਬੋਲੀ ਤੇ ਸ਼ਬਦਾਵਲੀ ਦੀ ਵਰਤੋਂ ਹੈ। ਅਲੰਕਾਰਾਂ ਦੀ ਵਰਤੋਂ ਪੰਜਾਬੀ ਜੀਵਨ ਨਾਲ ਮੇਲ ਖਾਂਦੀ ਹੈ।

ਬੁਲੋਸ਼ਾਹ ਦੀ ਰਚਨਾ ਵਿੱਚ ਮੁਰਸੈਦ, ਭਗਤੀ, ਅਦਵੈਤਵਾਦ, ਧਾਰਮਿਕ ਪਾਖੰਡਾਂ, ਭਾਰਤੀ ਅਧਿਆਤਮਵਾਦ, ਸੂਫੀ ਸਿਧਾਂਤ ਅਤੇ ਸਮਕਾਲੀ ਅਵਸਥਾ ਦਾ ਬਤਾ ਸਹਿਜ ਭਾਵ ਵਿੱਚ ਚਿਤਰਨ ਕੀਤਾ ਗਿਆ ਹੈ। ਉਸਦੇ ਕਲਾਮ ਦੀ ਸਰੋਦੀ ਹੁਕ, ਬੇਬਾਕ ਸੁਰ ਤੇ ਸਰਲ ਭਾਸਾ ਉਸ ਨੂੰ ਪੰਜਾਬੀ ਦਾ ਹਰਮਨ ਪਿਆਰਾ ਸੂਫੀ ਕਵੀ ਬਣਾਉਂਦੀ ਹੈ। ਬੁਲੋਸ਼ਾਹ ਦੇ ਕਲਾਮ ਵਿੱਚੋਂ ਕੁਝ ਚੋਣਵੇ ਅੰਸ਼ ਇਸ ਤਰ੍ਹਾਂ ਹਨ-

- ਰਾਂਝਾ ਰਾਂਝਾ ਕਰਦੀ ਨੀ, ਮੈਂ ਆਪੇ ਰਾਂਝਾ ਹੋਈ।  
ਸੱਦੇ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾਂਹ ਆਖੋ ਕੋਈ।  
ਰਾਂਝਾ ਮੈਂ ਵਿੱਚ, ਮੈਂ ਰਾਂਝੇ ਵਿੱਚ, ਗੈਰ ਬਿਆਲ ਨਾਂਹ ਕੋਈ।  
ਮੈਂ ਨਹੀਂ, ਉਹ ਆਪ ਹੈ, ਆਪਣੀ ਆਪ ਕਰੇ ਦਿਲਜੋਈ।
- ਬੁੱਲੋਂ ਨੂੰ ਲੋਕੀਂ ਮੱਤੀ ਦੇਂਦੇ, ‘ਬੁਲਿਆ! ਤੂੰ ਜਾ ਬਹੁ ਮਸੀਤੀ।’  
ਵਿੱਚ ਮਸੀਤਾਂ ਕੀ ਕੁਝ ਹੁੰਦਾ! ਜੇ ਦਿਲੋਂ ਨਮਾਜ਼ ਨਾਂਹ ਕੀਤੀ।  
ਬਾਹਰੋਂ ਪਾਕ ਕੀਤੇ ਕੀ ਹੁੰਦਾ! ਜੇ ਅੰਦਰੋਂ ਨਾਂਹ ਗਈ ਪਲੀਤੀ।  
ਬਿਨ ਮੁਰਸ਼ਦ ਕਾਮਿਲ ਬੁਲਿਆ, ਤੇਰੀ ਐਵੇਂ ਗਈ ਇਬਾਦਤ ਕੀਤੀ।  
(ਦੋਹੜੇ)
- ਸ਼ਾਹ ਇਨਾਇਤ ਦੀਨ ਅਸਾਡਾ, ਦੀਨ ਦੁਨੀ ਮਕਬੂਲ ਅਸਾਡਾ।  
ਖੁੱਬੀਂ ਮੀਂਢੀ ਦਸਤ ਪਰਾਂਦਾ, ਫਿਰਾਂ ਉਜਾੜ ਉਜਾੜ,  
ਜੁਮੇ ਦੀ ਹੋਰੋ ਹੋਰ ਬਹਾਰ।  
(ਅਠਵਾਰਾ)
- ਗੰਢ ਪਹਿਲੀ ਨੂੰ ਖੋਲ੍ਹ ਕੇ, ਮੈਂ ਬੈਠੀ ਬਿਰਲਾਵਾਂ।  
ਓੜਕ ਜਾਵਣ ਜਾਵਣਾ, ਹੁਣ ਮੈਂ ਦਾਜ਼ ਰੰਗਾਵਾਂ।  
ਦੇਖੂੰ ਤਰੜ ਬਾਜ਼ਾਰ ਦੇ, ਸਭ ਰਸਤੇ ਲਾਗੇ।  
ਪੱਲੋਂ ਨਾਹੀਂ ਰੋਕੜੀ, ਸਭ ਮੁੜ ਸੇ ਭਾਗੇ।  
(ਗੰਢਾਂ)
- ਪੋਹ ਹੁਣ ਪੁੱਛੂੰ ਜਾ ਕੇ ਤੁਮ ਨਿਆਰੇ ਰਹੋ ਕਿਉਂ ਮੀਤ।  
ਕਿਸ ਮੋਹਨ ਮਨ ਮੋਹ ਲਿਆ, ਜੋ ਪੱਥਰ ਕੀਨੋ ਚੀਤ।  
(ਬਾਰੁਂ ਮਾਹ)
- ਜੇ- ਜੂਹਦ ਕਮਾਈ ਚੰਗੀ ਕਰੀਏ, ਜੇਕਰ ਮਰਨ ਤੋਂ ਅੱਗੇ ਮਰੀਏ।  
ਫਿਰ ਮੋਹੇ ਭੀ ਉਸ ਤੋਂ ਡਰੀਏ, ਮਤ ਮੋਇਆਂ ਨੂੰ ਪਕੜ ਮੰਗਾਵੇ।  
ਇਸ ਲਾਗੀ ਕੋ ਕੌਣ ਬੁਝਾਵੇ।  
(ਸ਼ੀਹਰਫ਼ੀ)

(ਆ) ਅਲੀ ਹੈਦਰ (1690 – 1751 ਈ.)—

ਫਜ਼ਲਦੀਨ ਲਾਹੌਰੀ ਦੀ ਪੁਸਤਕ ‘ਮਜ਼ਮੂਆਏ ਅਬਯਾਤੇ ਅਲੀ ਹੈਦਰ’ (1898 ਈ.) ਅਨੁਸਾਰ ਅਲੀ ਹੈਦਰ ਦਾ ਜਨਮ 1690 ਈ. ਵਿੱਚ ਜ਼ਿਲ੍ਹਾ ਮੁਲਤਾਨ ਦੇ ਪਿੰਡ ‘ਕਾਜ਼ੀਆਂ ਜਾਂ ਚੌਤਰਾ’ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਸੇਖ ਮੁਹੰਮਦ ਅਮੀਨ ਸੀ। ਉਹ ਗੀਲਾਨੀ ਸੱਯਦ ਸਨ। ਅਲੀ ਹੈਦਰ ਨੇ ‘ਖੁਆਜ਼ਾ ਫ਼ਖਰੁਦੀਨ ਦੇਹਲਵੀ’ ਦੀ ਮੁਰੀਦੀ ਧਾਰਨ ਕੀਤੀ। ਇਨ੍ਹਾਂ ਤੋਂ ਹੀ ਉਸਨੇ ਅਰਬੀ ਭਾਸ਼ਾ ਦੀ ਸਿੱਖਿਆ ਪ੍ਰਾਪਤ ਕੀਤੀ।

ਡਾ. ਗੁਰਦੇਵ ਸਿੰਘ ਨੇ ਆਪਣੀ ਪੁਸਤਕ ‘ਪੰਜਾਬੀ ਸੂਫੀ ਕਾਵਿ ਦਾ ਇਤਿਹਾਸ’ ਵਿੱਚ ਅਲੀਹੈਦਰ ਦੀਆਂ ਹੇਠ ਲਿਖੀਆਂ ਪੰਜਾਬੀ ਰਚਨਾਵਾਂ ਦਾ ਜ਼ਿਕਰ ਕੀਤਾ ਹੈ –

1. ਛੇ ਸੀਹਰਫੀਆਂ
2. ਇੱਕ ਨਜ਼ਮ
3. ਇੱਕ ਦੀਵਾਨ (ਸੀਹਰਫੀਆਂ ਵਿੱਚ)
4. ਫੁਟਕਲ ਸ਼ਿਆਰ (ਸੀਹਰਫੀਆਂ ਵਿੱਚ)
5. ਅੱਲਾਹ ਦੇ ਦਰਬਾਰ ਮੈਂ ਕੂਕਾਂ (ਨਾਅਤ ਦੇ ਰੂਪ ਵਿੱਚ)
6. ਕਿੱਸਾ ਹੀਰ-ਓ-ਰਾਂਝਾ (ਹੀਰ ਤੇ ਉਸਦੀ ਮਾਂ ਦਾ ਸੰਵਾਦ)

ਅਲੀ ਹੈਦਰ ਦੇ ਕਲਾਮ ਵਿੱਚ ਸੂਫੀਆਂ ਦੇ ਚਿਸ਼ਤੀ ਤੇ ਕਾਦਰੀ ਦੋਹਾਂ ਫਿਰਕਿਆਂ ਪ੍ਰਤੀ ਸ਼ਰਧਾ ਦੀ ਪੇਸ਼ਕਾਰੀ ਹੈ। ਜਿਸ ਤੋਂ ਇਸਦੇ ਦੋਹਾਂ ਫਿਰਕਿਆਂ ਨਾਲ ਜੁੜੇ ਹੋਣ ਦਾ ਸੰਕੇਤ ਮਿਲਦਾ ਹੈ। ਉਸਦਾ ਪੱਕੇ ਤੌਰ ਤੇ ਕਿਸੇ ਇਕ ਫਿਰਕੇ ਨਾਲ ਜੁੜੇ ਹੋਣ ਦਾ ਪਤਾ ਨਹੀਂ ਚੱਲਦਾ।

ਅਲੀ ਹੈਦਰ ਨੇ ਆਪਣੇ ਕਲਾਮ ਵਿੱਚ ਇਕ ਮੌਲਿਕ ਛੰਦ ਦੀ ਵਰਤੋਂ ਕੀਤੀ ਹੈ, ਜੋ ‘ਵਰਣਿਕ ਸਵੱਈਏ’ ਦਾ ਹੀ ਬਦਲਿਆ ਹੋਇਆ ਰੂਪ ਲੱਗਦਾ ਹੈ। ਉਸਦੀ ਬੋਲੀ ਉਪਰ ਪੱਛਮੀ ਪੰਜਾਬੀ ਦਾ ਪ੍ਰਭਾਵ ਹੈ। ਉਸਨੇ ਆਪਣੀਆਂ ਰਚਨਾਵਾਂ ਵਿੱਚ ਰਹਸ਼ਵਾਦੀ ਅਨੁਭਵ ਦੇ ਪ੍ਰਗਟਾਵੇ ਲਈ ਹੀਰ ਰਾਂਝੇ, ਸੱਸੀ-ਪੁੰਨੂ, ਮਿਰਜਾ-ਸਾਹਿਬਾਂ ਆਦਿ ਨੂੰ ਸੰਕੇਤਾਂ ਵਿੱਚ ਵਰਤਿਆ ਹੈ। ਜਿਵੇਂ-

ਦਾਲ ਦਿਲੇ ਦਾ ਮਹਰਮ ਰਾਂਝਾ, ਕੀਨੂੰ ਮੈਂ ਕੂਕ ਸੁਣਾਵਣਾ ਏਂ।  
ਆ ਲਬਾਂ ਉਤੇ ਜਿੰਦ ਖਲੋਤੀ, ਆਓ ਪਿਆਰਿਆਂ ਜੇ ਆਵਣਾ ਏਂ।

ਉਸਨੇ ਸੂਫੀ ਸਾਧਨਾ ਦੇ ਬੁਨਿਆਦੀ ਤੱਤ ‘ਇਸ਼ਕ’ ਨੂੰ ਸ਼ਿਸ਼ਟੀ ਵਿੱਚ ਰੱਬ ਲਈ ਸਭ ਤੋਂ ਵਧੀਆਂ ਤੁਹਫ਼ਾ ਮੰਨਿਆ ਹੈ। ਜਿਸ ਦਾ ਵਰਣਨ ਕਰਦਾ ਹੋਇਆ ਉਹ ਲਿਖਦਾ ਹੈ–

ਭੈਣਾਂ ਪੁਛਿਆ ਮੈਂ ਉਸ ਕਾਸਿਦ ਕੋਲੋਂ, ਜੋ ਮਹਿਰਮ ਸਭ ਅਸਰਾਰ ਦਾ ਏ।  
ਵੇਖਾਂ ਕਿਹੜੀ ਚੀਜ਼ ਅਜਾਇਬ ਤੁਹਫ਼ਾ, ਜੋ ਲਾਇਕ ਦਰਬਾਰ ਦਾ ਏ।  
ਹੈਦਰ ਆਖਿਆ ਕਾਸਿਦ ਉੱਥੇ, ਬਹੁਤ ਪਿਆਰ ਪਿਆਰ ਦਾ ਏ।

ਅਲੀ ਹੈਦਰ ਸੂਫੀ ਸ਼ਗੀਅਤ ਪ੍ਰਤੀ ਪੁਰਾ ਸਤਿਕਾਰ ਰੱਖਦਾ ਸੀ। ਉਸਨੇ ਸੂਫੀ ਰਹਿਤ ਮਰਿਆਦਾ, ਫਜ਼ਲ, ਰਜ਼ਾ, ਭਾਣਾ, ਅਸਲ, ਤਲਾਬ, ਸਿਕ, ਸਦਾਚਾਰਿਕ ਪੱਖ ਆਦਿ ਉੱਤੇ ਆਪਣੇ ਕਲਾਮ ਵਿੱਚ ਪੂਰਾ ਜ਼ੋਰ ਦਿੱਤਾ ਹੈ। ਇਸਦੇ ਨਾਲ ਹੀ ਉਸਦੇ ਕਲਾਮ ਵਿੱਚ ਦੇਸ਼ ਪਿਆਰ ਦੀ ਭਾਵਨਾ ਵੀ ਪ੍ਰਗਟ ਹੋਈ ਹੈ। ਤੁਰਾਨੀਆਂ ਦੇ ਹਮਲੇ ਸਮੇਂ ਉਹ ਦੇਸ਼ਵਾਸੀਆਂ ਨੂੰ ਸੰਗਠਿਤ ਰਹਿਣ ਲਈ ਪ੍ਰੇਰਿਤ ਕਰਦਾ ਹੋਇਆ ਲਿਖਦਾ ਹੈ –

ਜੇ ਜ਼ਹਿਰ ਨਹੀਂ ਜੋ ਖਾਇ ਮਰਨ, ਕੁਝ ਸ਼ਰਮ ਨਾ ਹਿੰਦੁਸਤਾਨੀਆਂ ਨੂੰ।  
ਕੀ ਹੋਇਆ ਇਨ੍ਹਾਂ ਰਾਜਿਆਂ ਨੂੰ, ਕੁਝ ਲੱਜ ਨਹੀਂ ਤੁਰਾਨੀਆਂ ਨੂੰ।

**(੯) ਫਰਦ ਫਕੀਰ (1720 – 1780 ਈ.)-**

ਫਰਦ ਫਕੀਰ ਦੇ ਜੀਵਨ ਵੇਰਵਿਆਂ ਸੰਬੰਧੀ ਬਹੁਤੀ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਉਹ ਪੁਰਾਤਨ ਪੰਜਾਬ ਦੇ ਪ੍ਰਸਿੱਧ ਸ਼ਹਿਰ ਗੁਜਰਾਤ (ਪਾਕਿਸਤਾਨ) ਦਾ ਜੰਮਪਲ ਦੱਸਿਆ ਜਾਂਦਾ ਹੈ। ਡਾ. ਗੁਰਦੇਵ ਸਿੰਘ ਉਸ ਦੁਆਰਾ ਰਚਿਤ ਰਚਨਾਵਾਂ ਦਾ ਵੇਰਵਾ ਇਸ ਤਰ੍ਹਾਂ ਦਿੰਦੇ ਹਨ -

- (ੳ) ਰੋਸ਼ਨ ਦਿਲ
- (ਅ) ਸੀਹਰਫੀ ਨਸੀਹਤ
- (ਇ) ਬਾਰਾਂ ਮਾਹ
- (ਸ) ਕਸਬ ਨਸਾਹ ਬਾਫਿੰਦਗਾਂ ਆਦਿ

ਫਰਦ ਫਕੀਰ ਸ਼ਰੀਅਤ ਦੇ ਕਾਇਦੇ ਵਿੱਚ ਰਹਿਣ ਵਾਲਾ ਸੂਫ਼ੀ ਹੈ ਪਰ ਨਾਲ ਹੀ ਉਸਦੀ ਰਚਨਾ ਵਿੱਚ ਕਾਜ਼ੀਆਂ, ਮੁਲਾਣਿਆਂ ਦੇ ਪਾਖੰਡ ਦਾ ਵਿਰੋਧ ਵੀ ਹੈ।

ਡਾ. ਲਾਜਵੰਤੀ ਰਾਮਾਕ੍ਰਿਸ਼ਨਾ ਨੇ ਉਸਨੂੰ ਇਕ 'ਸਾਧਾਰਨ ਪੱਧਰ ਦਾ ਸੂਫ਼ੀ ਕਵੀ' ਮੰਨਿਆ ਹੈ।

ਉਸ ਦੀ ਭਾਸ਼ਾ ਸਾਧਾਰਨ ਪੱਧਰ ਦੀ ਹੈ, ਪੰਤੂ ਅਰਬੀ-ਫਾਰਸੀ ਦੇ ਪ੍ਰਭਾਵ ਸਪੱਸ਼ਟ ਦਿਖਦੇ ਹਨ। ਕਿਤੇ-ਕਿਤੇ ਉਸਦੇ ਕਲਾਮ ਵਿੱਚ ਧਾਰਮਿਕ ਕੱਟੜਤਾ ਤੇ ਸੰਕੀਰਨ ਸੋਚ ਦਾ ਪ੍ਰਗਟਾਵਾ ਹੁੰਦਾ ਹੈ, ਜੋ ਉਸਨੂੰ ਸਾਧਾਰਨ ਪੱਧਰ ਦਾ ਸੂਫ਼ੀ ਕਵੀ ਬਣਾਉਂਦੇ ਹਨ। ਉਸਦੀ ਰਚਨਾ ਦਾ ਨਮੂਨਾ ਵੇਖਣ ਯੋਗ ਹੈ-

- ਹੁਣ ਸ਼ਰੀਅਤ ਚੱਲ ਤੂੰ, ਕਰ ਸੈਰ ਤਰੀਕਤ ਵੱਲ ਤੂੰ।  
ਕੋਈ ਸਮਝ ਹਕੀਕਤ ਗੱਲ ਤੂੰ, ਫਿਰ ਮਾਰਫਤੋਂ ਲੈ ਫੱਲ ਤੂੰ।
- ਹਾਕਮ ਹੋ ਕੇ ਬਹਿਣ ਗਲੀਚੇ, ਬਹੁਤਾ ਜੁਲਮ ਕਮਾਂਦੇ।  
ਮਿਹਨਤੀਆਂ ਨੂੰ ਕੰਮੀ ਆਖਣ, ਖੂਨ ਉਨ੍ਹਾਂ ਦਾ ਖਾਂਦੇ।  
ਪਕੜ ਵਗਾਰੀ ਲੈ ਲੈ ਜਾਵਣ, ਖੜ੍ਹ ਖੁਦਾ ਦਾ ਨਾਹੀਂ।  
ਫਰਦ ਫਕੀਰ ਦਰਦ ਮੰਦਾਂ ਦੀਆਂ, ਇਕ ਦਿਨ ਪੌਸਣ ਆਹੀਂ।
- ਜਿਹੜੇ ਇਲਮ ਖੁਦਾਇਦੇ, ਲਿਖੇ ਅੰਦਰ ਨੱਸ।  
ਉਹਨਾਂ ਨਾ ਤੁਲਾਵਣਾ ਰਾਮ, ਕ੍ਰਿਸ਼ਨ ਸਿਰ ਭੱਸ।

**(ੱਸ) ਸ਼ਾਹ ਮੁਰਾਦ (- 1702 ਈ.)-**

'ਸ਼ਾਹ ਮੁਰਾਦ' ਇਸ ਕਾਲ ਦਾ ਇਕ ਹੋਰ ਸੂਫ਼ੀ ਕਵੀ ਹੋਇਆ ਹੈ। ਉਸਦਾ ਜਨਮ ਪਿੰਡ ਪ੍ਰਾਨਪੁਰ ਤਹਿਸੀਲ ਚਕਵਾਲ ਜ਼ਿਲ੍ਹਾ ਜ਼ਿਹਲਮ (ਪਾਕਿਸਤਾਨ) ਵਿੱਚ ਹੋਇਆ। ਉਸਦਾ ਪਿਤਾ ਜਾਨ ਮੁਹੰਮਦ ਸਿੱਦੀਕੀ ਸੀ, ਜੋ ਕੁਰੈਸੀ ਖਾਨਦਾਨ ਵਿੱਚ ਸੀ। ਸ਼ਾਹ ਮੁਰਾਦ ਕਾਦਰੀ ਸੂਫ਼ੀ ਸਿਲਸਿਲੇ ਨਾਲ ਸੰਬੰਧਿਤ ਸੀ। ਉਸਨੇ ਪੰਜਾਬੀ ਵਿੱਚ ਸਤਵਾਰਾ, ਬਾਰਾਮਾਹ, ਗਾਜ਼ਲ ਅਤੇ ਬੈਂਤ ਆਦਿ ਕਾਵਿ-ਰੂਪਾਂ ਵਿੱਚ ਆਪਣੇ ਕਲਾਮ ਨੂੰ ਸਿਰਜਿਆ। ਉਸਦੀਆਂ ਪ੍ਰਸਿੱਧ ਰਚਨਾਵਾਂ ਇਹ ਹਨ -

- (੧) ਅਬਯਾਤ ਮੁਰਾਦ
- (੨) ਚਰਖਾ ਸ਼ਾਹ ਮੁਰਾਦ
- (੩) ਨੂਰ ਨਾਮਹ
- (੪) ਗੁਲਜ਼ਾਰਿ ਸ਼ਾਹ ਮੁਰਾਦ

ਸ਼ਾਹ ਮੁਰਾਦ ਦੀਆਂ ਗਾਜ਼ਲਾਂ ਰਾਹੀਂ ਉਸ ਦੀ ਕਾਵਿ ਕਲਾ ਵਧੇਰੇ ਨਿੱਖਰ ਕੇ ਸਾਹਮਣੇ ਆਉਂਦੀ ਹੈ। ਡਾ. ਗੁਰਦੇਵ ਸਿੰਘ ਸ਼ਾਹ ਮੁਰਾਦ ਨੂੰ ਪੰਜਾਬੀ ਗਾਜ਼ਲ ਦਾ ਬਾਨੀ ਆਖਦੇ ਹਨ। ਉਸਦੀਆਂ ਗਾਜ਼ਲਾਂ ਦੇ ਕੁਝ ਨਮੂਨੇ ਵੇਖਣਯੋਗ ਹਨ-

ਖੁਦਾਵੰਤਾ ਮਿਲਾ ਮੈਨੂੰ ਸੱਜਣ ਇਤਨੀਆਂ ਉਡੀਕਾਂ ਕਿਉਂ।  
 ਉਡੀਕਾਂ ਮੈਂ ਗਿਣਾ ਤਾਰੇ ਤੇ ਸਿਰ ਨੂੰ ਲਾਈਆਂ ਲੀਕਾਂ ਕਿਉਂ।  
 ਤੇਰੀ ਹਾਲਤ ਤੁਈਂ ਜਾਣੇ ਮੁਗਾਦ ਆਪਣੀ ਦੁਆ ਈਹਾ,  
 ਖੁਦਾਵੰਤਾ ਮਿਲਾ ਮੈਨੂੰ ਸੱਜਣ ਇਤਨੀਆਂ ਉਡੀਕਾਂ ਕਿਉਂ।

ਜਾਂ

ਬੁਲਬੁਲ ਬਹਿ ਕੇ ਗੁਲ ਬਿਨ ਰੋਏ ਜਾਰੋ ਜਾਰ।  
 ਕੁਮਗੀ ਕੂਕੇ ਸਰੂ ਬਿਨ ਕਦ ਅਜਾਇਬ ਯਾਰ।

ਸ਼ਾਹ ਮੁਗਾਦ ਧਾਰਮਿਕ ਦੀਵਾਰਾਂ ਦੀ ਵਲਗਣ ਵਿੱਚੋਂ ਨਿੱਕਲ ਕੇ ਪ੍ਰਭੂ ਦੀ ਬੰਦਰੀ ਕਰਨ ਵਾਲਾ  
 ਸੂਫ਼ੀ ਕਵੀ ਹੈ। ਉਹ ਆਪਣੇ ਕਲਾਮ ਰਾਹੀਂ ਇਸ਼ਕ ਹਕੀਕੀ ਤੱਕ ਪਹੁੰਚਣ ਦਾ ਪ੍ਰਗਟਾਵਾ ਕਰਦਾ ਹੈ। ਰਾਗ  
 ਕਾਨੜਾ, ਦੇਵਰਗੰਧਾਰੀ, ਜੈਜਾਵੰਤੀ, ਬਸੰਤ, ਰਾਮਕਲੀ ਆਦਿ ਵਿੱਚ ਉਸਦਾ ਕਲਾਮ ਸਿਰਜਿਆ ਗਿਆ  
 ਹੈ। ਆਪਣੀ ਰਚਨਾ ‘ਤੌਬਾਨਾਮਾ’ ਰਾਹੀਂ ਬਦੀਆਂ ਨੂੰ ਤਿਆਗ ਕੇ ਮੁੜ ਦੁਹਰਾਉਣ ਲਈ ਵਰਜਦਾ ਹੈ—

ਵਿੱਚ ਬਹਿਸ਼ਤ ਮੁਗਾਦਾਂ ਪਾਵੇ, ਜਿਸ ਹੱਥ ਨਾਲ ਗੌਹਰ ਤੌਬਾ।  
 ਕੀ ਦਿਲ ਵਿੱਚ ਗੁਨਾਹ ਤੇ ਮੂੰਹ ਤੌਬਾ, ਕਦੀ ਇਸ ਤੌਬਾ ਥੀਂ ਕਰ ਤੌਬਾ।

ਇਸ ਤੋਂ ਬਿਨਾ ਇਸ ਕਾਲ ਵਿੱਚ ਗੁਲਾਮ ਕਾਦਿਰਸ਼ਾਹ ਬਟਾਲਵੀ (1695- 1764 ਈ), ਮੀਆਂ  
 ਜਾਨ ਮੁਹੰਮਦ (1731- 1805 ਈ), ਅਬਦੁਲ ਵਹਾਬ ਸੱਚਲ (1740- 1826 ਈ), ਗੁਲਾਮ ਜੀਲਾਨੀ  
 ਰੋਹਤਕੀ (1749- 1819 ਈ) ਅਤੇ ਸ਼ਾਹ ਹਬੀਬ ਆਦਿ ਸੂਫ਼ੀ ਕਵੀਆਂ ਬਾਰੇ ਵੀ ਜ਼ਿਕਰ ਕੀਤਾ ਜਾਂਦਾ  
 ਹੈ। ਇਸ ਤਰ੍ਹਾਂ ਇਸ ਕਾਲ ਦੀ ਸੂਫ਼ੀ ਕਵਿਤਾ ਬੂਲ੍ਹੇ ਸ਼ਾਹ ਦੇ ਆਉਣ ਨਾਲ ਸਿਖਰ ਤੇ ਪੁਜਦੀ ਹੈ ਤੇ ਦੂਜੇ  
 ਕਵੀ ਇਸੇ ਪ੍ਰਭਾਵ ਅਧੀਨ ਆਪਣੀ ਰਚਨਾ ਰਚਦੇ ਹਨ।

## 2. ਕਿੱਸਾ ਕਾਵਿ ਧਾਰਾ

ਅਠਾਰਵੀਂ ਸਦੀ ਦੀ ਕਿੱਸਾ ਕਾਵਿ-ਧਾਰਾ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਸਬਾਨ ਰੱਖਦੀ ਹੈ। ਇਸ  
 ਕਾਲ ਵਿੱਚ ਹੋਏ ਕਿੱਸਾ ਕਵੀ ਪੰਜਾਬੀ ਕਾਵਿ ਦੀ ਵਿਰਾਸਤ ਨੂੰ ਅਪਨਾਉਂਦੇ ਹੋਏ ਉਸਨੂੰ ਬੁਲੰਦੀਆਂ ਤੱਕ  
 ਪਹੁੰਚਾਉਂਦੇ ਹਨ। ਇਸ ਕਾਲ ਦੇ ਕਿੱਸਾ ਕਵੀਆਂ ਦਾ ਵੇਰਵਾ ਇਸ ਤਰ੍ਹਾਂ ਹੈ—

### (ੳ) ਮੁਕਬਲ -

ਮੁਕਬਲ ਇਸ ਕਾਲ ਦਾ ਇਕ ਪ੍ਰਸਿੱਧ ਕਵੀ ਹੋਇਆ ਹੈ। ਉਸਦਾ ਪੁਰਾ ਨਾਂ ਸ਼ਾਹ ਜਹਾਨ ਸੀ ਅਤੇ  
 ‘ਮੁਕਬਲ’ ਉਸਦਾ ਤਖ਼ਲਸ ਸੀ। ਉਹ ਨੇਤ੍ਰਹੀਣ ਸੀ। ਉਸਦੀ ਜਨਮ ਮਿਤੀ ਅਤੇ ਜਨਮ ਸਥਾਨ ਸੰਬੰਧੀ  
 ਕੋਈ ਜਾਣਕਾਰੀ ਉਪਲਬਧ ਨਹੀਂ, ਪਰੰਤੂ ਉਸਨੇ ਆਪਣੇ ‘ਜੰਗਨਾਮੇ’ ਵਿੱਚ ਕੁਝ ਜਾਣਕਾਰੀ ਉਪਲਬਧ  
 ਕਰਵਾਈ ਹੈ—

ਸੈਹਰ ਜ਼ਕੀਦੋ ਪੰਜਵੀਂ, ਰੋਜ਼ ਦੋ ਸੰਬਾ ਪੀਰ।  
 ਯਾਰਾਂ ਸੈ ਤੇ ਸਠਵੀਂ, ਹਿਜਰੀ ਕਰ ਤਹਿਰੀਰ।  
 ਅਹਿਦ ਮੁਹੰਮਦ ਸ਼ਾਹ ਦਾ, ਸੰਨ ਉਨੱਤੀ ਜਾਣ।  
 ਇਹ ਰਿਸਾਲਾਂ ਜੋੜਿਆ, ਮੁਕਬਲ ਸ਼ਾਹ ਜਹਾਨ।  
 ਤਖ਼ਲਸ ਏਸ ਛਕੀਰ ਦਾ, ਮੁਕਬਲ ਹੈ ਮਸ਼ਹੂਰ।  
 ਇਹ ਆਜਿ਼ਜ਼ ਹੈ ਭਾਈਓ, ਅੱਖਾਂ ਥੀਂ ਮਾਜ਼ੂਰ।

ਇਸ ਤਰ੍ਹਾਂ ਉਸਦੇ ਜੰਗਨਾਮੇ ਦਾ ਰਚਨਾਕਾਲ ਸੰਨ 1747-48 ਬਣਦਾ ਹੈ। ਮੁਕਬਲ ਨੇ ਇਕ ਜੰਗਨਾਮਾ, ਇਕ ਸੀਹਰਫ਼ੀ (ਪੀਰਾਨ ਪੀਰ ਅਬਦੂਲ ਕਾਦਰ ਜੀਲਾਨੀ ਦੀ ਸਿਫ਼ਤ ਵਿੱਚ) ਅਤੇ ਕਿੱਸਾ ਹੀਰ ਦੀ ਰਚਨਾ ਕੀਤੀ। ਮੁਕਬਲ ਦੀ ਸਿਫ਼ਤ ਉਸਦੀ ਰਚਨਾਂ ‘ਕਿੱਸਾ ਹੀਰ’ ਕਰਕੇ ਹੁੰਦੀ ਹੈ। ਉਸਦੇ ਕਿੱਸੇ ਹੀਰ ਦੇ ਰਚਨਾਕਾਲ ਸੰਬੰਧੀ ਕੋਈ ਜਾਣਕਾਰੀ ਉਪਲੱਬਧ ਨਹੀਂ, ਵਿਦਵਾਨਾਂ ਦਾ ਮੰਨਣਾ ਹੈ ਕਿ ਉਸਨੇ ਕਿੱਸਾ ਹੀਰ ਦੀ ਰਚਨਾ ਜੰਗਨਾਮੇ ਤੋਂ ਪਹਿਲਾਂ ਕੀਤੀ ਹੋਵੇਗੀ ਕਿਉਂਕਿ ਜੇਕਰ ਪਿਛੋਂ ਰਚਨਾ ਕੀਤੀ ਹੁੰਦੀ ਤਾਂ ਉਸ ਵਿੱਚ ਰਚਨਾਕਾਲ ਦਾ ਜ਼ਿਕਰ ਕਰਨਾ ਸੀ।

ਮੁਕਬਲ ਤੋਂ ਪਹਿਲਾਂ ਕਿੱਸਾ ਕਵੀ ਦਮੇਦਰ ਅਤੇ ਅਹਿਮਦ ਗੁੱਜਰ ਦੋਵਾਂ ਨੇ ਹੀਰ ਦੀ ਰਚਨਾ ਕੀਤੀ ਹੋਈ ਸੀ। ਮੁਕਬਲ ਆਪਣੇ ‘ਕਿੱਸਾ ਹੀਰ’ ਵਿੱਚ ‘ਬੈਂਤ ਛੰਦ’ ਦੀ ਵਰਤੋਂ ਕਰਦਾ ਹੈ। ਇਸ ਤੋਂ ਪਹਿਲਾਂ ਅਹਿਮਦ ਗੁੱਜਰ ਵੀ ਹੀਰ ਦੇ ਕਿੱਸੇ ਲਈ ਇਸ ਛੰਦ ਦੀ ਵਰਤੋਂ ਕਰ ਚੁੱਕਾ ਸੀ। ਮੁਕਬਲ ਦੀ ਹੀਰ ਦੇ ਕੁੱਲ 533 ਬੰਦ ਹਨ। ਬੋਲੀ ਸ਼ੁਧ, ਠੇਠ, ਮੁਹਾਵਰੇਦਾਰ ਤੇ ਲਹਿਰੀ ਪ੍ਰਭਾਵ ਵਾਲੀ ਹੈ। ਕਿੱਸੇ ਦਾ ਆਰੰਭ ‘ਖੂਦਾ ਦੀ ਸਿਫ਼ਤ’ ਨਾਲ ਕੀਤਾ ਗਿਆ ਹੈ। ਬਾਅਦ ਵਿੱਚ ਕਿੱਸਾ ਰਚਣ ਦਾ ਕਾਰਨ ਦੱਸਦੇ ਹੋਏ ਕਹਾਣੀ ਨੂੰ ਸੰਖੇਪ ਅਤੇ ਸੂਟਰਬੱਧ ਰੂਪ ਵਿੱਚ ਪੇਸ਼ ਕੀਤਾ ਗਿਆ ਹੈ-

ਮੌਜੂ ਜੱਟ ਦਾ ਲਾਡਲਾ ਨਾਮ ਧੀਰੋ ਵਿੱਚ ਤਖਤ ਹਜ਼ਾਰੇ ਦੇ ਵੱਸਦਾ ਏ।  
ਮੰਹੇ ਝੜਨ ਗੁਲਾਬ ਦੇ ਛੁੱਲ ਤਾਜ਼ੇ ਜਦੋਂ ਖੁਲ੍ਹੇ ਕੇ ਸੋਹਣਾ ਹੱਸਦਾ ਏ।  
ਨੈਣੀ ਹੀਰ ਖੁਆਬ ਵਿੱਚ ਜ਼ਿਬਹ ਹੋਇਆ ਭੇਤ ਮੂਲ ਨ ਕਿਸੇ ਨੂੰ ਦੱਸਦਾ ਏ।  
ਦਿਨੋਂ ਰਾਤ ਮਾਸੂਕ ਦੇ ਦੇਖਣੇ ਨੂੰ ਪਿਆ ਮੁਕਬਲੀ ਵਾਂਗ ਤਰਸਦਾ ਏ।

ਮੁਕਬਲ ਨੇ ਵੀ ਪੰਜਾਂ ਪੀਰਾਂ ਤੇ ਇਸਤਰੀ ਨਿੰਦਿਆ ਦੀਆਂ ਕਥਾ-ਜੁਗਤਾਂ ਨੂੰ ਆਪਣੇ ਕਿੱਸੇ ਵਿੱਚ ਵਰਤਿਆ ਹੈ। ਇਸਤਰੀ ਨਿੰਦਿਆਂ ਦੀ ਕਥਾ-ਰੂੜੀ ਦਾ ਬਿਆਨ ਵੇਖਣ ਵਾਲਾ ਹੈ-

ਰਾਂਝਾ ਆਪਣਾ ਰੰਨਾ ਥੋਂ ਨਫ਼ਾ ਨਾਹੀਂ, ਰੰਨਾਂ ਨਾਲ ਨ ਦੋਸਤੀ ਲਾਈਏ ਜੀ।  
ਮਰਦਾਂ ਸੱਚਿਆ ਨੂੰ ਚਾ ਕਰਨ ਝੂਠੇ, ਵਾਰੇ ਰੰਨਾਂ ਦੇ ਮੂਲ ਨਾ ਜਾਈਏ ਜੀ।

— — — — —  
ਹੀਰ ਆਖਦੀ ਰੰਨਾਂ ਨੂੰ ਨਿਦ ਨਾਹੀਂ, ਮੀਆਂ ਸਭ ਰੰਨਾਂ ਬੁਰਿਆਰ ਨਾਹੀਂ।  
ਰੰਨਾਂ ਕੀਤੀਆਂ ਅੰਲੀਆਂ ਅੰਬੀਆਂ ਨੇ, ਇਹਨਾਂ ਰੰਨਾਂ ਬਗੈਰ ਸੰਸਾਰ ਨਾਹੀਂ।

ਮੁਕਬਲ ਦੀ ਹੀਰ ਦੇ ਬੈਂਤ ਲੰਮੀਆਂ ਧਾਰਨਾਂ ਵਾਲੇ ਹਨ। ਮੁਕਬਲ ਤੇ ਵਾਰਿਸ ਦੀ ਬੋਲੀ ਤੇ ਬੈਂਤ ਆਪਸ ਵਿੱਚ ਬਹੁਤ ਮਿਲਦੇ ਹਨ। ਮੁਕਬਲ ਦੇ ਬੈਂਤ ਚਾਰ-ਚਾਰ ਤੁਕਾਂ ਵਾਲੇ ਹਨ, ਜਦੋਂ ਕਿ ਵਾਰਿਸ ਇਸ ਸੀਮਾ ਨੂੰ ਉਲੰਘ ਜਾਂਦਾ ਹੈ। ਮੁਕਬਲ ਨੇ ਵੀ ਦੂਜੇ ਕਿੱਸਾਕਾਰਾਂ ਵਾਂਗ ਹਰ ਅਖੀਰਲੀ ਤੁੱਕ ਵਿੱਚ ਅੱਟਲ ਸੱਚਾਈ ਨੂੰ ਪੇਸ਼ ਕੀਤਾ ਹੈ। ਜਿਵੇ-

- ਸੋਈ ਲੈਣਗੇ ਮੁਕਬਲਾ ਜਾ ਅੱਗੇ,  
ਜਿੰਨ੍ਹਾਂ ਇਸ ਜਹਾਨ 'ਤੇ ਬੀ ਬੋਇਆ।
- ਉਸੇ ਰੁਖ ਦਾ ਮੁਕਬਲਾ ਬੁਰਾ ਮੰਗੇ,  
ਜਿਸ ਦਾ ਖਾਏਂ ਮੇਵਾ, ਮਾਣੇ ਛਾਉਂ ਮੀਆਂ।

ਇਸ ਤਰ੍ਹਾਂ ਮੁਕਬਲ ਹੀਰ ਦਾ ਪ੍ਰਸਿੱਧ ਕਿੱਸਾਕਾਰ ਹੋਇਆ ਹੈ, ਜਿਸ ਦੇ ਕਿੱਸੇ ਨੂੰ ਆਧਾਰ ਬਣਾ ਕੇ ਅੱਗੋਂ ਵਾਰਿਸ ਸ਼ਾਹ ਨੇ ਆਪਣੇ ਸ੍ਰੋਸ਼ਟ ਹੀਰ ਦੇ ਕਿੱਸੇ ਦੀ ਰਚਨਾ ਕੀਤੀ। ਅਹਿਮਦ ਯਾਰ ਕਿੱਸਾਕਾਰ ਮੁਕਬਲ ਦੀ ਪ੍ਰਸ਼ੰਸਾ ਵਿੱਚ ਲਿਖਦਾ ਹੈ ਕਿ -

‘ਮੁਕਬਲ ਵੀ ਹੋ ਚੁਕਾ ਮੁਕਬਲ ਆਪਣੇ ਵਿੱਚ ਜਮਾਨੇ।’

#### (ਆ) ਵਾਰਿਸ ਸ਼ਾਹ (1735-1784 ਈ.) -

ਵਾਰਿਸ ਸ਼ਾਹ ਦਾ ਕਿੱਸਾ ‘ਹੀਰ’ ਪੰਜਾਬੀ ਕਿੱਸਾ ਕਾਵਿ ਦੀ ਸਰਵੋਤਮ ਰਚਨਾ ਹੈ। ਜੋ ਇਸ ਕਾਲ ਵਿੱਚ ਰਚਿਆ ਗਿਆ। ਵਾਰਿਸ ਨੇ ਇਕੋ ਇੱਕ ‘ਕਿੱਸਾ ਹੀਰ’ ਦੀ ਰਚਨਾ ਹੀ ਕੀਤੀ। ਉਸਦੀ ਹੀਰ ਨੂੰ ਪੰਜਾਬੀ ਸਭਿਆਚਾਰ ਦਾ ਪ੍ਰਸ਼ਾਸਨ ਕਿਹਾ ਜਾਂਦਾ ਹੈ।

ਵਾਰਿਸ ਸ਼ਾਹ ਦਾ ਜਨਮ 1735 ਈ. ਵਿੱਚ ਪਿੰਡ ਜੰਡਿਆਲਾ ਸ਼ੇਰ ਬਾਂ, ਜ਼ਿਲ੍ਹਾ ਸ਼ੇਖਪੁਰਾ (ਪਾਕਿਸਤਾਨ) ਵਿੱਚ ਹੋਇਆ। ਉਸਦੇ ਪਿਤਾ ਦਾ ਨਾਂ ਸੱਯਦ ਗੁਲਸ਼ੇਰ ਸ਼ਾਹ ਸੀ। ਉਹ ਜਾਤ ਦਾ ਸੱਯਦ ਸੀ ਤੇ ਉਸਤਾਦ ‘ਮਖਦੂਮ ਮੁਰਤਜ਼ਾ’ ਦਾ ਚੇਲਾ ਸੀ। ਉਸਦੇ ਮਾਤਾ-ਪਿਤਾ ਬਚਪਨ ਵਿੱਚ ਹੀ ਛੌਂਤ ਹੋ ਗਏ ਸਨ। ਉਸਦੇ ਦੋ ਵੱਡੇ ਭਰਾ ਸਨ। ਕਾਦਰ ਸ਼ਾਹ ਤੇ ਬਹਾਦਰ। ਵਾਰਿਸ ਸ਼ਾਹ ਪੜ੍ਹਿਆ ਲਿਖਿਆ ਚੰਗਾ ਵਿਦਵਾਨ ਸੀ। ਉਸਦੇ ਗਿਆਨ ਦਾ ਘੇਰਾ ਵਿਸ਼ਾਲ ਸੀ ਤੇ ਪੰਜਾਬੀ, ਅਰਬੀ, ਫਾਰਸੀ ਆਦਿ ਭਾਸ਼ਾਵਾਂ ਦਾ ਚੰਗਾ ਜਾਣਕਾਰ ਸੀ। ਉਸਦੇ ਕਿੱਸੇ ਤੋਂ ਉਸ ਬਾਰੇ ਇਹ ਸਾਰੀਆਂ ਗੱਲਾਂ ਆਪਣੇ ਆਪ ਹੀ ਸਪਸ਼ਟ ਹੋ ਜਾਂਦੀਆਂ ਹਨ।

ਵਾਰਿਸ ਦੀ ਹੀਰ ਵਿੱਚ ਆਏ ਵੇਰਵੇ ਮੁਤਾਬਿਕ ਉਸਨੇ ਇਹ ਕਿੱਸਾ 1180 ਹਿਜਰੀ ਜਾਂ 1765 ਈ. ਵਿੱਚ ਰਚਿਆ। ਜੋ ਉਸਨੇ ਆਪਣੇ ਕਿੱਸੇ ਦੇ ਅਖੀਰ ਵਿੱਚ ਦਰਜ ਕੀਤਾ ਹੈ -

ਸਠ ਯਾਰਾਂ ਸੈ ਅੱਸੀਆਂ ਨਥੀ ਹਿਜਰਤ, ਲੰਮੇ ਦੇ ਵਿੱਚ ਤਿਆਰ ਹੋਈ।  
ਅਠਾਰਾਂ ਸੈ ਬਾਈਆਂ ਸੰਮਤ, ਰਾਜੇ ਬਿਕਰਮਾਜੀਤ ਅਨੁਸਾਰ ਹੋਈ।

ਵਾਰਿਸ ਨੇ ਆਪਣਾ ਕਿੱਸਾ ‘ਬੈਂਤ’ ਛੰਦ ਵਿੱਚ ਰਚਿਆ। ਪੰਜਾਬੀ ਕਿੱਸਾ ਕਾਵਿ ਦੇ ਇਤਿਹਾਸ ਵਿੱਚ ‘ਹੀਰ-ਵਾਰਿਸ’ ਬੈਂਤ-ਛੰਦ ਦੇ ਪ੍ਰਯੋਗ ਦੀ ਸਰਵੋਤਮ ਮਿਸਾਲ ਹੈ। ਹੀਰ-ਵਾਰਿਸ ਵਿੱਚ ਕਬਾ ਦਾ ਅੰਤ ਦੁਖਾਂਤਕ ਭਾਵ ਵਾਲਾ ਹੈ। ਹੀਰ ਵਾਰਿਸ ਪੰਜਾਬੀ ਕਿੱਸਿਆਂ ਵਿੱਚੋਂ ਸਭ ਤੋਂ ਵਿਸਥਾਰਮਈ ਕਿੱਸਾ ਵੀ ਹੈ। ਇਸ ਵਿੱਚ ਵਾਰਿਸ ਨੇ ਹੀਰ ਰਾਂਝੇ ਦੀ ਕਹਾਣੀ ਦੇ ਨਾਲ ਉਸ ਸਮੇਂ ਦੇ ਪੰਜਾਬੀ ਸਮਾਜ ਸਭਿਆਚਾਰ ਦੀ ਤਸਵੀਰ ਵੀ ਉਲੀਕੀ ਹੈ। ‘ਹੀਰ ਵਾਰਿਸ’ ਦੇ ਕੁੱਲ 611 ਬੰਦ ਹਨ, ਜਿਨ੍ਹਾਂ ਨੂੰ ਵੱਖ ਵੱਖ ਸੰਪਾਦਕਾਂ ਤੇ ਪ੍ਰਕਾਸ਼ਕਾਂ ਨੇ ਵਧਾ ਕੇ ਹਜ਼ਾਰ ਦੀ ਗਿਣਤੀ ਤੱਕ ਪਹੁੰਚਾ ਦਿੱਤੇ ਹਨ।

ਵਾਰਿਸ ਦੀ ਹੀਰ ਵਿੱਚ ਪੰਜਾਬੀ ਸਭਿਆਚਾਰ, ਇਸਲਾਮੀ ਮਿਥਿਹਾਸ, ਇਤਿਹਾਸ, ਸਭਿਆਚਾਰ, ਪੀਰ, ਧਾਰਮਿਕ ਰਸਮਾਂ, ਵਿਆਹ-ਪ੍ਰਣਾਲੀ, ਰਸਮ-ਰਿਵਾਜ਼, ਖਾਣ-ਪੀਣ, ਭਾਸ਼ਾ, ਕਲਾ ਆਦਿ ਹਰ ਖੇਤਰ ਦਾ ਵਰਣਨ ਕੀਤਾ ਗਿਆ ਹੈ। ਕਾਵਿ ਤੇ ਨਾਟ ਦੇ ਸੁਮੇਲ ਰਾਹੀਂ ਪਾਤਰਾਂ ਦੇ ਆਕਰਸ਼ਕ ਨਾਟਕੀ ਸੰਬਾਦ ਸਿਰਜੇ ਗਏ ਹਨ, ਜੋ ਪਾਤਰਾਂ ਦੀ ਮਨੋਵਿਗਿਆਨਕ ਸਥਿਤੀ ਦੀ ਵੀ ਭਰਪੂਰ ਉਸਾਰੀ ਕਰਦੇ ਹਨ। ਵਾਰਿਸ ਨੇ ਪੰਜਾਬੀ ਜਨਜੀਵਨ ਨਾਲ ਸੰਬੰਧਿਤ ਵੇਰਵਿਆਂ ਦੀ ਬੜੀ ਕਲਾਤਮਿਕ ਪੇਸ਼ਕਾਰੀ ਕੀਤੀ ਹੈ-

ਚਿੜੀ ਚੁਕਦੀ ਨਾਲ ਜਾਂ ਤੁਰੇ ਪਾਂਧੀ,  
ਪਈਆਂ ਢੁੱਧਾਂ ਦੇ ਵਿੱਚ ਮਧਾਣੀਆਂ ਨੀ।  
ਹੋਈ ਸੁਖਹ ਸਾਦਿਕ ਜਦੋਂ ਆਣ ਰੋਸ਼ਨ,  
ਤਦੋਂ ਲਾਲੀਆਂ ਆਣ ਚਿਚਲਾਣੀਆਂ ਨੀ।  
ਲਈਆਂ ਕੱਢ ਹਰਨਾਲੀਆਂ ਹਾਲੀਆਂ ਨੇ,  
ਸੈਆਂ ਭੁੰਇ ਨੂੰ ਜਿਨ੍ਹਾਂ ਨੇ ਲਾਣੀਆਂ ਨੀ।  
ਘਰਬਾਰਨਾਂ ਚੁੱਕੀਆਂ ਝੋੜੀਆਂ ਨੀ,  
ਜਿਨ੍ਹਾਂ ਤੌਣਾਂ ਗੁੰਨ ਪਕਾਣੀਆਂ ਨੀ।

ਇਸ ਦੇ ਨਾਲ ਹੀ ਵਾਰਿਸ ਨੇ ਹੀਰ ਦੀ ਸੁੰਦਰਤਾ ਦਾ ਵਰਣਨ ਵੀ ਬੜੀ ਕਲਾਤਮਿਕਤਾ ਨਾਲ ਕੀਤਾ ਹੈ, ਜੋ ਈਗਾਨੀ ਅੰਗ-ਪ੍ਰਤਿਅੰਗ ਵਰਣਨ ਵਿਧੀ ਦਾ ਅਨੁਸਰਨ ਜਾਪਦਾ ਹੈ-

ਹੋਠ ਸੁਰਖ ਯਾਕੂਤ ਜਿਉਂ ਲਾਲ ਚਮਕਣ,  
ਠੱਡੀ ਸਿਉਂ ਵਲਾਇਤੀ ਸਾਰ ਵਿੱਚੋਂ।  
ਨਕ ਅਲੜ ਹੁਸੈਨੀ ਦਾ ਪਿਪਲਾ ਈ,  
ਜੁਲਫ਼ਾਂ ਨਾਗ ਖੜਾਨੇ ਦੀ ਬਾਰ ਵਿੱਚੋਂ।  
ਦੰਦ ਚੰਬੇ ਦੀ ਲੜੀ ਕਿ ਹੰਸ ਮੌਤੀ,  
ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ।  
ਲੱਕ ਚੀਨ ਕਸ਼ਮੀਰ ਤਸਵੀਰ ਜੱਟੀ,  
ਕੱਦ ਸਰੂ ਬਹਿਸ਼ਤ ਗੁਲਜ਼ਾਰ ਵਿੱਚੋਂ।

ਵਾਰਿਸ ਨੇ ਆਪਣੇ ਕਿੱਸੇ ਨੂੰ ਸੁਫ਼ੀ ਰੰਗ ਵਿੱਚ ਰੰਗ ਕੇ ਪੇਸ਼ ਕੀਤਾ ਹੈ। ਕਿੱਸੇ ਵਿੱਚ ਮੰਗਲਾਚਰਨ ਤੋਂ ਲੈ ਕੇ ਅੰਤ ਤੱਕ ਥਾਂ-ਪੁਰ-ਥਾਂ ਸੂਫ਼ੀ-ਰੰਗ ਦੀਆਂ ਮਿਸਾਲਾਂ ਭਰੀਆਂ ਪਈਆਂ ਹਨ। ਕਿੱਸੇ ਦੇ ਅੰਤ ਵਿੱਚ ‘ਹੀਰ’ ਨੂੰ ਰੂਹ ਤੇ ‘ਰਾਂਝੇ’ ਨੂੰ ‘ਸਰੀਰ’ ਦੀ ਉਪਮਾ ਦੇ ਕੇ ਆਤਮਾ-ਪਰਮਾਤਮਾ ਦੇ ਮੇਲ ਨੂੰ ਸਾਕਾਰ ਕਰਨ ਦੀ ਸਫ਼ਲ ਕੋਸ਼ਿਸ਼ ਕੀਤੀ ਗਈ ਹੈ –

ਹੀਰ ਰੂਹ ਤੇ ਚਾਕ ਕਲਬੂਤ ਜਾਣੋ,  
ਬਾਲਨਾਥ ਏਹ ਪੀਰ ਬਣਾਇਆ ਈ।

ਪੰਜ ਪੀਰ ਨੀ ਪੰਜ ਹਵਾਸ ਤੇਰੇ,  
ਜਿਨ੍ਹਾਂ ਬਾਪਨਾ ਤੁਧ ਨੂੰ ਲਾਇਆ ਈ।

ਵਾਰਿਸ ਨੇ ਕਿੱਸਾ-ਕਾਵਿ ਦੀ ਪ੍ਰਚਲਿਤ ਕਥਾ ਰੁੜੀ ‘ਇਸਤਰੀ-ਨਿੰਦਿਆਂ’ ਨੂੰ ਵੀ ਆਪਣੇ ਕਿੱਸੇ ਵਿੱਚ ਸਥਾਨ ਦਿੱਤਾ ਹੈ। ਜਿਸ ਵਿੱਚ ਉਹ ਪੂਰਬਕਾਲੀ ਕਿੱਸਾਕਾਰਾਂ ਦਾ ਹੀ ਅਨੁਸਰਨ ਕਰਦਾ ਹੈ –

ਤੁਸਾਂ ਛੱਤਰੇ ਮਰਦ ਬਣਾ ਦਿੱਤੇ, ਸੱਪ ਰੱਸੀਆਂ ਦੇ ਕਰੋ ਡਾਰੀਓ ਨੀ।  
ਰਾਜੇ ਭੋਜ ਦੇ ਮੂੰਹ ਲਗਾਮ ਦੇ ਕੇ, ਚੜ ਦੌੜੀਆਂ ਹੋ ਟੂਣੇ ਹਾਰੀਓ ਨੀ।  
ਕੌਰੋਂ ਪਾਂਡਵਾਂ ਦੀ ਸਫ਼ਾ ਗਾਲ ਸੁੱਟੀ, ਜ਼ਰਾ ਗੱਲ ਦੇ ਨਾਲ ਬੁਰਿਆਰੀਓ ਨੀ।  
ਰਾਵਣ ਲੰਕ ਲੁਟਾਇ ਕੇ ਗਰਕ ਹੋਇਆ, ਵਾਰਿਸ ਸ਼ਾਹ ਦੀਓ ਮਾਰੀਓ ਨੀ।

ਵਾਰਿਸ ਦੀ ਬੋਲੀ ਠੇਠ, ਸ਼ੁੱਧ ਅਤੇ ਮੁਹਾਵਰੇਦਾਰ ਪੰਜਾਬੀ ਹੈ। ਜਿਸ ਵਿੱਚ ਲਹਿੰਦੀ ਤੇ ਫਾਰਸੀ ਸ਼ਬਦਾਵਾਲੀ ਦਾ ਭਰਪੂਰ ਪ੍ਰਯੋਗ ਕੀਤਾ ਹੈ। ਵਾਰਿਸ ਦੀ ਭਾਸ਼ਾਈ ਸੰਜਮਤਾ ਅਤੇ ਸ਼ਬਦਾਂ ਦਾ ਸੁੰਦਰ ਸੰਯੋਜਨ ਉਸਦੀ ਭਾਸ਼ਾ ਪ੍ਰਬੰਨਤਾ ਦੀਆਂ ਉਤਮ ਮਿਸਾਲਾਂ ਹਨ। ਉਸ ਦੀ ਭਾਸ਼ਾ ਢੁੱਕਵੀਂ ਹੈ, ਜੋ ਥਾਂ-ਪੁਰ-ਥਾਂ ਮੁਹਾਵਰੇ ਤੇ ਅਖੌਤਾਂ ਵਿੱਚ ਤਬਦੀਲ ਹੋ ਗਈ ਹੈ। ਵਾਰਿਸ ਦੇ ਕਿੱਸੇ ਵਿੱਚ ਆਈਆਂ ਕਈ ਪੰਗਤੀਆਂ ਅਖਾਣ ਬਣਨ ਦੀ ਸਮਰੱਥਾ ਰੱਖਦੀਆਂ ਹਨ –

- ਵਾਰਿਸ ਸ਼ਾਹ ਨ ਆਦਤਾਂ ਜਾਂਦੀਆਂ ਨੇ,  
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।
- ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜ਼ਾਂ,  
ਉਹੋ ਬੁਲਬੁਲਾਂ ਬਕ ਮਰੀਂਦੀਆਂ ਨੀ।
- ਵਾਰਿਸ ਸ਼ਾਹ ਛਪਾਈਏ ਖਲਕ ਕੋਲੋਂ,  
ਭਾਵੇਂ ਆਪਣਾ ਹੀ ਗੁੜ ਖਾਈਏ ਜੀ।

-      ਕੱਖਾਂ ਵਿੱਚ ਨਾ ਕਈ ਅੰਗਾਰ ਛੁਪਣ,  
ਲੱਗੀ ਅੱਗ ਨਾ ਛੁਪਾਈ ਛੰਨ ਹੀਰੇ।

ਇਸੇ ਕਾਵਿ ਸਮੱਗਰਥਾ ਕਾਰਨ ਵਾਰਿਸ ਨੂੰ 'ਸ਼ਾਹਾਂ ਦਾ ਸ਼ਾਹ' ਕਿਹਾ ਜਾਂਦਾ ਹੈ ਤੇ ਇਸਦੀ ਰਚਨਾ ਹੀਰ ਨੂੰ ਪੰਜਾਬੀਆਂ ਦੀ 'ਅੰਜੀਲ' ਹੋਣ ਦਾ ਮਾਣ ਹਾਸਿਲ ਹੈ। ਵਾਰਿਸ ਤੇ ਉਸਦੇ ਕਿੱਸੇ ਹੀਰ ਦੀ ਪ੍ਰਸ਼ੰਸ਼ਾ ਕਰਦਾ ਹੋਇਆ ਮੁੰਮਦ ਬਖਸ਼ ਆਪਣੀ ਰਚਨਾ 'ਸੈਡੁਲ ਮਲੂਕ' ਵਿੱਚ ਵਾਰਿਸ ਨੂੰ 'ਸੁਖਨ ਦਾ ਵਾਰਿਸ' ਕਹਿ ਕੇ ਉਪਮਾਉਂਦਾ ਹੈ। ਉਹ ਲਿਖਦਾ ਹੈ-

ਵਾਰਿਸ ਸ਼ਾਹ ਸੁਖਨ ਦਾ ਵਾਰਿਸ, ਨਿੰਦੇ ਕੌਣ ਉਨ੍ਹਾਂ ਨੂੰ,  
ਹਰਫ ਉਹਦੇ ਤੇ ਉਂਗਲ ਧਰਨੀ, ਨਾਹੀਂ ਕਦਰ ਅਸਾਂ ਨੂੰ।

ਵਾਰਿਸ ਦੇ ਕਿੱਸੇ ਹੀਰ ਤੋਂ ਬਿਨਾਂ ਡਾ. ਮੋਹਨ ਸਿੰਘ ਦੀਵਾਨਾ ਨੇ ਉਸਦੀ ਲਿਖੀ ਹੋਈ ਇੱਕ 'ਸੀਹਰਫੀ' ਅਤੇ 'ਕਿੱਸਾ ਸੱਸੀ' ਬਾਰੇ ਵੀ ਜਿਕਰ ਕੀਤਾ ਹੈ। ਇਸ ਤੋਂ ਬਿਨਾਂ ਉਰਦੂ ਜੁਥਾਨ ਦੇ ਪ੍ਰਸਿੱਧ ਥੋੜੀ ਹਾਫਿਜ਼ ਮਹਿਮੂਦ ਸੀਰਾਨੀ ਨੇ ਆਪਣੀ ਪੁਸਤਕ 'ਪੰਜਾਬ ਮੇਂ ਉਰਦੂ' ਵਿੱਚ ਵਾਰਿਸ ਸ਼ਾਹ ਦੀ ਇਕ ਉਰਦੂ ਗਜ਼ਲ ਵੀ ਪੇਸ਼ ਕੀਤੀ ਹੈ। ਪਰੰਤੂ ਵਾਰਿਸ ਸ਼ਾਹ ਦੀ ਮਕਬੂਲਤਾ ਉਸਦੇ 'ਕਿੱਸਾ ਹੀਰ' ਨਾਲ ਹੀ ਜੁੜੀ ਹੋਈ ਹੈ।

#### (ਈ) ਮੀਆਂ ਚਿਰਾਗ ਅੱਵਾਨ -

ਮੀਆਂ ਚਿਰਾਗ ਅੱਵਾਨ ਪਿੰਡ ਬੇਟੜ, ਜ਼ਿਲਾ ਡੇਰਾ ਗਾਜ਼ੀ ਖਾਂ (ਪਾਕਿਸਤਾਨ) ਦਾ ਵਸਨੀਕ ਸੀ। ਇਸ ਦਾ ਪੁਰਾ ਨਾਂ 'ਚਿਰਾਗਦੀਨ' ਸੀ ਤੇ ਉਪਨਾਮ ਵੱਜੋਂ 'ਚਿਰਾਗ' ਲਿਖਦਾ ਸੀ। ਇਸ ਦਾ ਜਨਮ ਅਵਾਣਾਂ ਦੇ ਘਰ ਹੋਇਆ ਸੀ। ਵਿਦਵਾਨਾਂ ਦਾ ਮੰਨਣਾ ਹੈ ਕਿ ਇਸਨੇ ਅੰਰਗਜ਼ੇਬ ਦੇ ਪੁੱਤਰ ਸ਼ਹਿਜਾਦਾ ਮੁਅੱਜ਼ਮ ਬਹਾਦਰ ਸ਼ਾਹ ਦੀ ਪੇਰਨਾ ਸਦਕਾ 'ਹੀਰ ਰਾਝੇ' ਦਾ ਕਿੱਸਾ 1709 - 10 ਈ. (1121 ਹਿਜਰੀ) ਦੌਰਾਨ ਲਿਖਿਆ। ਇਸਦੇ ਕਿੱਸੇ ਵਿੱਚ ਲਹਿੰਦੀ ਉਪਭਾਸ਼ਾ ਤੇ ਅਰਬੀ-ਫਾਰਸੀ ਦੀ ਵਧੇਰੇ ਰੰਗਤ ਹੋਣ ਕਾਰਨ ਇਸਨੂੰ ਜਿਆਦਾ ਪ੍ਰਸਿੱਧੀ ਨਹੀਂ ਮਿਲੀ। ਉਸਨੇ ਕਿੱਸੇ ਵਿੱਚ 'ਦਵੈਯਾ ਛੰਦ' ਵਰਤਿਆ ਹੈ। ਕਵਿਤਾ ਸਿੱਧੀ-ਸਾਦੀ ਹੈ। ਕਹਾਣੀ ਪੂਰੀ ਹੈ, ਪਰ ਕਿੱਸਾ ਸੰਖੇਪ ਹੈ। ਆਪਣੇ ਸਮੇਂ ਦੇ ਸਮਾਜ ਸਭਿਆਚਾਰ ਦਾ ਵੀ ਭਰਪੂਰ ਚਿਤਰਨ ਹੈ। ਇਸ ਦੀ ਮਿਸਾਲ ਵੇਖਣਯੋਗ ਹੈ -

ਵਕਤ ਸੁਧਹ ਪਰਭਾਤ ਨੁਗਾਨੀ ਪੜਿਆ ਵਿਆਹ ਮੁਮਤਾਜ਼ੀ।  
ਮੱਲ ਖੁਰੇ ਖਿਨ ਮੱਲ ਫਟੇ ਤਨ ਖਾਨ ਸਿਆਲ ਨਿਆਜ਼ੀ।  
ਸ਼ਾਦੀ ਵਿੱਚ ਮੁਬਾਰਕਬਾਦੀ ਖੇੜੇ ਝੱਲਣ ਤਰਾਜ਼ੀ।  
ਦੇਖ ਚਰਾਜ ਘਰਾਂ ਦੀ ਸ਼ਾਦੀ ਫਲਕ ਕਰੇਂਦਾ ਬਾਜ਼ੀ।

#### (ਸ) ਆਡਤ ਕਵੀ -

ਇਸ ਕਵੀ ਦੇ ਜੀਵਨ ਸੰਬੰਧੀ ਕੋਈ ਜਾਣਕਾਰੀ ਉਪਲਬਧ ਨਹੀਂ। ਡਾ. ਮੋਹਨ ਸਿੰਘ ਦੀਵਾਨਾ, ਇਸ ਨੂੰ ਮੁਸਲਮਾਨ ਕਵੀ ਮੰਨਦੇ ਹਨ। ਜਿਸਨੇ 1711 - 12 ਈ. (1123 ਹਿਜਰੀ) ਵਿੱਚ 'ਸੱਸੀ ਪੁੰਨੂੰ' ਦੀ ਪ੍ਰੇਮ ਕਹਾਣੀ ਨੂੰ ਪਹਿਲੀ ਵਾਰ ਪੰਜਾਬੀ ਵਿੱਚ ਲਿਖਿਆ, ਉਹ ਅਸਲੋਂ ਆਡਤ ਹੀ ਹੈ। ਆਡਤ ਕਵੀ ਦੀਆਂ ਦੋ ਰਚਨਾਵਾਂ ਮਿਲਦੀਆਂ ਹਨ - ਇੱਕ 'ਦੋਹੜੇ ਸੱਸੀ ਕੇ' ਤੇ ਦੂਜੀ 'ਮਾਝਾਂ ਸੱਸੀ ਕੀਆਂ'। ਪਹਿਲੀ ਰਚਨਾ 90 ਬੰਦਾਂ ਤੇ ਦੂਜੀ ਰਚਨਾ 13 ਬੰਦਾਂ ਵਿੱਚ ਲਿਖੀ ਹੋਈ ਹੈ। ਦਮੋਦਰ ਤੋਂ ਬਾਅਦ ਆਡਤ ਕਵੀ ਹੀ ਲਹਿੰਦੀ ਉਪਭਾਸ਼ਾ ਵਿੱਚ ਆਪਣੀ ਕਵਿਤਾ ਰਚ ਕੇ ਉਸ ਨੂੰ ਮਾਨ ਬਖਸ਼ਦਾ ਹੈ। ਇਸ ਰਚਨਾ ਉੱਪਰ ਵੀ ਅਰਬੀ-ਫਾਰਸੀ ਦਾ ਬਹੁਤ ਪ੍ਰਭਾਵ ਹੈ। ਕਿਹਾ ਜਾਂਦਾ ਹੈ ਕਿ ਆਡਤ ਕਵੀ ਦੁਆਰਾ ਅਠਾਰ੍ਵਵੀਂ ਸਦੀ ਵਿੱਚ ਰਚਿਤ ਸੱਸੀ ਪੁੰਨੂੰ ਦੀ ਇਸੇ ਕਹਾਣੀ ਨੂੰ ਅੱਗੇ ਜਾ ਕੇ ਹਾਜ਼ਮ ਵਰਤਦਾ ਤੇ ਸਿਖਰ 'ਤੇ ਪਹੁੰਚਾਉਂਦਾ ਹੈ।

ਆਡਤ ਦੀਆਂ ਰਚਨਾਵਾਂ ਵਿੱਚ ਬਿਆਨ ਸਿੱਧਾ-ਸਾਦਾ ਤੇ ਸੰਖੇਪਤਾ ਭਰਪੂਰ ਹੈ, ਜੋ ਆਮ ਜੀਵਨ ਦੇ ਬਿਲਕੁਲ ਨਿਕਟ ਹੈ। ਪੁੰਨ੍ਹ ਨੂੰ ਭਰਾਵਾਂ ਦੁਆਰਾ ਸ਼ਰਾਬ ਪਿਲਾ ਕੇ ਲੈ ਜਾਣ ਤੋਂ ਬਾਅਦ ਸੱਸੀ ਨੂੰ ਪੱਤਾ ਲੱਗਣ 'ਤੇ ਜੋ ਉਸਦੀ ਮਨ ਦੀ ਅਵਸਥਾ ਹੁੰਦੀ ਹੈ, ਉਸਦਾ ਪ੍ਰਗਟਾਵਾ ਵੇਖਣ ਵਾਲਾ ਹੈ-

ਮੈਂ ਕੁ ਖਬਰ ਨਾ ਹੋਈ ਭੋਗ, ਹੋਤ ਫਿਵਾਲੇ ਆਏ।  
ਪਿਲਵਾਏ ਸ਼ਰਾਬ ਕੀਤੇ ਨੇ ਖੀਵਾ, ਰਾਤੀ ਘਣ ਸਿਧਾਏ।  
ਸੁਝੀ ਨਿੰਦ ਅਵੇਰੀ ਆਈਂ, ਮੈਂ ਕੂੰ ਕਉਣ ਜਗਾਏ।  
ਆਡਤ ਉਠਿ ਕਰਾਹੁ ਛੋਖੇ, ਪੁਨਣ ਨਜ਼ਰ ਨ ਆਏ।

#### (ਹ) ਹਾਮਦ ਸ਼ਾਹ ਅੱਬਾਸੀ -

ਹੀਰ ਦੇ ਕਿੱਸਾਕਾਰਾਂ ਵਿੱਚ 'ਹਾਮਦ' ਦਾ ਨਾਂ ਵੀ ਵਰਣਨਯੋਗ ਹੈ। ਇਸ ਦਾ ਪੁਰਾਨਾ 'ਹਾਮਦ ਸ਼ਾਹ' ਸੀ ਤੇ ਜਾਤ ਦਾ ਅੱਬਾਸੀ ਸੱਯਦ ਸੀ। ਇਸ ਦੇ ਪਿਤਾ ਦਾ ਨਾ ਸੱਯਦ ਅਤਾਉਲਾ ਸੌਂ, ਜੋ ਈਰਾਨ ਤੋਂ ਪੰਜਾਬ ਵਿੱਚ ਧਰਮ ਪੁਰਾਰ ਦੇ ਉਦੇਸ਼ਹਿੱਤ ਆਏ ਸਨ। 'ਹਾਮਦ' ਉਸਦਾ ਕਾਵਿ ਤਖੱਲਸ਼ ਹੈ। ਉਹ ਆਪਣੀ ਰਚਨਾ 'ਜੰਗਿ ਹਾਮਦ' ਵਿੱਚ ਲਿਖਦਾ ਹੈ ਕਿ ਉਸਨੇ ਇਹ ਰਚਨਾ ਵੀਹਾਂ ਵਰਿਆਂ ਦੀ ਉਮਰ ਵਿੱਚ ਲਿਖਣੀ ਸ਼ੁਰੂ ਕੀਤੀ, ਜੋ 10 ਸਾਲਾਂ ਵਿੱਚ ਸੰਪੂਰਨ ਹੋਈ। ਇਸ ਸਮੇਂ 1191 ਹਿਜਰੀ ਦਾ ਸੰਨ ਸੀ, ਜਿਵੇਂ -

ਹਿਜਰਤ ਬਾਅਦ ਰਸੂਲ ਦੇ ਜਿਸ ਦਿਨ ਬੀਆਂ ਤਯਾਰ।  
ਆਹਾ ਸੰਨ ਇਕਾਨਵੇਂ ਇਕ ਸੌ ਇਕ ਹਜ਼ਾਰ।

ਇਸ ਤੋਂ ਸੱਪੱਸ਼ਟ ਹੈ ਕਿ ਹਾਮਦ ਦਾ ਜਨਮ 1748 ਈ. (1161 ਹਿਜਰੀ) ਵਿੱਚ ਹੋਇਆ। ਇਸ ਨੂੰ ਆਪਣੇ ਪਿਂਡ ਚੌਤਾਂ ਤਹਿਸੀਲ ਪਠਾਨਕੋਟ ਵਿੱਚ ਹੀ ਇਮਾਮ ਦਾ ਕੰਮ ਮਿਲ ਗਿਆ। ਇਸ ਨੂੰ ਹਿੰਦੀ ਤੇ ਸੰਸਕ੍ਰਿਤ ਭਾਸ਼ਾਵਾਂ ਦੇ ਨਾਲ-ਨਾਲ ਜੋਤਿਸ਼-ਸ਼ਾਸਤ੍ਰ ਦਾ ਵੀ ਗਿਆਨ ਪ੍ਰਾਪਤ ਸੀ। ਇਸ ਦੀਆਂ ਰਚਨਾਵਾਂ ਇਸ ਪ੍ਰਕਾਰ ਹਨ-

1. ਜੰਗਿ ਹਾਮਦ
2. ਅਖਬਾਰਿ ਹਾਮਦ
3. ਗੁਲਜਾਰਿ ਹਾਮਦ
4. ਤਫਸੀਰਿ ਹਾਮਦ
5. ਡਕਰਨਾਮਾ
6. ਹੀਰ ਹਾਮਦ

ਇਸ ਵਿੱਚ ਪਹਿਲੀਆਂ ਪੰਜ ਰਚਨਾਵਾਂ ਇਸਲਾਮੀ ਧਰਮ ਤੇ ਰਹਿਣੀ-ਬਹਿਣੀ ਨਾਲ ਸੰਬੰਧਿਤ ਹਨ ਤੇ 'ਹੀਰ ਹਾਮਦ' ਉਸਦੀ ਸਾਹਿਤਕ ਦ੍ਰਿਸ਼ਟੀ ਤੋਂ ਪ੍ਰਸਿੱਧ ਰਚਨਾ ਹੈ। ਇਸਨੂੰ ਉਸਨੇ ਸੰਨ 1783 ਈ. ਤੋਂ ਲੈ ਕੇ 1805 ਈ. ਤੱਕ 22 ਸਾਲਾਂ ਵਿੱਚ ਪੁਰਾਂ ਕੀਤੇ ਹਨ। ਹਾਮਦ ਨੇ ਆਪਣੇ ਕਿੱਸੇ ਵਿੱਚ ਉਸ ਤੋਂ ਪਹਿਲਾਂ ਹੋਏ ਹੀਰ ਦੇ ਕਿੱਸਾਕਾਰਾਂ ਦਾ ਵੀ ਵਰਣਨ ਕੀਤਾ ਹੈ -

ਕਿੱਸਾ ਹੀਰ ਤੇ ਰਾਂਝੇ ਦਾ ਸ਼ਾਇਰਾਂ ਨੇ, ਬਹੁਤਾ ਵਿੱਚ ਪੰਜਾਬ ਬਣਾਇਆ ਹੈ।  
ਇਕ ਚਾਲ ਨਾਹੀਂ ਰੰਗਾ ਰੰਗ ਕਿੱਸਾ, ਮੁਲ ਕਬਾ ਦਾ ਅੰਤ ਨਾ ਪਾਇਆ ਹੈ।  
ਅਹਿਮਦ ਹੋਰ ਕਿਹਾ ਮੁਕਬਲ ਹੋਰ ਆਖੋ, ਬਾਗਾ ਕਾਦਰੀ ਹੋਰ ਸੁਣਾਇਆ ਹੈ।  
ਰਾਮਾ ਅਤੇ ਗੁਰਦਾਸ ਕੁਝ ਹੋਰ ਆਖਣ, ਸਭ ਸ਼ਾਇਰਾਂ ਜ਼ੋਰ ਲਗਾਇਆ ਹੈ।

ਹਾਮਦ ਇਕ ਸਾਧਾਰਨ ਜਿਹਾ ਕਿੱਸਾਕਾਰ ਪ੍ਰਤੀਤ ਹੁੰਦਾ ਹੈ ਕਿਉਂਕਿ ਨਾ ਤਾਂ ਕਿਸੇ ਵਿੱਚ ਸੂਫ਼ੀਆਨਾ ਰੰਗਤ ਹੈ ਤੇ ਨਾ ਹੀ ਨਾਇਕ ਨਾਇਕਾਂ ਦੇ ਹੁਸਨ, ਪ੍ਰੇਮ ਸੰਯੋਗ-ਵਿਯੋਗ ਦੀਆਂ ਭਾਵਨਾਵਾਂ ਦੀ ਸਹੀ

ਉਸਾਰੀ ਕਰ ਸਕਿਆ ਹੈ। ਉਸ ਦੇ ਕਿੱਸੇ ਦੀ ਛੰਦਾ ਬੰਦੀ ਲਾਜਵਾਬ ਕਿਸਮ ਦੀ ਹੈ। ਕਵੀ ਨੇ ਪਹਿਲਾਂ ਦੋ ਦੋਹੜੇ ਦਿੱਤੇ ਹਨ ਤੇ ਬਾਅਦ ਵਿੱਚ ਚਾਰ ਪੰਗਤੀਆਂ ਦਾ ਇੱਕ ਬੈਂਤ ਹੈ। ਦੋਹੜੇ ਇਸ਼ਕ ਦੀ ਵਿਆਖਿਆ ਕਰਦੇ ਹਨ ਤੇ ਬੈਂਤ ਕਹਾਣੀ ਨੂੰ ਅੱਗੇ ਤੌਰਦੇ ਹਨ। ਉਸਦੀ ਬੋਲੀ ਸਰਬਸਾਧਾਰਨ ਪੇਂਡੂ ਤੇ ਜਟਕੀ ਹੈ। ਕਿੱਸੇ ਦਾ ਅੰਤ ਵੀ ਅਹਿਮਦ ਗੁੱਜਰ ਵਾਂਗ ਅਜੀਬ ਜਿਹਾ ਦੁਖਾਂਤਕ-ਸੁਖਾਂਤਕ ਹੈ। ਫਿਰ ਵੀ ਕਿੱਸਾ-ਕਾਵਿ ਦੇ ਇਤਿਹਾਸਕ ਕ੍ਰਮ ਵਿੱਚ ਉਸਦਾ ਆਪਣਾ ਸਥਾਨ ਹੈ।

### (ਕ) ਬਿਹਬਲ-

ਬਿਹਬਲ ਜਾਂ ਬਹਿਬਲ ਧਾਰਮਿਕ ਪ੍ਰਵਿਰਤੀਆਂ ਵਾਲਾ ਕਿੱਸਾ ਕਵੀ ਹੈ। ਉਸ ਦਾ ਜਨਮ 1752 ਈ। ਵਿੱਚ ਹੋਇਆ। ਉਸਨੇ ਦੋ ਕਿੱਸਿਆਂ ਦੀ ਰਚਨਾ ਕੀਤੀ-

1. ਕਿੱਸਾ ਹੀਰ ਰਾਂਝਾ।
2. ਕਿੱਸਾ ਸੱਸੀ ਪੁੰਨੂ।

ਕਿੱਸਾ ‘ਹੀਰ ਰਾਂਝਾ’ ਉਸਨੇ ‘ਮਸਨਵੀ’ ਕਾਵਿ ਰੂਪ ਵਿੱਚ ਲਿਖਿਆ ਹੈ, ਜੋ ‘ਸੀਹਰਫ਼ੀਆਂ’ ਵਿੱਚ ਹੈ। ਦੂਸਰੇ ਕਿੱਸੇ ‘ਸੱਸੀ ਪੁੰਨੂ’ ਵਿੱਚ 550 ਬੰਦ ਹਨ। ਉਸਦੀ ਭਾਸ਼ਾ ਸਾਧਾਰਨ ਹੈ ਤੇ ਬਿਆਨ ਵਿੱਚ ਇਸਲਾਮੀ ਰੰਗਤ ਦਾ ਪ੍ਰਭਾਵ ਹੈ। ਉਸਦਾ ਇਹ ਕਿੱਸਾ ਦਵਈਆ ਛੰਦ ਵਿੱਚ ਹੈ। ਕਿੱਸਾ ‘ਸੱਸੀ ਪੁੰਨੂ’ ਵਿੱਚ ਕਵੀ ਨੇ ਸੱਸੀ ਦੇ ਦਰਦ, ਸੱਜ ਤੇ ਪੀੜਾ ਨੂੰ ਚਿਤਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।

### (ਖ) ਸਦੀਕ ਲਾਲੀ-

ਇਸ ਕਵੀ ਬਾਰੇ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ। ਵਿਦਵਾਨਾਂ ਅਨੁਸਾਰ ਇਹ ‘ਲਾਲੀਆਂ’ ਨਾਂ ਦੇ ਪਿੰਡ ਦਾ ਵਸਨੀਕ ਸੀ, ਜੋ ਜ਼ਿਲ੍ਹਾ ਝੰਗ (ਪੱਛਮੀ ਪੰਜਾਬ) ਦੀ ਚਨਿਓਟ ਤਹਿਸੀਲ ਵਿੱਚ ਹੈ। ਇਸ ਦਾ ਪੂਰਾ ਨਾਂ ਮੁੰਹਮਦ ਸਦੀਕ ਤੇ ਉਪਨਾਮ ‘ਸਦੀਕ’ ਸੀ। ਸਦੀਕ ਲਾਲੀ ਦਾ “ਯੂਸਫ਼ ਜੁਲੈਖਾਂ” ਨਾਂ ਦਾ ਕਿੱਸਾ ਮਿਲਦਾ ਹੈ। ਕਿੱਸੇ ਦੀ ਅੰਦਰਲੀ ਗਵਾਹੀ ਮੁਤਾਬਿਕ ਜਦੋਂ ਮੁੰਹਮਦ ਸ਼ਾਹ ਚੰਗਤੇ ਨੂੰ ਦਿੱਲੀ ਦੇ ਤਖਤ ਉੱਪਰ ਬੈਠਿਆਂ 7 ਵਰ੍ਹੇ ਹੋ ਗਏ ਸਨ, ਉਦੋਂ ਇਹ ਕਿੱਸਾ ਲਿਖਿਆ ਗਿਆ। ਜਿਸ ਦਾ ਸਮਾਂ 1726 ਈ। (1138 ਹਿਜਰੀ) ਬਣਦਾ ਹੈ। ਇਸ ਦੇ ਕਿੱਸੇ ਦੀ ਬੋਲੀ ਲਹਿਦੀ ਰੰਗਤ ਵਾਲੀ ਹੈ। ਅਰਬੀ-ਫਾਰਸੀ ਸ਼ਬਦਾਵਲੀ ਦੀ ਆਮ ਵਰਤੋਂ ਹੈ। ਬਿਰਤਾਂਤ ਸੰਖੇਪ ਹੈ। ਸ਼ੈਲੀ ਸਿੱਧੀ-ਸਾਦੀ ਅਤੇ ਆਮ ਜੀਵਨ ਨਾਲ ਸੰਬੰਧਿਤ ਹੈ।

### (ਗ) ਸੁੰਦਰਦਾਸ ਆਰਾਮ -

ਇਸ ਕਵੀ ਦਾ ਪੂਰਾ ਨਾਂ ਸੁੰਦਰਦਾਸ ਤੇ ਉਪਨਾਮ ‘ਆਰਾਮ’ ਸੀ। ਇਸਦੇ ਪਿਤਾ ਦਾ ਨਾਂ ਸੀਤਾ ਰਾਮ ਸੀ। ਮੀਰ ਮਨੂੰ ਦੇ ਸਮੇਂ ਇਹ ਝੰਗ ਦਾ ਮੀਰ ਮੁਨਸ਼ੀ ਸੀ। ਇਸਦੇ ਜੀਵਨ ਸੰਬੰਧੀ ਵਧੇਰੀ ਜਾਣਕਾਰੀ ਉਪਲਬਧ ਨਹੀਂ। ਇਸਨੇ 1759 ਈ। (1172 ਹਿਜਰੀ) ਵਿੱਚ ਸੱਸੀ ਪੁੰਨੂ ਦਾ ਕਿੱਸਾ ਲਿਖਿਆ ਜੋ ਮਸਨਵੀ ਸ਼ੈਲੀ ਵਿੱਚ ਸੀ ਤੇ ਇਸਦੇ ਪੰਜ ਭਾਗ ਸਨ। ਅਖੀਰ ਵਿੱਚ 28 ਬੰਦਾਂ ਦੀ ਇਕ ਸੀਹਰਫ਼ੀ ਲਿਖੀ ਹੋਈ ਹੈ। ਇਸ ਤੋਂ ਬਿਨਾਂ ਇਸਦੇ ਫਾਰਸੀ ਭਾਸ਼ਾ ਵਿੱਚ ਲਿਖੇ ਕਿੱਸੇ ਵੀ ਮਿਲਦੇ ਹਨ। ਉਸਦੇ ਕਿੱਸੇ ਵਿੱਚ ‘ਸੱਸੀ ਦੀ ਸੁੰਦਰਤਾ’ ਦਾ ਵਰਣਨ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ—

ਆਖਣ ਐਸੀ ਹੁਸਨ ਦੀ ਸੂਰਤ ਦੁਨੀਆਂ ਵਿੱਚ ਨਾ ਕਾਈ।  
ਰਬ ਨੇ ਹੂਰ ਬਹਿਸਤ ਦੀ ਸਾਨੂੰ ਕਰਕੇ ਲੁਤਫ਼ ਭਿਜਾਈ।  
ਆਪ ਜੋ ਲੁਤਫ਼ ਕਰਮ ਤੇ ਆਵੇ ਖਰਿਓ ਬੂਟ ਵਸਾਂਦਾ।  
ਸੁਕੇ ਬਲ ਆ ਕਰ ਹਰਿਆਵਲ ਮੇਲੇ ਨਾਲ ਲਗਾਂਦਾ।

### (ਘ) ਅਬਦੂਲ ਹਕੀਮ ਬਹਾਵਲਪੁਰੀ -

ਇਸਦਾ ਜਨਮ ਪਾਕਿਸਤਾਨ ਦੀ ਬਹਾਵਲਪੁਰ ਰਿਆਸਤ ਵਿੱਚ ਸੰਨ 1747 ਈ. (1160 ਹਿਜਰੀ) ਵਿੱਚ ਹੋਇਆ। ਉਸ ਸਮੇਂ ਨਵਾਬ ਬਹਾਵਲ ਖਾਂ ਦਾ ਰਾਜ ਸੀ ਤੇ ਇਹ ਕਿੱਸਾਕਾਰ ਪਿੰਡ ਉੱਚ-ਸ਼ਰੀਫ਼ ਦੇ ਮਦਰਸੇ ਵਿੱਚ ਬੱਚਿਆਂ ਨੂੰ ਪੜ੍ਹਾ ਕੇ ਆਪਣਾ ਜੀਵਨ ਨਿਰਬਾਹ ਕਰਦੇ ਸਨ। ਉਸਦੀ ਇਕੋ ਰਚਨਾ ‘ਕਿੱਸਾ ਯੂਸਫ਼ ਜੁਲੈਬਾਂ’ ਮਿਲਦੀ ਹੈ, ਜੋ 1218 ਹਿਜਰੀ ਵਿੱਚ ਰਚੀ ਗਈ। ਕਿੱਸੇ ਵਿੱਚ ਦਰਜ ਗਵਾਹੀ ਅਨੁਸਾਰ ਉਸਨੇ ਆਪਣੀ ਬਿਰਧ ਅਵਸਥਾ ਵਿੱਚ ਇਸ ਕਿੱਸੇ ਦੀ ਰਚਨਾ ਕੀਤੀ। ਕਿੱਸਾ ਲਹਿੰਦੀ ਭਾਸ਼ਾ ਵਿੱਚ ਰਚਿਆ ਗਿਆ ਹੈ, ਜਿਸ ਉਤੇ ਅਰਬੀ-ਫਾਰਸੀ ਦਾ ਬਹੁਤ ਜਿਆਦਾ ਪ੍ਰਭਾਵ ਹੈ। ਇਸ ਕਿੱਸੇ ਦਾ ਆਧਾਰ ਸੂਫ਼ੀ ਕਵੀ ਜਾਮੀ ਦਾ ਕਿੱਸਾ ‘ਯਸਫ਼ ਜੁਲੈਬਾਂ’ ਹੈ, ਜਿਸ ਨਾਲ ਇਸ ਦਾ ਵਿਸਾ-ਵਸਤੂ ਤੇ ਰਚਨਾ ਮੇਲ ਖਾਂਦੀ ਹੈ। ਕਿੱਸੇ ਵਿੱਚ ਪ੍ਰਕਿਰਤੀ ਚਿਤਰਨ ਦੀ ਵੰਨਗੀ ਇਸ ਤਰ੍ਹਾਂ ਹੈ -

ਜਦੋਂ ਕਾਂ ਰਾਤ ਦੇ ਪਰਵਾਜ਼ ਕੀਤਾ।  
ਛਜਰ ਵੇਲੇ ਕੁਕੜ ਅਵਾਜ਼ ਕੀਤਾ।  
ਹੋਇਆ ਆਵਾਜ਼ ਖੁਸ਼ ਉਹ ਬੁਲਬੁਲਾਂ ਦਾ।  
ਪਿੱਛੇ ਜਾਹਿਰ ਹੋਇਆ ਜਲਵਾ ਗੁਲਾਂ ਦਾ।

ਇਨ੍ਹਾਂ ਕਿੱਸਾ ਕਵੀਆਂ ਤੋਂ ਛੁੱਟ ਲੁਤਫ਼ ਅਲੀ ਦਾ ਕਿੱਸਾ ‘ਸੈਫ਼ੁਲ ਮਲੂਕ’ ਵੀ ਇਸ ਕਾਲ ਵਿੱਚ ਰਚਿਆ ਗਿਆ। ਇਸ ਤਰ੍ਹਾਂ ਅਠਾਰੂਵੀਂ ਸਦੀ ਦੀ ਕਿੱਸਾ ਕਾਵਿ-ਧਾਰਾ ਪੰਜਾਬੀ ਕਿੱਸਾ ਕਾਵਿ ਦੀਆਂ ਸਿਖਰਲੀਆਂ ਪ੍ਰਾਪਤੀਆਂ ਨਾਲ ਸੰਬੰਧ ਰੱਖਦੀ ਹੈ।

### 3. ਬੀਰ ਕਾਵਿ ਧਾਰਾ

18ਵੀਂ ਸਦੀ ਰਾਜਸੀ ਉਬਲ-ਪੁੱਬਲ ਵਾਲੀ ਸੀ, ਜਿਸ ਕਾਰਨ ਇਸ ਕਾਲ ਵਿੱਚ ਪਹਿਲਾਂ ਦੇ ਮੁਕਾਬਲੇ ਉਨੀਂ ਸਾਹਿਤਕ ਉਨਤੀ ਨਹੀਂ ਹੋਈ, ਜਿੰਨੀ ਇਸ ਤੋਂ ਪਹਿਲਾਂ ਵਾਲੀਆਂ ਸਦੀਆਂ ਵਿੱਚ ਸੀ। ਬੀਰ ਕਾਵਿ ਧਾਰਾ ਪੰਜਾਬੀ ਸਾਹਿਤ ਵਿੱਚ ਬੀਰ-ਰਸੀ ਭਾਵਾਂ ਨੂੰ ਪ੍ਰਗਟਾਉਣ ਵਾਲੀ ਪ੍ਰਤੀਨਿਧ ਸਾਹਿਤ ਧਾਰਾ ਹੈ। ਇਸ ਵਿੱਚ ਵਾਰਾਂ ਤੇ ਜੰਗਨਾਮੇ ਪ੍ਰਮੁੱਖ ਕਾਵਿ ਰੂਪ ਆਉਂਦੇ ਹਨ। ਇਸ ਕਾਲ ਵਿੱਚ ਕੁਝ ਇੱਕ ਪ੍ਰਸਿੱਧ ਵਾਰਾਂ ਤੇ ਜੰਗਨਾਮੇ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:-

#### (1) ਵਾਰਾਂ-

ਵਾਰ ਬੀਰ-ਰਸੀ ਸਾਹਿਤ ਦਾ ਪ੍ਰਮੁੱਖ ਕਾਵਿ-ਰੂਪ ਹੈ। ਇਸ ਕਾਲ ਦੀਆਂ ਪ੍ਰਮੁੱਖ ਵਾਰਾਂ ਇਸ ਤਰ੍ਹਾਂ ਹਨ:-

#### (ੳ) ਵਾਰ ਭੇੜੇ ਕੀ ਪਾਤਸ਼ਾਹੀ ੧੦-

ਇਸ ਵਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਜਾਂ ‘ਭੇੜਾ ਗੁਰੂ ਗੋਬਿੰਦ ਸਿੰਘ’ ਵੀ ਆਖਿਆ ਜਾਂਦਾ ਹੈ। ਇਹ ਵਾਰ ਕਿਸੇ ਅਗਿਆਤ ਕਵੀ ਦੁਆਰਾ ਲਿਖੀ ਗਈ ਹੈ। ਇਸ ਵਿੱਚ ਆਨੰਦਪੁਰ ਵਿਚਲੇ ਅੰਤਿਮ ਯੁੱਧ ਵਿੱਚ ਕਿਲ੍ਹੇ ਨੂੰ ਛੱਡਣ ਤੇ ਚਮਕੌਰ ਦੀ ਜੰਗ ਦਾ ਵਰਣਨ ਕੀਤਾ ਗਿਆ ਹੈ, ਜੋ 1704 ਈ. ਦੀ ਘਟਨਾ ਸੀ। ਵਿਦਵਾਨਾਂ ਮੁਤਾਬਿਕ ਇਹ ਵਾਰ 1700 ਈ. ਤੋਂ ਲੈ ਕੇ 1716 ਈ. ਦੇ ਦਰਮਿਆਨ ਲਿਖੀ ਗਈ ਹੈ। ਇਸ ਵਾਰ ਵਿੱਚ ਚਮਕੌਰ ਦੇ ਜੰਗ ਦਾ ਵਰਣਨ ਵੇਖਣ ਵਾਲਾ ਹੈ:-

ਭੇੜਾ ਪਿਆ ਚਮਕਾਉੜ ਵਿੱਚ ਵਜਨਿ ਘਣਨਾਟਾਂ।  
ਕਰਣਾਈ ਅਰਣਾਟਾਂ, ਭੇਰੀ ਗੱਜੀਆਂ।  
ਉੱਥੇ ਬਰਫੇ ਛੋਡਨਿ ਲਾਟਾਂ, ਸੂਰਜ ਸਾਮੁਣੇ।  
ਉੱਥੇ ਇੱਕ ਲਖ ਘੋੜਾ ਜਾਟਾਂ, ਦੋਇ ਲਖ ਮੋਗਲਾਂ।  
ਉੱਥੇ ਤੀਰੀਂ ਅੰਬਰ ਮਾਟਾਂ, ਲੜਦੇ ਸੂਰਮੇ।  
ਧਉਲੈ ਦੇ ਹੱਡ ਆਟਾ, ਹੋਈ ਬਿਛੂੰਦੇ।

ਇਸ ਵਾਰ ਦੀਆਂ 24 ਪਉੜੀਆਂ ਹਨ। ਅਲੰਕਾਰ ਵਰਤੋਂ ਦੁਆਰਾ ਯੁੱਧ ਖੇਤਰ ਦੇ ਮਾਹੌਲ ਨੂੰ

ਚਿਤਰਿਆ ਗਿਆ ਹੈ। ‘ਚੰਡੀ ਦੀ ਵਾਰ’ ਦਾ ਪ੍ਰਭਾਵ ਸਪੱਸ਼ਟ ਦਿਸ਼ਟੀਗੋਚਰ ਹੁੰਦਾ ਹੈ।

#### (ਅ) ਵਾਰ ਪਾਤਸ਼ਾਹੀ ਦਸਵੇਂ ਕੀ-

ਇਹ ਵਾਰ ਭਾਈ ਗੁਰਦਾਸ ਸਿੰਘ ਦੀ ਰਚਨਾ ਹੈ, ਜਿਸਨੂੰ ਕਈ ਵਾਰ ਭਾਈ ਗੁਰਦਾਸ ਭੱਲੇ (ਪਹਿਲੇ) ਦੀ ਰਚਨਾ ਵੀ ਮੰਨ ਲਿਆ ਜਾਂਦਾ ਹੈ। ਭਾਈ ਗੁਰਦਾਸ ਸਿੰਘ ਦੇ ਜੀਵਨ ਸੰਬੰਧੀ ਤੇ ਉਸਦੀ ਰਚਨਾ ਦੇ ਰਚਨਾਕਾਲ ਸੰਬੰਧੀ ਕੋਈ ਜਾਣਕਾਰੀ ਉਪਲਬਧ ਨਹੀਂ। ਇਸ ਵਿੱਚ ਖਾਲਸਾ ਪੰਥ ਦੀ ਸਾਜਨਾ (1699 ਈ.) ਦਾ ਵਰਣਨ ਹੈ ਤੇ ਬੋਲੀ ਤੇ ਸ਼ੈਲੀ ਪੱਖਾਂ ਵੀ ਇਹ ਵਾਰ 18ਵੀਂ ਸਦੀ ਦੀ ਰਚਨਾ ਮੰਨੀ ਜਾ ਸਕਦੀ ਹੈ।

ਇਸ ਵਾਰ ਦੀਆਂ 28 ਪਉੜੀਆਂ ਪ੍ਰਾਪਤ ਹਨ। ਜਿਸਦੀਆਂ ਪਹਿਲੀਆਂ 20 ਪਉੜੀਆਂ ਦੀ ਅਖੀਰਲੀ 20ਵੀਂ ਪਉੜੀ ਵਿੱਚ ਰਚਨਾ ਦਾ ਮਹਾਤਮ ਦਰਜ ਹੈ, ਇਸ ਦੀ ਰਚਨਾ ਢੰਗ ਤੇ ਲਹਿਜਾ ਵੀ ਅਗਲੀਆਂ 8 ਪਉੜੀਆਂ ਤੋਂ ਵੱਖਰਾ ਹੈ। ਇਸ ਲਈ ਇਨ੍ਹਾਂ 28 ਪਉੜੀਆਂ ਨੂੰ 20 ਅਤੇ 8 ਪਉੜੀਆਂ ਦੇ ਦੋ ਵੱਖ-ਵੱਖ ਭਾਗ ਮੰਨੇ ਜਾਂਦੇ ਹਨ। ਅਗਲੀਆਂ 8 ਪਉੜੀਆਂ ਗੁਰੂ ਸਾਹਿਬਾਨਾਂ ਸੰਬੰਧੀ ਜ਼ਿਕਰ ਕਰਦੀਆਂ ਹਨ। ਪਹਿਲੀਆਂ 20 ਪਉੜੀਆਂ ਦੇ ਹਰ ਪਉੜੀ ਦੀ ਅਖੀਰਲੀ ਸਤਰ-‘ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ’ ਦੇ ਰੂਪ ਵਿੱਚ ਦਰਜ ਹੈ। 20ਵੀਂ ਪਉੜੀ ਵਿੱਚ ਇਸਨੂੰ ‘ਵਾਰ ਭਗਉਤੀ’ ਨਾਂ ਦਿੱਤਾ ਗਿਆ ਹੈ। ਯਹ ਵਾਰ ਭਗਉਤੀ ਜੋ ਪੜੇ ਅਮਰਾਪਦ ਪਾਏ ॥

ਇਸ ਵਿੱਚ ਖਾਲਸਾ ਪੰਥ ਦੀ ਸਥਾਪਨਾ ਦਾ ਵਰਣਨ ਹੋਣ ਕਰਕੇ ਇਸਨੂੰ ‘ਗੁਰੂ ਖਾਲਸੇ ਦੀ ਵਾਰ’ ਵੀ ਕਿਹਾ ਜਾਂਦਾ ਹੈ। ‘ਰਾਮਕਲੀ ਵਾਰ ਪਾਤਸ਼ਾਹੀ ਦਸਵੇਂ ਦੀ’ ਨਾਂ ਤੋਂ ਵੀ ਇਸਨੂੰ ਜਾਣਿਆ ਜਾਂਦਾ ਹੈ। ਇਸ ਵਾਰ ਦੇ ਨਸ਼ੂਨੇ ਵੇਖਣਯੋਗ ਹਨ:-

ਸੱਚਾ ਅਮਰ ਗੋਬਿੰਦ ਕਾ, ਸੁਣ ਗੁਰੂ ਪਿਆਰੇ ॥  
ਸਤਿ ਸੰਗਤ ਮੇਲਾਪ ਕਰ, ਪੰਚ ਦੂਤ ਸੰਘਾਰੇ ॥  
ਸਤਿ ਸੰਗਤ ਢੋਈ ਜੋ ਨਾ ਲਹਨਿ, ਤਿਨ ਖਸਮ ਵਿਸਾਰੇ ॥  
ਗੁਰਮੁਖ ਮਤੇ ਉਜਲੇ, ਸੱਚੇ ਦਰਬਾਰੇ ॥  
ਹਰਿ ਗੁਰੂ ਗੋਬਿੰਦ ਧਿਆਈਐ, ਸਦਾ ਅੰਮ੍ਰਿਤ ਵੇਲਾ ॥  
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ ॥

#### (ਇ) ਕਵੀ ਦੇਵੀ ਦਾਸ ਰਚਿਤ ਲਵ-ਕੁਸ਼ ਦੀ ਵਾਰ-

ਇਸ ਵਾਰ ਦੀ ਰਚਨਾ ਸੰਬੰਧੀ ਤੇ ਕਵੀ ਦੇ ਜੀਵਨ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲਦੀ। ਵਾਰ ਦੇ ਅੰਦਰਲੀ ਗਵਾਹੀ ਦੇ ਆਧਾਰ ’ਤੇ ਇਹ ਵਾਰ ਕਵੀ ਦੇਵੀ ਦਾਸ ਦੀ ਰਚਨਾ ਹੈ, ਬਾਰੇ ਪਤਾ ਚੱਲਦਾ ਹੈ-

‘ਦੇਵੀ ਦਾਸ ਆਸ ਰਖ ਜੁਧ ਕੀ, ਅਸੁ ਫੇਰਿ ਲਿਆਏ ।’

ਇਸ ਵਾਰ ਵਿੱਚ ਪਉੜੀਆਂ ਤੋਂ ਪਹਿਲਾਂ ਸੌਰਠੇ ਜਾਂ ਦੋਹਰੇ ਦੀ ਵਰਤੋਂ ਹੈ। ਪ੍ਰਿਥੀਚੰਦ ਦੀ ਸੰਤਾਨ ਦੁਆਰਾ ਵਾਰਾਂ ਦੇ ਰੂਪ ਵਿੱਚ ਕੱਚੀ ਬਾਣੀ ਰਚਨ ਸਮੇਂ ਇਸ ਤਰ੍ਹਾਂ ਵਰਤੋਂ ਕੀਤੀ ਗਈ ਹੈ। ਇਸ ਤੋਂ ਇਹ ਵਾਰ ਅਠਾਰਵੀਂ ਸਦੀ ਦੇ ਪਹਿਲੇ ਅੱਧ ਦੀ ਪ੍ਰਤੀਤ ਹੁੰਦੀ ਹੈ। ਇਸ ਵਾਰ ਦੀਆਂ ਕੁੱਲ 70 ਪਉੜੀਆਂ ਹਨ ਅਤੇ ਉਸ ਵਿੱਚੋਂ 65 ਪਉੜੀਆਂ ਦੇ ਆਰੰਭ ਵਿੱਚ ਸੌਰਠੇ ਤੇ 66ਵੀਂ ਪਉੜੀ ਤੋਂ 70ਵੀਂ ਪਉੜੀ ਤੱਕ ਦੋਹਰੇ ਦੀ ਵਰਤੋਂ ਕੀਤੀ ਗਈ ਹੈ। ਪਉੜੀਆਂ ਨਿਸ਼ਾਨੀ ਛੰਦ ਦੇ ਤੌਲ ਵਿੱਚ ਰਚੀਆਂ ਗਈਆਂ ਹਨ, ਜਿਸ ਦੀ ਕਈ ਬਾਈਂ ਅਸਮਾਨਤਾ ਵੀ ਨਜ਼ਰ ਆਉਂਦੀ ਹੈ। ਇਸ ਵਿੱਚ ਸੀਤਾ ਨੂੰ ਵਣ ਵਿੱਚ ਭੇਜਣ, ਅਸ਼ਵਮੇਧ ਯੱਗ ਦਾ ਘੜਾ ਫੜਣ ਕਰਕੇ ਲਵ-ਕੁਸ਼ ਦਾ ਰਾਮਚੰਦਰ ਦੇ ਭਰਾਵਾਂ ਨਾਲ ਯੁਧ, ਸੀਤਾ ਦਾ ਧਰਤੀ ਵਿੱਚ ਸਮਾਉਣਾ ਅਤੇ ਰਾਮ ਚੰਦਰ ਦਾ ਪੁੱਤਰਾਂ ਸਹਿਤ ਅਯੋਧਿਆ ਨੂੰ ਵਾਪਿਸ ਪਰਤਣਾ ਆਦਿ ਪ੍ਰਸੰਗਾਂ ਦੀ ਪੇਸ਼ਕਾਰੀ ਹੋਈ ਹੈ। ਯੁਧ ਵਰਣਨ ਵਿੱਚ ਵਾਤਾਵਰਨ ਉਸਾਗੀ ਕਮਜ਼ੋਰ ਹੈ। ਵਾਰ ਪੰਜਾਬੀ ਭਾਸ਼ਾ ਵਿੱਚ ਹੈ, ਪਰ ਬ੍ਰਜ ਭਾਸ਼ਾ ਤੇ ਲਹਿੰਦੀ ਉਪਭਾਖਾ ਦਾ ਪ੍ਰਭਾਵ ਸਪੱਸ਼ਟ ਦਿਖਦਾ ਹੈ। ਫਾਰਸੀ ਸ਼ਬਦਾਵਲੀ ਦੀ ਵਰਤੋਂ

ਘੱਟ ਹੈ। ਨਮੂਨਾ ਵੇਖੋ:-

ਸਨਮੁੱਖ ਆਇਆ ਕੁਸ਼ ਕੇ ਲਛਮਣ ਕੁਮਾਰਾ।  
ਐਸਾ ਰਬੂ ਸੁਣੀਐ ਗਰਜਤਾ ਪਾਵਤ ਧੁਨਕਾਰਾ।  
ਜੜਤਾਕਾਰੀ ਕੁੰਡਲ ਮੁਕਟ ਤੜ ਚਮਤਕਾਰਾ।  
ਬਾਣਾ ਕੀ ਬਰਖਾ ਭਈ ਸੰ ਸੰ ਸੁਕਾਰਾ।  
ਮਾਣੋ ਫਣੀਅਰ ਉਜਦੇ ਛੂੰ ਛੂੰ ਫੁੰਕਾਰਾ।

#### (ਸ) ਕਵੀ ਜਸੋਧਾ ਨੰਦਨ ਰਚਿਤ ਲਵ ਕੁਸ਼ ਦੀ ਵਾਰ-

ਵਾਰਕਾਰ ਦਾ ਜੀਵਨ ਵੇਰਵਾ ਪ੍ਰਾਪਤ ਨਹੀਂ। ਵਾਰ ਦੀ ਬੋਲੀ, ਸ਼ੈਲੀ ਤੇ ਪੁਰਾਤਨ ਪੋਬੀਆਂ ਦੇ ਆਧਾਰ 'ਤੇ ਇਹ 18ਵੀਂ ਸਦੀ ਦੇ ਪਹਿਲੇ ਅੱਧ ਦੀ ਰਚਨਾ ਮੰਨੀ ਜਾ ਸਕਦੀ ਹੈ। ਵਾਰ ਦੀਆਂ ਕੁੱਲ 88 ਪਉੜੀਆਂ ਹਨ। ਮੰਗਲਾਚਰਨ ਤੇ ਮਹਾਤਮ ਵੀ ਲਿਖਿਆ ਹੋਇਆ ਹੈ। ਇਸ ਵਿੱਚ ਰਾਮਚੰਦਰ ਜੀ ਦੁਆਰਾ ਸੀਤਾ ਨੂੰ ਤਿਆਗਣ ਤੋਂ ਬਾਅਦ ਦੀ ਕਹਾਣੀ ਦੀ ਪੇਸ਼ਕਾਰੀ ਹੈ। ਇਹ ਵਾਰ ਦੇਵੀ ਦਾਸ ਦੀ ਵਾਰ ਨਾਲੋਂ ਕਈ ਪੱਖਾਂ ਤੋਂ ਮਹੱਤਵਪੂਰਨ ਹੈ। ਇਸ ਵਿੱਚ ਵਾਰ ਦੇ ਸੰਘਰਸ਼ ਪੱਖ ਦਾ ਵਰਣਨ ਯੋਧ ਸਜੀਵ ਤੇ ਖਿੱਚ ਭਰਪੂਰ ਹੈ। ਵਾਰਕਾਰ ਨੇ ਪਉੜੀ ਛੰਦ ਦੇ ਦੋਹਾਂ ਰੂਪਾਂ- ਨਿਸ਼ਾਨੀ ਤੇ ਸਿਰਖੰਡੀ ਵਿੱਚੋਂ ਸਿਰਖੰਡੀ ਦੀ ਵਰਤੋਂ ਜਿਆਦਾ ਕੀਤੀ ਹੈ। ਭਾਸ਼ਾ ਲਹਿਦੀ ਪ੍ਰਭਾਵ ਵਾਲੀ ਠੇਠ ਪੰਜਾਬੀ ਹੈ। ਭਾਵ- ਪ੍ਰਗਟਾਅ ਸਫਲ ਹੈ। ਰਸਾਂ ਤੇ ਅਲੰਕਾਰਾਂ ਦਾ ਵੀ ਸੁੰਦਰ ਸੰਯੋਜਨ ਹੈ। ਨਮੂਨਾ ਇਸ ਤਰ੍ਹਾਂ ਹੈ:-

ਆਖੇ ਮੁਰਚੇ ਜੋੜਾਂ, ਸੂਰੇ ਮਾਰਿ ਕਰਿ।  
ਹਾਥੀ ਮਾਰਿ ਵਿਕੋੜਾਂ, ਜਿਉਂ ਝਖੜ ਬੱਦਲਾਂ।  
ਸਵਾਰਾਂ ਦੇ ਸਿਰ ਤੌੜਾਂ, ਜਿਉਂ ਫਲ ਕੱਕੜੀ।  
ਘੋੜੇ ਦਬਕਿ ਦਬੋੜਾ, ਭੁਏ ਵਿੱਚ ਪੂਰਿ ਕਰ।

#### (ਹ) ਕਵੀ ਤੇਜਭਾਨ ਰਚਿਤ ਕਾਨੂ ਭਗਵਾਨ ਦੀ ਵਾਰ-

ਇਹ ਵਾਰ ਭਗਵਾਨ ਕ੍ਰਿਸ਼ਨ ਦੀ ਕੰਸ ਨੂੰ ਸੰਘਾਰਨ ਦੀ ਕਥਾ ਨੂੰ ਬੀਰ ਰਸੀ ਛੰਦਾਂ ਵਿੱਚ ਬਿਆਨਦੀ ਹੈ। ਇਹ ਵਾਰ ਬੋਲੀ ਤੇ ਸ਼ੈਲੀ ਪੱਖਾਂ ਅਠਾਰਵੀਂ ਸਦੀ ਦੇ ਆਰੰਭ ਦੀ ਰਚਨਾ ਪ੍ਰਤੀਤ ਹੁੰਦੀ ਹੈ। ਇਸ ਵਿੱਚ 40 ਪਉੜੀਆਂ ਹਨ। ਹਰ ਪਉੜੀ ਤੋਂ ਪਹਿਲਾਂ ਇੱਕ ਸ਼ਲੋਕ ਆਉਂਦਾ ਹੈ, ਜੋ ਦੋ ਪੰਗਤੀਆਂ ਦਾ ਹੈ। ਹਰ ਪਉੜੀ ਦੀਆਂ ਤੁਕਾਂ 6 ਤੋਂ 10 ਤੱਕ ਹਨ। ਇਸ ਵਾਰ ਵਿੱਚ ਯੁੱਧ ਵਰਣਨ ਘੱਟ ਹੈ, ਪਰ ਕਥਾ ਜਾਂ ਬਿਰਤਾਂਤ ਦੀ ਪ੍ਰਧਾਨਤਾ ਹੈ। ਇਸ ਦੀ ਬੋਲੀ ਸਰਲ ਪੰਜਾਬੀ ਹੈ, ਪਰ ਬ੍ਰਾਜ਼ ਭਾਸ਼ਾ ਦਾ ਪ੍ਰਭਾਵ ਸੱਧੇਸ਼ਟ ਦਿਸਦਾ ਹੈ। ਵਾਰ ਦਾ ਨਮੂਨਾ ਇਸ ਪ੍ਰਕਾਰ ਹੈ:-

ਨਾਰਦ ਕਹਿਦਾ ਹੈ ਕੰਸ ਨੂੰ ਸੁਣ ਰਾਜਾ ਬਾਤ ਹਮਾਰੀ।  
ਵਿਆਹੀ ਵਾਸਦੇਵ ਘਰਿ ਦੇਵਕੀ ਭੈਣ ਤੁਮਾਰੀ।  
ਗਰਭ ਜੋ ਆਵੇ ਅਵਰਾ ਉਹ ਸਰਪਰ ਤੈਨੂੰ ਮਾਰੀ।  
ਕਹਿ ਕੇ ਨਾਰਦਿ ਚਲਿਆ ਮਨਿ ਅੰਦਰੇ ਭਈ ਗੁਬਾਰੀ।

#### (ਕ) ਸਰਬਲੋਹ ਦੀ ਵਾਰ-

ਇਹ ਵਾਰ ਸਰਬਲੋਹ ਗ੍ਰੰਥ ਦੀਆਂ ਹੱਥ-ਲਿਖਤਾਂ ਵਿੱਚ ਦਰਜ ਹੈ। 'ਸਰਬਲੋਹ ਗ੍ਰੰਥ' ਦਾ ਦੂਜਾ ਨਾਂ 'ਮੰਗਲਾਚਰਨ ਪੁਰਾਣ' ਹੈ। ਇਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਕਿਹਾ ਜਾਂਦਾ ਹੈ। ਪਰ ਰਚਨਾ ਦੇ ਅੰਦਰਲੇ ਹਵਾਲਿਆਂ ਦੇ ਆਧਾਰ 'ਤੇ ਇਹ ਅਠਾਰਵੀਂ ਸਦੀ ਦੇ ਵਿਚਕਾਰ ਦੀ ਰਚਨਾ ਮੰਨੀ ਜਾਂਦੀ ਹੈ, ਜਿਸ ਦਾ ਰਚਨਾਕਾਰ ਕੋਈ ਅਗਿਆਤ ਹੈ। ਪੰਜ ਅਧਿਆਵਾਂ ਦੇ ਇਸ ਗ੍ਰੰਥ ਵਿੱਚ ਸਰਬਲੋਹ ਅਤੇ ਬ੍ਰਜਨਾਥ ਰਾਖਸ਼ ਦੇ ਯੁੱਧ ਦਾ ਵਰਣਣ ਹੈ। ਇਸ ਦੀ ਬੋਲੀ ਬ੍ਰਾਜ਼ ਹੈ। ਵਾਰਕਾਰ ਇਸੇ ਗ੍ਰੰਥ ਦੀ ਕਥਾ

ਦੇ ਸਾਰ ਨੂੰ 65 ਪਉੜੀਆਂ ਰਾਹੀਂ ‘ਸਰਬਲੋਹ ਦੀ ਵਾਰ’ ਵਿੱਚ ਪੇਸ਼ ਕਰਦਾ ਹੈ। ਇਸ ਰਚਨਾ ਨੂੰ ‘ਰਾਗ ਰਾਜਪਰ’ ਅਧੀਨ ਲਿਖ ਕੇ ‘ਸ੍ਰੀ ਅਸਕੇਤ ਕੀ ਧੁਨੀ’ ਉਪਰ ਗਾਉਣ ਦਾ ਵੀ ਸੰਕੇਤ ਦਿੱਤਾ ਗਿਆ ਹੈ। ਮੰਗਲਾਚਰਨ ਤੇ ਮਹਾਤਮ ਵੀ ਸਿਰਜਿਆ ਹੋਇਆ ਹੈ। ਵਾਰ ਦਾ ਨਮੂਨਾ ਵੇਖਣਯੋਗ ਹੈ:-

ਇਹ ਲੀਲਾ ਜੋ ਸੁਨੈ ਹੋ ਲੀਲਾ ਯਾ ਜੋ ਸੁਨੈ, ਜਨਮ ਜਨਮ ਮਲ ਜਾਇ।  
ਸ੍ਰੀ ਸਰਬਲੋਹ ਕੇ ਸਮਰ ਹੋ ਸ੍ਰੀ ਸਰਬਲੋਹ ਕੋ ਸਮਰਮਨ ਬਾਛਤ ਫਲ ਪਾਇ।

#### (੪) ਨਜ਼ਾਬਤ ਰਚਿਤ ਵਾਰ ਨਾਦਰ ਸ਼ਾਹ-

ਇਹ ਵਾਰ ਇਸ ਕਾਲ ਦੀ ਸਭ ਤੋਂ ਉਤਮ ਵਾਰ ਹੈ। ‘ਚੰਡੀ ਦੀ ਵਾਰ’ ਤੋਂ ਬਾਅਦ ਪੰਜਾਬੀ ਵਾਰ ਕਾਵਿ ਦੇ ਇਤਿਹਾਸ ਵਿੱਚ ਇਹ ਦੂਜੀ ਪ੍ਰਮੁੱਖ ਵਾਰ ਹੈ। ਇਸ ਨੂੰ ਵਾਰ ਨਾਦਰਸ਼ਾਹ, ਨਜ਼ਾਬਤ ਦੀ ਵਾਰ, ਨਜ਼ਾਬਤ ਦੀ ਪਉੜੀ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸੰਨ 1892 ਈ। ਵਿੱਚ ਲਾਰਡ ਮੈਕਲੈਗਨ ਨੇ ਪੰਡਿਤ ਹਰਿਕਿਸ਼ਨ ਕੌਲ ਨੂੰ ਇਹ ਵਾਰ ਇੱਕਤਰ ਕਰਨ ਦੀ ਜਿੰਮੇਵਾਰੀ ਦਿੱਤੀ। ਪੰਡਿਤ ਜੀ ਨੇ ਮਰਾਸੀਆਂ ਦੇ ਮੂੰਹੋਂ ਸੁਣ ਕੇ 854 ਤੁਕਾਂ ਵਾਲੀ ਇਸ ਵਾਰ ਨੂੰ ਤਰਤੀਬ ਦੇ ਕੇ ਪਹਿਲੀ ਵਾਰ ‘ਜਨਰਲ ਆਫ ਦੀ ਪੰਜਾਬ ਹਿਸਟਾਰੀਕਲ ਸੋਸਾਇਟੀ’ ਵਿੱਚ ਪ੍ਰਕਾਸ਼ਿਤ ਕੀਤਾ। ਬਾਅਦ ਵਿੱਚ ਸੰਨ 1905 ਈ। ਵਿੱਚ ਸ. ਕਰਮ ਸਿੰਘ ਹਿਸਟੋਰੀਅਨ ਨੇ ਵੀ ਇਹ ਵਾਰ ਕਿਸੇ ਮਰਾਸੀ ਕੋਲੋਂ ਸੁਣ ਕੇ ‘ਖਾਲਸਾ ਕੁਮਾਰ ਪੱਤਰ’ ਵਿੱਚ ਪ੍ਰਕਾਸ਼ਿਤ ਕੀਤੀ। ਇਸ ਵਾਰ ਦਾ ਪੂਰਾ ਪਾਠ ਪ੍ਰਾਪਤ ਨਹੀਂ ਹੋਇਆ, ਕਈਆਂ ਥਾਵਾਂ ਤੋਂ ਲੜੀ ਟੁੱਟਦੀ ਹੈ।

ਇਸ ਵਾਰ ਦੇ ਆਧਾਰ ’ਤੇ ਹੀ ਪ੍ਰਾਪਤ ਹਵਾਲਿਆਂ ਵਿੱਚੋਂ ਕਵੀ ਦਾ ਨਾਂ ‘ਨਜ਼ਾਬਤ’ ਬਾਰੇ ਪਤਾ ਚੱਲਦਾ ਹੈ-

ਨਜ਼ਾਬਤ ਗਲਾਂ ਅਗਲੀਆਂ ਵਡੀ ਗੋਟ ਮਾਰੀ ਸ਼ਤਰੰਜ ਦੀ।

ਨਜ਼ਾਬਤ ਪਿੰਡ ਮਟੀਲਾਂ ਹਰਲਾਂ, ਜ਼ਿਲ੍ਹਾ ਸ਼ਾਹਪੁਰ ਦਾ ਰਹਿਣ ਵਾਲਾ ਹਰਲ ਰਾਜਪੁਤ ਸੀ। ਉਸਦੀ ਇਹ ਵਾਰ ਇਤਿਹਾਸਕ ਘਟਨਾ ਨਾਲ ਸੰਬੰਧਿਤ ਹੈ। ਨਾਦਰਸ਼ਾਹ ਵੱਲੋਂ 1738-39 ਈ। ਵਿੱਚ ਭਾਰਤ ਉਪਰ ਕੀਤੇ ਗਏ ਹਮਲੇ ਨੂੰ ਇਸ ਵਿੱਚ ਬਿਆਨ ਕੀਤਾ ਗਿਆ ਹੈ। ਇਸ ਵਿੱਚ ਵਾਰਕਾਰ ਨੇ ਨਾਦਰਸ਼ਾਹ ਦੇ ਹਮਲੇ ਨੂੰ ਇਤਿਹਾਸਕ ਰੂਪ ਵਿੱਚ ਰੱਖ ਕੇ ਭਾਰਤੀ ਵੀਰਾਂ ਦੀ ਵੀਰਤਾ ਨੂੰ ਸਲਾਹਿਆ ਹੈ। ਇਹ ਵਾਰ ਰਾਸ਼ਟਰੀਅਤਾ ਦੀ ਭਾਵਨਾ ਨੂੰ ਸਮਰਪਿਤ ਹੈ।

ਵਾਰ ਵਿੱਚ ਤਿੰਨ ਪੱਖ ਜ਼ਰੂਰੀ ਹੁੰਦੇ ਹਨ- ਮੰਗਲਾਚਰਨ, ਵਸਤੂ ਵਿਧਾਨ (ਸ਼ੰਕਾ, ਸੰਘਰਸ਼ ਤੇ ਸਮਾਧਾਨ) ਅਤੇ ਮਹਾਤਮ। ਨਜ਼ਾਬਤ ਦੀ ਇਹ ਵਾਰ ਮੰਗਲਾਚਰਨ ਨਾਲ ਸ਼ੁਰੂ ਹੁੰਦੀ ਹੈ। ਕਲ੍ਹ ਤੇ ਨਾਰਦ (ਪੌਰਾਣਿਕ ਪਾਤਰਾਂ) ਰਾਹੀਂ ਸ਼ੰਕਾ ਪੱਖ ਉਸਾਰਿਆ ਗਿਆ ਹੈ। ਇਸ ਵਾਰ ਵਿੱਚ ਕਾਬੁਲ ਤੋਂ ਲੈ ਕੇ ਕਰਨਾਲ ਤੱਕ ਦੀ ਲੜਾਈ ਦਾ ਵਰਣਨ ਹੈ। ‘ਕਰਨਾਲ ਦੀ ਲੜਾਈ’ ਸਿਰਲੇਖ ਅਧੀਨ ਵਾਰ ਦਾ ਸੰਘਰਸ਼ ਪੱਖ ਪੇਸ਼ ਕੀਤਾ ਗਿਆ ਹੈ। ਜੋ ਪਉੜੀ 24 ਤੋਂ ਲੈ ਕੇ 38 ਦੇ ਵਿਚਕਾਰ ਹੈ। ਦੋਹਾਂ ਧਿਰਾਂ ਨਾਦਰਸ਼ਾਹ ਅਤੇ ਮੁੰਹਮਦ ਸ਼ਾਹ ਰੰਗੀਲਾ ਦੀਆਂ ਸੈਨਾਵਾਂ ਵਿਚਕਾਰ ਪੁਰਜ਼ੋਰ ਸੰਘਰਸ਼ ਦਾ ਵਰਣਨ ਕੀਤਾ ਗਿਆ ਹੈ। ਸੰਘਰਸ਼ ਪੱਖ ਦੀ ਉਸਾਰੀ ‘ਚੰਡੀ ਦੀ ਵਾਰ’ ਤੋਂ ਪ੍ਰਭਾਵਿਤ ਹੈ। ਇੱਝ ਪ੍ਰਤੀਤ ਹੁੰਦਾ ਹੈ ਜਿਵੇਂ ਨਜ਼ਾਬਤ ਨੇ ਚੰਡੀ ਦੀ ਵਾਰ ਪੜ੍ਹ ਕੇ ਇਹ ਵਾਰ ਰਚੀ ਹੁੰਦੀ ਹੈ। ਨਮੂਨੇ ਵਜੋਂ:-

ਦੋਹੀਂ ਦਲੀਂ ਮੁਕਾਬਲਾ ਰਣ ਸੁਰੇ ਗੜ੍ਹਕਣ,  
ਚੜ੍ਹ ਤੋਪਾਂ ਗੱਡੀਂ ਢੁੱਕੀਆਂ ਲੱਖ ਸੰਗਲਾਂ ਖੜਕਣ।

ਇਸ ਵਾਰ ਵਿੱਚ ਮਹਾਤਮ ਪੱਖ ਦਰਜ ਨਹੀਂ ਹੈ, ਜੋ ਗੁੰਮ ਹੋ ਜਾਣ ਦਾ ਖਦਸ਼ਾ ਹੈ, ਕਿਉਂਕਿ ਨਜ਼ਾਬਤ ਇੱਕ ਸਮਰੱਥ ਵਾਰਕਾਰ ਹੈ, ਉਸਨੇ ਮੰਗਲਾਚਰਨ ਤੋਂ ਲੈ ਕੇ ਸੰਘਰਸ਼ ਪੱਖ ਤੱਕ ਉਤਮ ਵਾਰ ਦੀ

ਸਿਰਜਨਾ ਕੀਤੀ ਹੈ। ਇਸ ਲਈ ਇਹ ਮੰਨਣਾ ਅਸੰਭਵ ਲੱਗਦਾ ਹੈ ਕਿ ਉਸ ਨੇ ਵਾਰ ਦਾ ਮਹਾਤਮ ਉਸਾਰਿਆ ਹੀ ਨਹੀਂ।

ਨਜ਼ਾਬਤ ਨੇ ਉਪਮਾ, ਰੂਪਕ, ਦਿੱਸਟਾਂਤ ਆਦਿ ਅਲੰਕਾਰਾਂ ਦੀ ਸੁੰਦਰ ਵਰਤੋਂ ਕੀਤੀ ਹੈ। ਛੰਦ ਦੀ ਦਿੱਸਟੀ ਤੋਂ ਇਸ ਵਿੱਚ ਨਿਸ਼ਾਨੌਂ, ਸਿਰਖੰਡੀ, ਦਵੱਯਾ, ਸੱਦ ਆਦਿ ਦੀ ਸਫਲ ਵਰਤੋਂ ਕੀਤੀ ਹੈ। ਇਸ ਦੀ ਬੋਲੀ ਤੇ ਮੁਹਾਵਰੇ ਪੰਜਾਬੀ ਜਨਜੀਵਨ ਨਾਲ ਸੰਬੰਧਿਤ ਹਨ। ਪੰਜਾਬੀ ਵਾਰ ਕਾਵਿ ਵਿੱਚ ਇਸ ਵਾਰ ਦਾ ਅਹਿਮ ਸਥਾਨ ਹੈ।

### (ਗ) ਕਵੀ ਪੀਰ ਮੁਹੰਮਦ ਰਚਿਤ ਚੱਠਿਆਂ ਦੀ ਵਾਰ-

ਇਹ ਵਾਰ ਵੀ ਇਸ ਕਾਲ ਦੀ ਇੱਕ ਪ੍ਰਮੁੱਖ ਵਾਰ ਹੈ। ਇਸ ਵਾਰ ਦੇ ਕਰਤਾ 'ਪੀਰ ਮੁਹੰਮਦ' ਸੰਬੰਧੀ ਪ੍ਰਮਾਣ ਵਾਰ ਵਿੱਚੋਂ ਹੀ ਪ੍ਰਾਪਤ ਹੁੰਦੇ ਹਨ-

- ਕਹਿ ਤੂ ਪੀਰ ਮੁਹੰਮਦਾ ਇੱਕ ਗੱਲ ਗਿਆਨ।
- ਕਹਿ ਤੂ ਪੀਰ ਮੁਹੰਮਦਾ ਕੀ ਹਾਲ ਸਵਾਰਾ।

ਦੂਜਾ ਪ੍ਰਮਾਣ ਕਿੱਸਾਕਾਰ ਮੁਹੰਮਦ ਬਖਸ਼ ਦੀ ਰਚਨਾ 'ਸੈਫੂਲ ਮਲੂਕ' ਵਿੱਚ ਪੀਰ ਮੁਹੰਮਦ ਦੀ 'ਚੱਠਿਆਂ ਦੀ ਵਾਰ' ਦਾ ਜ਼ਿਕਰ ਆਉਂਦਾ ਹੈ-

ਦੂਜਾ ਪੀਰ ਮੁਹੰਮਦ ਚੱਠਾ ਮੌਜਾ ਨੁਨਾਵਾਲੀ।  
ਚੱਠੇ ਦੀ ਇਸ ਵਾਰ ਬਣਾਈ, ਮੁਹਰੀਂ ਭਰੀਓਂ ਬਾਲੀ।

ਪੀਰ ਮੁਹੰਮਦ ਪਿੰਡ ਨੂਨਾਵਾਲੀ (ਜ਼ਿਲ੍ਹਾ ਗੁਜਰਾਤ) ਦਾ ਵਸਨੀਕ ਸੀ ਅਤੇ ਚੱਠੇ ਸਰਦਾਰਾਂ ਦਾ ਨੌਕਰ ਸੀ। ਪੀਰ ਮੁਹੰਮਦ ਦੀ ਸਿਰਫ਼ ਇੱਕੋ ਇੱਕ ਵਾਰ ਹੀ ਮਿਲਦੀ ਹੈ। ਉਸਦੀ ਇਹ ਰਚਨਾ ਸਿਰਫ਼ ਮੁਸਲਮਾਨਾਂ ਵਿੱਚ ਹੀ ਹਰਮਨ ਪਿਆਰੀ ਹੋਈ। ਪੀਰ ਮੁਹੰਮਦ ਇਸਲਾਮੀ ਸਾਹਿਤ, ਇਤਿਹਾਸ ਅਤੇ ਮਿਥਿਹਾਸ ਦਾ ਚੰਗਾ ਜਾਣਕਾਰ ਸੀ।

ਪੀਰ ਮੁਹੰਮਦ ਦੀ 'ਚੱਠਿਆਂ ਦੀ ਵਾਰ' ਦੀਆਂ ਸਿਰਫ਼ 91 ਪਉੜੀਆਂ ਹੀ ਉਪਲਬਧ ਹਨ। ਇਹ ਵਾਰ ਫਾਰਸੀ ਲਿਪੀ ਵਿੱਚ ਲਿਖੀ ਗਈ ਹੈ, ਜੋ ਲਾਹੌਰ ਦੇ ਕਾਜ਼ੀ ਫਜ਼ਲ ਹੱਕ ਨੇ ਕਿਸੇ ਅਧੂਰੇ ਖਰੜੇ ਤੋਂ ਪ੍ਰਾਪਤ ਕੀਤੀ। ਇਸ ਲਈ ਇਹ ਵਾਰ ਪੂਰੀ ਪ੍ਰਾਪਤ ਨਹੀਂ ਹੋ ਸਕੀ।

ਇਹ ਵਾਰ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸ. ਮਹਾਂ ਸਿੰਘ ਤੇ ਜ਼ਿਲ੍ਹਾ ਗੁਜਰਾਵਾਲਾ ਦੇ ਪਿੰਡਾਂ ਵਿੱਚ ਰਹਿ ਰਹੇ ਮੁਸਲਮਾਨ ਰਾਜਪੂਤਾਂ ਦੇ ਵਿਚਕਾਰ ਹੋਏ ਯੁੱਧ ਦਾ ਵਰਣਨ ਕਰਦੀ ਹੈ। ਇਹ ਯੁੱਧ ਰਸੂਲ ਨਗਰ ਤੇ ਮਨਚਾਰ ਵਿਖੇ ਹੋਇਆ ਸੀ। ਮੁਸਲਮਾਨ ਰਾਜਪੂਤਾਂ ਦੇ ਆਗੂ ਪੀਰ ਮੁਹੰਮਦ ਖਾਂ ਸਨ, ਉਨ੍ਹਾਂ ਦਾ ਪੁੱਤਰ ਚੱਠਾ ਸਰਦਾਰ ਗੁਲਾਮ ਮੁਹੰਮਦ ਚੱਠਾ ਮਨਚਾਰ ਦੀ ਗੜ੍ਹੀ ਉਪਰ ਕਾਬਿਜ਼ ਸੀ। 1790 ਈ. ਵਿੱਚ ਮਹਾਂ ਸਿੰਘ ਨੇ ਗੁਲਾਮ ਮੁਹੰਮਦ ਨੂੰ ਮਨਚਾਰ ਦੀ ਗੜ੍ਹੀ ਛੱਡਣ ਲਈ ਮਜ਼ਬੂਰ ਕੀਤਾ ਤੇ ਉਸਦੀ ਤੇ ਉਸਦੇ ਪਰਿਵਾਰ ਦੀ ਸੁਰੱਖਿਆ ਦਾ ਵੀ ਵਚਨ ਦਿੱਤਾ ਪਰ ਜੋ ਬਾਅਦ ਵਿੱਚ ਮਹਾਂ ਸਿੰਘ ਨੇ ਹਾਲਾਤ ਮੁਤਾਬਿਕ ਤੋੜ੍ਹ ਦਿੱਤਾ। ਇਸ ਲਈ ਪੀਰ ਮੁਹੰਮਦ ਮਹਾਂ ਸਿੰਘ ਦੀ ਵਾਦਾ ਖਿਲਾਫ਼ੀ ਕਾਰਨ ਇਸ ਵਾਰ ਵਿੱਚ ਉਸ ਪੂਤੀ ਰੋਸ ਦਾ ਬਿਆਨ ਕਰਦਾ ਹੈ। ਮਹਾਂ ਸਿੰਘ ਇਸ ਦੇ ਨਾਇਕ ਵਜੋਂ ਪੇਸ਼ ਹੋਇਆ ਹੈ ਪਰੰਤੂ ਸੋਹਲੇ ਤੇ ਪੁਸ਼ਟ ਚੱਠਿਆਂ ਦੀ ਕੀਤੀ ਗਈ ਹੈ, ਇੱਥੋਂ ਤੱਕ ਕਿ ਪੂਤੀਨਾਇਕ ਚੱਠੇ ਸਰਦਾਰਾਂ 'ਤੇ ਹੀ ਵਾਰ ਦਾ ਸਿਰਲੇਖ ਰੱਖਿਆ ਗਿਆ ਹੈ। ਵਾਰਕਾਰ ਇਸ ਵਾਰ ਵਿੱਚ ਕਾਵਿ-ਨਿਆਂ ਪੱਖੋਂ ਨਿਰਪੱਖ ਨਹੀਂ। ਉਹ ਨਾਇਕ ਨੂੰ ਪੂਤੀਨਾਇਕ ਤੇ ਪੂਤੀਨਾਇਕ ਨੂੰ ਨਾਇਕ ਵਿੱਚ ਤਬਦੀਲ ਕਰਨ ਦਾ ਦੋਸ਼ੀ ਬਣ ਜਾਂਦਾ ਹੈ। ਵਿਦਵਾਨਾਂ ਦਾ ਮੱਤ ਹੈ ਕਿ ਸ਼ਾਇਦ ਉਸਨੇ ਇਨਸਾਫ਼ ਪ੍ਰਾਪਤ ਕਰਨ ਲਈ ਹੀ ਇਸ ਵਾਰ ਦੀ ਰਚਨਾ ਕੀਤੀ ਹੋਵੇ। ਜਿਸ ਬਾਰੇ ਮੁਹੰਮਦ ਬਖਸ਼ ਵੀ 'ਮੁਹਰੀਂ ਭਰੀ ਓਸ ਬਾਲੀ' ਵੱਲ ਸੰਕੇਤ ਕਰਦਾ ਹੈ। ਸੋ ਇਸ ਪੱਖੋਂ ਇਸ ਵਾਰ ਨੂੰ ਦਰਬਾਰੀ ਕਵੀ ਦੁਆਰਾ ਰਚਿਤ ਰਚਨਾ ਵੀ ਕਿਹਾ ਜਾ ਸਕਦਾ ਹੈ।

ਇਸ ਵਾਰ ਦੀਆਂ 98 ਪਉੜੀਆਂ ਹਨ। ਪਉੜੀਆਂ ਦੀਆਂ ਤੁਕਾਂ ਦੀ ਗਿਣਤੀ 2 ਤੋਂ 21 ਤੱਕ ਹੈ। ਵਾਰਕਾਰ ਦੀ ਯੋਧ ਚਿਤਰਨ ਕਲਾ ਨਜ਼ਾਬਤ ਨਾਲ ਮਿਲਦੀ ਜੁਲਦੀ ਹੈ-

ਲੱਗੀ ਸੱਟ ਨਗਾਰਿਆਂ ਪਏ ਮਾਰੂ ਵੱਜਣ।  
ਤੋਪਾਂ ਹੋਰ ਜੰਬੁਰਚੇ ਜਿਉਂ ਬੱਦਲ ਗੱਜਣ।  
ਘੜੇ ਕਰਨ ਸਿਤਾਬੀਆਂ ਉਠ ਕਟਕੋਂ ਭੱਜਣ।  
ਤੇਗਾਂ ਬਹੁਤ ਪਿਆਸੀਆਂ ਨਾ ਰਤਾਂ ਰੱਜਣ।  
ਸੁਲਹ ਕਰੇਂਦੇ ਮੌਤ ਦੀ ਨਾ ਮਿਲਦੇ ਸੱਜਣ।  
ਪਰ ਦੁਸ਼ਮਣ ਦੁਸ਼ਮਣ ਵੇਖ ਕੇ ਨਾ ਪਰਦੇ ਕੱਜਣ।

ਵਾਰ ਦਾ ਉਦੇਸ਼ ਉਤਸ਼ਾਹ ਤੇ ਬੀਰ ਰਸ ਨੂੰ ਪੈਦਾ ਕਰਨਾ ਹੁੰਦਾ ਹੈ। ਜੋ ਨਾਇਕ ਦੀ ਮਹਾਨਤਾ, ਪ੍ਰਸੰਸਾ ਤੇ ਜਿੱਤ ਨਾਲ ਪੈਦਾ ਹੁੰਦਾ ਹੈ। ਪਰੰਤੂ ਇਹ ਵਾਰ ਆਪਣੇ ਨਾਇਕ (ਮਹਾਂ ਸਿੰਘ) ਨੂੰ ਹੀ ਜਦੋਂ ਧੈਖੇਬਾਜ਼ ਸਿੱਧ ਕਰਦੀ ਹੈ ਤਾਂ ਉਹ ਵਾਰ ਦੇ ਮੂਲ ਮਨੋਰਥ ਤੋਂ ਭਟਕ ਜਾਂਦੀ ਹੈ। ਇਸੇ ਕਾਰਨ ਇਹ ਵਾਰ ਪੰਜਾਬੀ ਵਾਰ ਕਾਵਿ ਦੇ ਇਤਿਹਾਸ ਵਿੱਚ ਸ਼੍ਰੋਸ਼ਟ ਦਰਜੇ ਤੋਂ ਸੱਖਣੀ ਹੈ।

**(ਘ) ਕਵੀ ਸਿਧਾ ਜੀਉਣਾ ਦੀ ਚੌਧਰੀਆਂ ਦੀ ਵਾਰ-**

ਇਹ ਵਾਰ ਆਪਣੀ ਇੱਕ ਅੰਦਰਲੀ ਗਵਾਹੀ ਦੇ ਆਧਾਰ 'ਤੇ ਸਿਧਾ ਜੀਉਣ ਨਾਂ ਦੇ ਕਵੀ ਦੀ ਰਚਨਾ ਸਿੱਧ ਹੁੰਦੀ ਹੈ-

‘ਬਾਬੇ ਸਿਧ ਜੀਉਣ ਨੇ ਗਾਵਿਆ ਪੀਰ ਕਾਲੇ ਮਹਿਰ ਨੂੰ ਪਿਆਰਾ’

ਇਸ ਕਵੀ ਦੀ ਇੱਕੋ ਇੱਕ ਇਹੀ ਰਚਨਾ ਮਿਲਦੀ ਹੈ। ਇਹ ਰਚਨਾ 18ਵੀਂ ਸਦੀ ਦੇ ਅੰਤ ਦੀ ਰਚਨਾ ਮੰਨੀ ਜਾਂਦੀ ਹੈ। ਇਸ ਵਾਰ ਨੂੰ ਸ. ਕਰਮ ਸਿੰਘ ਹਿਸਟੋਰੀਅਨ ਨੇ ਸਭ ਤੋਂ ਪਹਿਲਾਂ ਕਿਸੇ ਮਰਾਸੀ ਕੋਲੋਂ ਸੁਣ ਕੇ ਲਿਖਤੀ ਰੂਪ ਪ੍ਰਦਾਨ ਕੀਤਾ। ਵਾਰ ਪਰੰਪਰਾ ਅਨੁਸਾਰ ਇਹ ਵਾਰ ‘ਮੰਗਲਾਚਰਨ’ ਤੋਂ ਸ਼ੁਰੂ ਹੁੰਦੀ ਹੈ:-

ਸਚੇ ਸਾਹਿਬ ਰਬ ਕਰੀਮਾਂ, ਸਾਹਿਬ ਧੁਨੂਦਕਾਰਾ।  
ਨਗਰਕੋਟ ਦੀ ਦੁਰਗਾ ਤੁਠੀ, ਅਛਰ ਦੇਂਦੀ ਸਾਰਾ।  
ਤੁੱਠਾ ਸਰਵਰ ਢੋਡਾ ਮੀਆਂ ਰਾਣਾ, ਪਾਕ ਸੱਯਦ ਦਾਤਾਰਾ।  
ਤੁੱਠਾ ਲਹਿਰ ਖਵਾਜਾ ਦਰਯਾਵੀ, ਖੁਆਜਾ ਨਦੀਆਂ ਵਾਲਾ।  
ਪੀਰ ਪੁਰਖ ਦਰਗਾਹੋਂ ਤੁੱਠੇ, ਬੰਦਾ ਨਾਲ ਵੰਚਾਰਾ।

ਇਸ ਵਾਰ ਦੇ ਕੁੱਲ ਨੌ ਬੰਦ ਹਨ। ਇਹ ਵਾਰ ਪੰਜਾਬ ਦੀਆਂ ਜੱਟ ਜਾਤੀਆਂ ਦੀ ਪ੍ਰਸੰਸਾ ਕਰਦੀ ਹੈ। ਮਾਲਵੇ, ਮਾਝੇ ਅਤੇ ਬਾਰ ਦੇ ਇਲਾਕੇ ਦੇ ਜੱਟਾਂ ਅਤੇ ਗਠਾਂ ਦਾ ਇਸ ਵਿੱਚ ਜ਼ਿਕਰ ਹੈ। ਇਹ ਵਾਰ ‘ਚੱਠਿਆਂ ਦੀ ਵਾਰ’ ਤੋਂ ਪ੍ਰਭਾਵਿਤ ਹੋ ਕੇ ਰਚੀ ਜਾਣ ਦਾ ਅਨੁਮਾਨ ਹੈ। ਇਸ ਵਿੱਚ ਪੁਰੀ ਜਾਤੀ ਨੂੰ ਨਾਇਕ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਵਾਰ ਬੜੀ ਸਰਲ ਤੇ ਰਵਾਨੀ ਭਰਪੂਰ ਹੈ। ਇੱਥੋਂ ਕਥਾ ਪ੍ਰਸੰਗ ਦੀ ਥਾਂ ਸਿਰਫ ਜੱਟ ਜਾਤੀ ਦੀ ਪ੍ਰਸੰਸਾ ਦਾ ਹੀ ਵਰਣਨ ਹੈ। ਜਿਸ ਕਾਰਣ ਵਾਰ ਦੇ ਵਾਤਾਵਰਨ ਦੀ ਉਸਾਰੀ ਨਹੀਂ ਹੋ ਸਕੀ।

**(ਙ) ਕਵੀ ਅਗਰਾ ਰਚਿਤ ਵਾਰ ਹਕੀਕਤ ਰਾਇ-**

ਵਾਰ ਵਿੱਚ ਮੌਜੂਦ ਹਵਾਲਿਆਂ ਤੋਂ ਇਹ ਵਾਰ ਕਵੀ ਅਗਰਾ ਜਾਂ ਅਗਰ ਸਿੰਘ ਦੀ ਰਚਨਾ ਸਿੱਧ ਹੁੰਦੀ ਹੈ:-

‘ਅਗਰ ਸਿੰਘ ਜੀ ਦੁਆਰੇ ਠਾਢੇ ਜੋ ਸੇਵੇ ਸੋ ਪਾਈ।’

ਮੌਲਾ ਬਖਸ਼ ਕੁਸ਼ਤਾ ਨੇ ਆਪਣੀ ਪੁਸਤਕ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਵਿੱਚ ਕਵੀ ਅਗਰਾ ਨੂੰ ਜਾਤ ਦਾ ਸੇਠੀ ਅਤੇ ਲਾਹੌਰ ਦਾ ਰਹਿਣ ਵਾਲਾ ਦੱਸਿਆ ਹੈ। ਅਗਰੇ ਦੇ ਆਪਣੇ ਕਥਨ ਮੁਤਾਬਿਕ ਇਹ ਵਾਰ ਉਸਨੇ 1784 ਈ. (1841 ਬਿਕਰਮੀ ਸੰਮਤ) ਵਿੱਚ ਲਿਖੀ ਪਰ ਵੀਰ ਹਕੀਕਤ ਰਾਇ ਨਾਲ ਸੰਬੰਧਿਤ ਇਹ ਘਟਨਾ 1734 ਈ. (1791 ਬਿਕਰਮੀ ਸੰਮਤ) ਵਿੱਚ ਵਾਪਰੀ ਸੀ। ਅਗਰੇ ਨੇ ਇਸ ਵਾਰ ਦੀ ਅੱਖੀ ਦੇਖੀ ਘਟਨਾ ਨੂੰ 50 ਵਰ੍ਹੇ ਬਾਅਦ ਵਿੱਚ ਲਿਖਿਆ।

ਇਸ ਵਾਰ ਵਿੱਚ ਵੀਰ ਹਕੀਕਤ ਰਾਇ ਦੀ ਸ਼ਹਾਦਤ ਨੂੰ ਬੜੇ ਪੜਾਵਪੂਰਨ ਤਗੀਕੇ ਨਾਲ ਚਿਤਰਿਆ ਗਿਆ ਹੈ। ਹਕੀਕਤ ਰਾਇ ਸਿਆਲਕੋਟ ਨਿਵਾਸੀ ਬਾਗਮਲਪੁਰੀ ਦਾ ਪ੍ਰੇਤਰ ਸੀ ਤੇ ਇਸ ਦੀ ਸ਼ਾਦੀ ਬਟਾਲੇ ਦੇ ਕਿਸ਼ਨ ਚੰਦ ਦੀ ਸਪੁਤਰੀ ਨਾਲ ਬਾਲ ਅਵਸਥਾ ਵਿੱਚ ਹੀ ਤੈਅ ਹੋ ਗਈ ਸੀ। ਬਾਰਾਂ ਸਾਲਾਂ ਦੀ ਉਮਰ ਵਿੱਚ ਇਸਨੂੰ ਮਸੀਤ ਵਿੱਚ ਪੜ੍ਹਨ ਲਈ ਭੇਜਿਆ ਗਿਆ, ਜਿੱਥੇ ਮੁਸਲਮਾਨ ਵਿਦਿਆਰਥੀਆਂ ਵੱਲੋਂ ਦੇਵੀ ਪ੍ਰਤਿ ਅਯੋਗ ਸ਼ਬਦ ਸੁਣ ਕੇ ਇਸਨੇ ਉਸਦਾ ਵਿਰੋਧ ਕੀਤਾ। ਇਸ ਤੇ ਮੌਲਵੀਆਂ ਨੇ ਉਸ ਨੂੰ ਮੁਸਲਮਾਨ ਬਣਨ ਲਈ ਕਿਹਾ। ਪਰੰਤੂ ਇਸਦੇ ਨਾ ਮੰਨਣ ਤੇ ਲਾਹੌਰ ਦੇ ਉਸ ਸਮੇਂ ਦੇ ਸ਼ਾਸਕ ਜ਼ਕਰੀਆ ਖਾਨ ਦੇ ਹੁਕਮ ਨਾਲ ਇਸਨੂੰ ਲਾਹੌਰ ਕੋਲ 1734 ਈ. ਵਿੱਚ ਸ਼ਹੀਦ ਕਰ ਦਿੱਤਾ। ਇਸ ਘਟਨਾ ਦਾ ਲਾਹੌਰ ਵਿੱਚ ਹਿਦੂਆਂ ਦੇ ਨਾਲ-ਨਾਲ ਮੁਸਲਮਾਨਾਂ ਨੇ ਵੀ ਸੋਗ ਮਨਾਇਆ। ਇਸ ਘਟਨਾ ਨੂੰ ਵਾਰ ਦੀ ਕਥਾ ਵਿੱਚ ਬਿਆਨਿਆ ਗਿਆ ਹੈ।

ਇਸ ਵਾਰ ਦੇ ਕੁੱਲ 212 ਬੰਦ ਹਨ। ਇਹ ਰਚਨਾ ਵਾਰ ਦੇ ਨਾਲ-ਨਾਲ ਕਿਸੇ ਦੇ ਗੁਣਾਂ ਨਾਲ ਵੀ ਸਰਾਬੋਰ ਹੈ। ਵਾਰ ਦੇ ਆਰੰਭ ਵਿੱਚ ਦੋਹਰਾ ਤੇ ਛੰਦ ਹੈ ਤੇ ਤੀਜੇ ਬੰਦ ਤੋਂ ਪਉੜੀਆਂ ਸ਼ੁਰੂ ਹੁੰਦੀਆਂ ਹਨ। ਵਾਰਕਾਰ ਨੇ ਦੇਵੀ ਤੇ ਮਹਾਂਦੇਵ ਪ੍ਰਤੀ ਸ਼ਰਧਾ ਅਰਪਨ ਕਰਨ ਤੋਂ ਬਿਨਾਂ ਗੁਰੂ ਨਾਨਕ ਦੇਵ ਜੀ ਤੇ ਉਸਦੀ ਚਲਾਈ ਧਾਰਮਿਕ ਪਰੰਪਰਾ ਪ੍ਰਤੀ ਵੀ ਸ਼ਰਧਾ ਦੇ ਫੁੱਲ ਪੇਸ਼ ਕੀਤੇ ਹਨ-

ਗੁਰੂ ਨਾਨਕ ਅਉਤਾਰ ਧਾਰਿ ਕੇ, ਕਲਿਜੁਗ ਅੰਦਰ ਆਇਆ।  
ਵਿੱਚ ਦਸ ਅਉਤਾਰ ਜੋਤਿ ਧਾਰਿ ਕੇ, ਆਪਸ ਮਾਹਿ ਸਮਾਇਆ।  
ਗ੍ਰੰਥ ਪੋਥੀਆਂ ਬਾਣੀ ਕਰਿ ਕੇ, ਸਾਹਿਬ ਦਾ ਨਾਮ ਧਿਆਇਆ।  
ਅਗਰਾ ਕਲਿਜੁਗ ਖਡੀਆਂ ਦਾ ਜੰਝੂ, ਗੁਰੂ ਤੇਗ ਬਹਾਦਰ ਰਖਾਇਆ।

ਇਹ ਵਾਰ ਸਿਰਫ਼ ਬਿਰਤਾਂਤ ਪੇਸ਼ਕਾਰੀ ਕਰਦੀ ਹੈ, ਬੀਰ-ਗਸ ਕਿਤੇ ਵੀ ਨੀ। ਪਰੰਤੂ ਵਾਰ ਵਿੱਚ ਧਾਰਮਿਕ ਪਾਲਣਾ ਹਿੱਤ ਲਾਸਾਨੀ ਸ਼ਹਾਦਤ ਦੀ ਮਿਸਾਲ ਜ਼ਰੂਰ ਵਰਨਣਯੋਗ ਹੈ। ਇਸ ਵਾਰ ਵਿੱਚ ਕਰੁਣ-ਗਸ ਰਾਹੀਂ ਸ਼ਹਾਦਤ ਦਾ ਵਰਣਨ ਹੈ। ਵਾਰ ਕੇਂਦਰੀ ਪੰਜਾਬੀ ਦੇ ਮੁਹਾਵਰੇ ਵਾਲੀ ਹੈ। ਵਾਰਕਾਰ ਦੀ ਸ਼ਬਦ-ਚੋਣ ਢੁਕਵੀਂ ’ਤੇ ਸੋਗ ਭਰਪੂਰ ਹੈ।

### (ਚ) ਕਵੀ ਜਵਾਹਰ ਸਿੰਘ ਰਚਿਤ ਵਾਰ ਸ੍ਰੀ ਰਾਮ ਚੰਦਰ ਜੀ ਕੀ-

ਵਾਰ ਵਿੱਚ ਪ੍ਰਾਪਤ ਹਵਾਲਿਆਂ ਮੁਤਾਬਕ ਇਸ ਵਾਰ ਦੀ ਰਚਨਾ ਕਵੀ ਜਵਾਹਰ ਸਿੰਘ ਨੇ 1797 ਈ. (1854 ਬਿਕਰਮੀ) ਨੂੰ ਗੁਜਰਾਤ (ਪਾਕਿਸਤਾਨ) ਵਿੱਚ ਕੀਤੀ। ਕਵੀ ਪਿਸ਼ਾਵਰ (ਪਾਕਿਸਤਾਨ) ਦਾ ਰਹਿਣ ਵਾਲਾ ਸੀ-

ਮਨ ਚਿਤ ਲਾ ਜਵਾਹਰ ਸਿੰਘ, ਜਿਸ ਵਾਰੁ ਬਣਾਈ।  
ਪ੍ਰਭੂ ਦੀਨ ਦਇਆਲ ਨੂੰ, ਹਰਿ ਜਨ ਸਰਨਾਈ।  
ਰਾਮਾਇਣ ਪੁਰਾ ਕੀਤਿਆਂ, ਮਨ ਹੋਈ ਰੁਸ਼ਨਾਈ।  
ਸੰਮਤ ਅਠਾਰਾਂ ਸੌ ਚੌਰੇਝਵੇਂ ਕਰਤੇ ਵਾਰ ਲਿਖਾਈ।  
ਮਘਰ ਤੇਰ੍ਹਵੇਂ ਦੁਪਹਿਰ ਨੂੰ ਧਰਮ ਸੁਧ ਹੋਈ।  
ਪਿਸੌਰ ਅਸੀਏ ਗੁਜਰਾਤ ਵਿੱਚ ਦੁਭਤਾ ਸਭ ਖੋਈ।

ਕਵੀ ਨੇ ਤੁਲਸੀ ਰਮਾਇਣ ਤੇ ਬਾਲਮੀਕਿ ਰਮਾਇਣ ਨੂੰ ਆਧਾਰ ਬਣਾ ਕੇ ਸਾਰੀ ਰਾਮ-ਕਥਾ ਦਾ ਵਰਣਨ ਇਸ ਵਾਰ ਵਿੱਚ ਕੀਤਾ ਹੈ। ਵਾਰ ਵਿੱਚ ਯੁਧ-ਵਰਣਨ ਕਵੀ ਨੇ ਕਾਵਿ-ਨਿਆਇ ਅਨੁਸਾਰ ਚਿਤਰਿਆ ਹੈ। ਇਸ ਵਿੱਚ ਕਵੀ ਨੇ ‘ਪਉੜੀ ਛੰਦ’ ਦੇ ਨਿਸ਼ਾਨੀ ਤੇ ਸਿਰਖੰਡੀ ਦੋਹਾਂ ਰੂਪਾਂ ਨੂੰ ਵਰਤਿਆ ਹੈ। ਉਪਮਾ ਅਤੇ ਦ੍ਰਿਸ਼ਟਾਂਤ ਅਲੰਕਾਰਾਂ ਦੇ ਨਮੂਨੇ ਵੇਖਣਯੋਗ ਹਨ:-

- ਬਿਜਲੀ ਵਾਂਗੂ ਤਰੁਟਣ, ਘੜਨ ਕੜਕੜਾਇ।
- ਡਾਰ ਵਿੱਛੁੰਨੀ ਕੁੰਜ ਜਿਉਂ ਸੀਤਾ ਕੁਰਾਲਾਵੈ।
- ਰਖ ਤਲੀ ਤੇ ਚਲਿਆ, ਕਰ ਆਪਣ ਵਾਲੀ।  
ਜਿਉਂ ਧਨ ਚਲੀ ਦੇਹੁਰੇ, ਲੈ ਪੂਜਣ ਬਾਲੀ।

ਵਾਰ ਦੀ ਭਾਸ਼ਾ ਕੇਂਦਰੀ ਪੰਜਾਬੀ ਹੈ, ਜਿਸ ਉੱਤੇ ਲਹਿੰਦੀ ਦਾ ਪ੍ਰਭਾਵ ਹੈ। ਅਰਥੀ-ਛਾਰਸੀ ਦੇ ਨਾਲ-ਨਾਲ ਆਮ ਬੋਲਚਾਲ ਦੇ ਸ਼ਬਦਾਂ ਦੀ ਵਰਤੋਂ ਵੀ ਹੋਈ ਹੈ।

#### (ਛ) ਕਵੀ ਕੇਸ਼ਵ ਦਾਸ ਰਚਿਤ ਵਾਰ ਰਾਜਾ ਅਮਰ ਸਿੰਘ ਕੀ-

ਇਹ ਵਾਰ ਰਾਜਾ ਅਮਰ ਸਿੰਘ ਦੇ ਭੱਟੀ ਮੁਸਲਮਾਨ ਰਾਜਪੂਤਾਂ ਨਾਲ ਹੋਏ ਯੁਧ ਦਾ ਵਾਰ ਸ਼ੈਲੀ ਵਿੱਚ ਵਰਣਨ ਕਰਦੀ ਹੈ। ਇਸ ਦੇ ਕੁੱਲ 52 ਬੰਦ ਹਨ, ਜਿਸ ਵਿੱਚ ਸੌਰਠਾ, ਦੋਹਰਾ, ਕਬਿੰਤ ਆਦਿ ਕਈ ਛੰਦਾਂ ਦੀ ਵਰਤੋਂ ਕੀਤੀ ਹੋਈ ਮਿਲਦੀ ਹੈ, ਪਰ ਪਉੜੀ ਛੰਦ ਕਿਤੇ ਵੀ ਨਹੀਂ ਵਰਤਿਆ। ਇਸ ਵਾਰ ਦੀ ਬੋਲੀ ਬ੍ਰਾਜ਼ ਭਾਸ਼ਾ ਹੋਣ ਕਰਕੇ ਪੰਜਾਬੀ ਵਾਰਾਂ ਵਿੱਚ ਇਸਨੂੰ ਬਹੁਤਾ ਗੌਲਿਆ ਨਹੀਂ ਗਿਆ।

ਇਹ ਵਾਰਾਂ ਇਸ ਕਾਲ ਦੇ ਬੀਰ ਰਸੀ ਸਾਹਿਤ ਵਿੱਚ ਪ੍ਰਮੁੱਖ ਸਥਾਨ ਰੱਖਦੀਆਂ ਹਨ। ਜੋ ਵਾਰ-ਕਾਵਿ ਨੂੰ ਵਿਸ਼ੇ ਤੇ ਰੂਪ ਪੱਖਿਆਂ ਵੰਨਗੀਆਂ ਪ੍ਰਦਾਨ ਕਰਦੀਆਂ ਹਨ। ਇਸ ਕਾਲ ਵਿੱਚ ‘ਵਾਰ ਨਾਦਰਸ਼ਾਹ’ ਪੰਜਾਬੀ ਵਾਰ ਕਾਵਿ ਦੀ ਉੱਤਮ ਮਿਸਾਲ ਮੰਨੀ ਜਾਂਦੀ ਹੈ।

#### (2) ਜੰਗਨਾਮਾ-

ਜੰਗਨਾਮਾ ਯੁੱਧ ਦੇ ਬਿਰਤਾਂਤ ਨਾਲ ਸੰਬੰਧਿਤ ਦੂਜਾ ਪ੍ਰਮੁੱਖ ਕਾਵਿ ਰੂਪ ਹੈ। ਇਹ ਛਾਰਸੀ ਦੇ ਮਸਨਵੀ ਕਾਵਿ-ਰੂਪ ਦੇ ਰਜ਼ਮੀਆਂ ਰੂਪ ਤੋਂ ਪੈਦਾ ਹੋਇਆ ਮੰਨਿਆ ਜਾਂਦਾ ਹੈ। ਪੰਜਾਬੀ ਦੇ ਜ਼ਿਆਦਾਤਰ ਜੰਗਨਾਮੇ ਇਮਾਮ ਹਸਨ ਤੇ ਹੁਸੈਨ ਦੇ ‘ਕਰਬਲਾ ਦੀ ਜੰਗ’ ਵਿੱਚ ਸ਼ਹਾਦਤ ਨੂੰ ਲੈ ਕੇ ਸਿਰਜੇ ਗਏ ਹਨ। ਇਹ ਇਸਲਾਮੀ ਧਰਮ ਤੇ ਛਾਰਸੀ ਪ੍ਰਧਾਨ ਕਾਵਿ ਰੂਪ ਹੈ। ਇਸ ਵਿੱਚ ਬੀਰ-ਰਸ ਦੀ ਥਾਂ ਕਰੁਣਾ ਰਸ ਦੀ ਪ੍ਰਧਾਨਤਾ ਹੈ। ਜਿਸ ਕਾਰਨ ਇਹ ਜੰਗਨਾਮੇ ਪੰਜਾਬੀ ਜਨਮਾਨਸ ਵਿੱਚ ਵਾਰ ਜਿੰਨੇ ਹਰਮਨ ਪਿਆਰੇ ਨਹੀਂ ਹੋ ਸਕੇ। ਪੰਜਾਬੀ ਵਿੱਚ ਜੰਗਨਾਮਾ ਲਿਖਣ ਦਾ ਰਿਵਾਜ਼ ਸਤਾਰਵੀਂ ਸਦੀ ਵਿੱਚ ਪੀਰ ਮੁਹੰਮਦ ਕਾਸਬੀ ਦੇ ‘ਜੰਗਨਾਮਾ ਇਮਾਮ ਹੁਸੈਨ’ ਤੋਂ ਆਰੰਭ ਹੋਇਆ ਮੰਨਿਆ ਜਾਂਦਾ ਹੈ। ਇਸੇ ਕਾਲ ਵਿੱਚ ਹਾਫਿਜ਼ ਬਰਖੂਰਦਾਰ ਰਾਂਝਾ ਦਾ ਵੀ ‘ਜੰਗਨਾਮਾ ਇਮਾਮ ਹੁਸੈਨ’ ਪ੍ਰਾਪਤ ਹੁੰਦਾ ਹੈ। ਇਹ ਦੋਵੇਂ ਜੰਗਨਾਮੇ ਬਹੁਤੀ ਪ੍ਰਸਿੱਧੀ ਪ੍ਰਾਪਤ ਨਹੀਂ ਕਰ ਸਕੇ। 18ਵੀਂ ਸਦੀ ਵਿੱਚ ਰਚਿਤ ਜੰਗਨਾਮਿਆਂ ਦਾ ਵੇਰਵਾ ਇਸ ਤਰ੍ਹਾਂ ਹੈ:-

#### (੬) ਮੁਕਬਲ ਰਚਿਤ ਜੰਗਨਾਮਾ ਇਮਾਮ ਹੁਸੈਨ-

ਹੀਰ ਦੇ ਪ੍ਰਸਿੱਧ ਕਿੱਸਾਕਾਰ ਮੁਕਬਲ ਨੇ 18ਵੀਂ ਸਦੀ ਵਿੱਚ ਜੰਗਨਾਮਾ ਲਿਖਣ ਦੀ ਪਹਿਲ ਕਦਮੀ ਕੀਤੀ। ਉਸਦਾ ਜੰਗਨਾਮਾ ਉਸਦੇ ਕਿੱਸੇ ਜਿੰਨੀ ਮਕਬੂਲਤਾ ਹਾਸਿਲ ਨਹੀਂ ਕਰ ਸਕਿਆ। ਉਸਨੇ 1159-60 ਈ. ਵਿੱਚ ਇਹ ਜੰਗਨਾਮਾ ਲਿਖਿਆ। ਇਸ ਵਿੱਚ ਕਵੀ ਨੇ 680 ਈ. ਵਿੱਚ ਹੋਈ ‘ਕਰਬਲਾ ਦੀ ਜੰਗ’ ਅਤੇ ਇਮਾਮ ਹੁਸੈਨ ਦੀ ਸ਼ਹਾਦਤ ਦਾ ਚਿਤਰਨ ਕੀਤਾ ਹੈ। ਇਸ ਘਟਨਾ ਤੋਂ ਬਾਅਦ ਵਿੱਚ ਵਾਪਰੀਆਂ ਘਟਨਾਵਾਂ ਨੂੰ ਵੀ ਜੰਗਨਾਮੇ ਦਾ ਵਿਸ਼ਾ ਬਣਾਇਆ ਗਿਆ ਹੈ। ‘ਮਸਨਵੀ’ ਕਾਵਿ-ਰੂਪ ਦੀ

ਪੰਧਰਾ ਵਿੱਚ ਲਿਖਿਆ ਇਹ ਜੰਗਨਾਮਾ ਦੋ-ਤੁਕੀਏ ਛੰਦ-ਪ੍ਰਬੰਧ ਵਿੱਚ ਨਿਭਾਇਆ ਗਿਆ ਹੈ। ਇਸ ਦਾ ਆਰੰਭ ਵੇਖਣ ਵਾਲਾ ਹੈ:-

ਲੱਖ ਲੱਖ ਸ਼ੁਕਰ ਖੁਦਾਇ ਨੂੰ, ਜ਼ੋਂਦਾ ਕੁਲ ਜਹਾਨ।  
ਕਰਨ ਇਬਾਦਤ ਓਸ ਦੀ, ਹਿਦ ਮੁਸਲਮਾਨ।  
ਖਾਲੀ ਸਿਤ ਜਿਹਾਤ ਥੀਂ, ਜਿੰਦੋਂ ਜਿਨਸੋਂ ਪਾਕ।  
ਅੱਲ੍ਹਾ ਪਾਕੀ ਪਾਕ ਹੈ, ਬੰਦਾ ਖਾਕੀ ਖਾਕ।

ਇਸ ਜੰਗਨਾਮੇ ਦਾ ਸਾਰਾ ਬਿਰਤਾਂਤ ਰੌਚਕਤਾ ਭਰਪੂਰ ਹੈ ਤੇ ਬਿਰਤਾਂਤ ਨੂੰ ਵੱਖ-ਵੱਖ ਸਿਰਲੇਖਾਂ ਵਿੱਚ ਵੰਡਿਆ ਗਿਆ ਹੈ। ਇਸ ਜੰਗਨਾਮੇ ਦਾ ਸਭ ਤੋਂ ਪ੍ਰਭਾਵੀ ਭਾਗ ਇਮਾਮ ਹੁਸੈਨ ਦੀ ਸ਼ਹੀਦੀ ਵਾਲਾ ਹੈ। ਇੱਥੇ ਹਿਰਦੇ ਵੇਦਕ ਕਰੁਣਾਮੈਂ ਵਾਤਾਵਰਨ ਉਸਾਰਿਆ ਗਿਆ ਹੈ। ਇਸ ਦੀ ਬੋਲੀ ਠੇਠ ਪੰਜਾਬੀ ਹੈ ਤੇ ਅਰਬੀ-ਫਾਰਸੀ ਸ਼ਬਦਾਵਲੀ ਦਾ ਵੀ ਭਰਪੂਰ ਪ੍ਰਯੋਗ ਕੀਤਾ ਗਿਆ ਹੈ। ਜੰਗਨਾਮੇ ਦੀਆਂ ਅਨੇਕ ਪੰਗਤੀਆਂ ਅੱਟਲ ਸੱਚਾਈਆਂ ਦਾ ਰੂਪ ਧਾਰਦੀਆਂ ਹਨ।

#### (ਅ) ਹਾਮਦ ਰਚਿਤ ਜੰਗਨਾਮਾ ਇਮਾਮ ਹੁਸੈਨ-

ਕਿੱਸਾਕਾਰ ਹਾਮਦ ਨੂੰ ਆਪਣੇ ਕਿੱਸੇ ਤੋਂ ਵੱਧ ਪ੍ਰਸਿੱਧੀ ‘ਜੰਗਨਾਮਾ ਇਮਾਮ ਹੁਸੈਨ’ ਵਿੱਚ ਮਿਲੀ ਹੈ। ਹਾਮਦ ਸ਼ਾਹ ਨੇ ਇਹ ਜੰਗਨਾਮਾ 1181 ਹਿਜਰੀ ਤੋਂ 1191 ਹਿਜਰੀ (1769–1779 ਈ.) ਦਰਮਿਆਨ 10 ਵਰ੍ਗਿਆਂ ਵਿੱਚ ਪੂਰਾ ਕੀਤਾ:-

ਹਿਜਰਤ ਬਾਦ ਰਸੂਲ ਦੇ ਜਿਸ ਦਿਲ ਥੀਆਂ ਤਜਾਰ।  
ਆਹਾ ਸੰਨ ਇਕਾਨਵੇਂ ਇੱਕ ਸੌ ਇੱਕ ਹਜ਼ਾਰ।

ਇਹ ਜੰਗਨਾਮਾ ਉਸਨੇ ਸੁਪਾਤਰ ਮਹਾਂਪੁਰਸ਼ ਵਜੋਂ ਦੀਦਾਰੀ ਸਿਘ ਦੇ ਦਰਬਾਰੀ ਵਜ਼ੀਰ ਅੱਲ੍ਹਾ ਬਖਸ਼ ਮਿਨਹਾਸ ਨੂੰ ਸਮਰਪਿਤ ਕੀਤਾ ਹੈ। ਇਸ ਵਿੱਚ ਇਮਾਮ ਹਸਨ ਅਤੇ ਹੁਸੈਨ ਦੋਹਾਂ ਦੀ ਸ਼ਹਾਦਤ ਦਾ ਬੜਾ ਕਰੁਣਾਮੈਂ ਚਿਤਰਨ ਕੀਤਾ ਗਿਆ ਹੈ:-

ਪਹਿਲੋਂ ਮੈਂ ਹੁਸੈਨ ਦੀ ਕਹੀ ਸ਼ਹਾਦਤ ਜਾਣ।  
ਕਿੱਸਾ ਮੁਲ ਨਾ ਆਖਿਆ ਆਹਾ ਵਿੱਚ ਪਛਾਣ।  
ਮੈਂ ਵਿੱਚ ਛਿੱਠਾ ਖੁਆਬ ਦੇ ਹਜ਼ਰਤ ਹਸਨ ਹੁਸੈਨ।  
ਜ਼ਿਗਰ ਰਸੂਲ ਅੱਲ੍ਹਾ ਦੇ ਸ਼ਰ ਅੰਦਰ ਸਕਲੈਨ।  
ਦੋਹਾਂ ਨੇ ਫੁਰਮਾਇਆ ਆਜ਼ਿਜ਼ ਤਾਈਂ ਜਾਣ।  
ਹਾਲਤ ਸਾਡੀ ਜੋ ਹੋਈ ਕਰ ਹੁਣ ਕੁਲ ਅਯਾਂ।  
ਕਰਿਆ ਸ਼ਾਹ ਹੁਸੈਨ ਨੇ ਮੈਂ ਹੋਇਆ ਮਜ਼ਲੂਮ।  
ਐਪਰ ਮੇਰੇ ਵੀਰ ਦਾ ਕਿੱਸਾ ਕਰੋ ਮਾਲੂਮ।

ਇਹ ਜੰਗਨਾਮਾ ਮੁੱਢਲੀ ਰਚਨਾ ਹੋਣ ਕਾਰਣ ਯੁਧ ਵਰਣਨ ਵਿੱਚ ਵੀਰਤਾ ਦੀ ਥਾਂ ਕਰੁਣਾਮੈਂ ਵਾਤਾਵਰਨ ਸਿਰਜਿਆ ਗਿਆ ਹੈ। ਉਸਦੇ ਜੰਗਨਾਮੇ ਬਾਰੇ ਲਿਖਦਾ ਹੋਇਆ ‘ਮੁੰਹਮਦ ਬਖਸ਼’ ਆਖਦਾ ਹੈ:-

ਹਾਮਿਦ, ਜਿਸ ਇਮਾਮ ਸਾਹਿਬ ਦਾ, ਵੱਡਾ ਜੰਗ ਬਣਾਇਆ।  
ਹਿਕ-ਹਿਕ ਸੁਖਨ ਉਹਦੇ ਦਾ, ਮੁੱਲ ਨਾ ਜਾਂਦਾ ਪਾਇਆ।

**(੯) ਮੌਲਵੀ ਰੁਕਨਦੀਨ ਦਾ ਜੰਗਨਾਮਾ ਇਮਾਮ ਹੁਸੈਨ-**

ਇਸ ਕਾਲ ਦਾ ਇੱਕ ਹੋਰ ਜੰਗਨਾਮਾ ‘ਇਮਾਮ ਹੁਸੈਨ’ ਦੀ ਸ਼ਹਾਦਤ ਨੂੰ ਸ਼ਰਧਾ ਭਰਪੁਰ ਸ਼ੈਲੀ ਵਿੱਚ ਵਰਣਨ ਕਰਦਾ ਹੈ। ਇਸ ਜੰਗਨਾਮਾ ਨੂੰ ‘ਰੋਜ਼ਾ ਤੁਲਸੂਹਦਾ’ ਨਾਲ ਵੱਡੀ ਜਾਣਿਆ ਜਾਂਦਾ ਹੈ। ਕਵੀ ਲਾਹੌਰ ਦਾ ਵਸਨੀਕ ਸੀ। ਇਸ ਲਈ ਭਾਸ਼ਾ ਕੇਂਦਰੀ ਤੇ ਠੇਠ ਪੰਜਾਬੀ ਹੈ। ‘ਮਸਨਵੀ’ ਕਾਵਿ-ਰੂਪ ਵਿੱਚ ਰਚਿਤ ਜੰਗਨਾਮੇ ਵਿੱਚ ਕੁਣ-ਰਸ ਦੀ ਵਰਤੋਂ ਵਧੇਰੇ ਹੋਈ ਹੈ:-

ਸਨ ਹਥਿਆਰਾਂ ਕੜ ਕੜ ਕਰਦਾ ਵਿੱਚ ਮੈਦਾਨੇ ਆਇਆ।  
ਸਜੇ ਖਬੇ ਕਰ ਲਕਾਰਾਂ ਘੋੜਾ ਉਸ ਹਿਲਾਇਆ।  
ਜ਼ਹੀਰ ਹਸਾਨ ਆਹਿਆ ਉਸ ਵੇਲੇ ਪਾਸ ਇਮਾਮ ਬਲੋਤਾ।  
ਰੂਹ ਉਸ ਦਾ ਸੀ ਨਾਲ ਸ਼ਹਿਜ਼ਾਦੇ ਇਕਵਲੜੀ ਪਰੋਤਾ।

ਉਪਰੋਕਤ ਤਿੰਨਾਂ ਜੰਗਨਾਮਿਆਂ ਤੋਂ ਬਿਨਾਂ ਡਾ. ਰਤਨ ਸਿੰਘ ਜੱਗੀ ਆਪਣੀ ਪੁਸਤਕ ‘ਪੰਜਾਬੀ ਸਾਹਿਤ ਦਾ ਇਤਿਹਾਸ’ ਵਿੱਚ ਮੁਹੰਮਦ ਦੇ ਪੁੱਤਰ ਸੱਯਦ ਅਜੀਮ ਦੇ ਲਿਖੇ ਇੱਕ ਜੰਗਨਾਮੇ ਦਾ ਵੀ ਜ਼ਿਕਰ ਕਰਦੇ ਹਨ, ਜਿਸ ਵਿੱਚ ਹਜਰਤ ਅਲੀ ਸੰਬੰਧੀ ਬਿਰਤਾਂਤ ਦਰਜ ਹੈ।

ਸੋ ਅਠਾਰਵੀਂ ਸਦੀ ਵਿੱਚ ਬੀਰ ਕਾਵਿ ਧਾਰਾ ਅਧੀਨ ਰਚਿਤ ਵਾਰਾਂ ਤੇ ਜੰਗਨਾਮਿਆਂ ਵਿੱਚੋਂ ‘ਵਾਰਾਂ’ ਹੀ ਜ਼ਿਆਦਾ ਮਕਬੂਲ ਹੋਈਆਂ। ‘ਜੰਗਨਾਮਾ ਸਾਹਿਤ’ ਇਸਲਾਮੀ ਜੀਵਨ ਤੇ ਅਰਬੀ-ਫਾਰਸੀ ਸ਼ਬਦਾਵਲੀ ਕਾਰਨ ਤੇ ਪੰਜਾਬੀ ਸੁਭਾਅ ਦੇ ਪ੍ਰਤੀਕੂਲ ਕਰੁਣਾ ਰਸ ਵਿੱਚੋਂ ਰਚਿਤ ਹੋਣ ਕਾਰਨ ਜ਼ਿਆਦਾ ਗੱਲਿਆ ਨਹੀਂ ਗਿਆ। ਪਰੰਤੂ ਫਿਰ ਵੀ ਇਸ ਕਾਲ ਵਿੱਚ ਰਚਿਤ ਬੀਰ ਰਸੀ ਰਚਨਾਵਾਂ ਪੰਜਾਬੀ ਬੀਰ-ਕਾਵਿ ਨੂੰ ਵੰਨ-ਸੁਵੰਨਤਾ ਪ੍ਰਦਾਨ ਕਰਦੀਆਂ ਹਨ।

#### 4. ਵਾਰਤਕ ਸਾਹਿਤ

ਇਸ ਕਾਲ ਵਿੱਚ ਦੂਜੀਆਂ ਸਾਹਿਤ ਧਾਰਾਵਾਂ ਦੇ ਨਾਲ-ਨਾਲ ਵਾਰਤਕ ਸਾਹਿਤ ਧਾਰਾ ਵੀ ਅੱਗੇ ਵੱਧਦੀ ਹੈ। ਇਸ ਧਾਰਾ ਅਧੀਨ ਰਚੇ ਗਏ ਸਾਹਿਤ ਦਾ ਵੇਰਵਾ ਇਸ ਤਰ੍ਹਾਂ ਹੈ:-

**(ੳ) ਜਨਮਸਾਖੀਆਂ-**

ਇਸ ਕਾਲ ਵਿੱਚ ‘ਜਨਮਸਾਖੀ’ ਵਾਰਤਕ ਰੂਪ ਦੇ ਅੰਤਰਗਤ ਇੱਕੋ ਇੱਕ ਪ੍ਰਮੱਖ ਰਚਨਾ ‘ਭਾਈ ਮਨੀ ਸਿੰਘ ਵਾਲੀ ਜਨਮਸਾਖੀ’ ਪ੍ਰਾਪਤ ਹੁੰਦੀ ਹੈ। ਇਹ ਜਨਮਸਾਖੀ ਵੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਹੈ। ਇਸ ਨੂੰ ਭਾਈ ਗੁਰਦਾਸ ਦੀ ਪਹਿਲੀ ਵਾਰ ਦੀ ਕਥਾ ਵਾਰਤਾ ਦੇ ਭਾਈ ਮਨੀ ਸਿੰਘ ਦੁਆਰਾ ਕੀਤੇ ਗਏ ਟੀਕੇ ਨੂੰ ਸੁਣੇ ਸੁਣਾਏ ਰੂਪ ਵਿੱਚ ‘ਭਾਈ ਸੂਰਤ ਸਿੰਘ ਚਨੀਓਟ’ ਨੇ ਲਿਖਤੀ ਰੂਪ ਦਿੱਤਾ ਹੈ। ਡਾ. ਤਰਲੋਚਨ ਸਿੰਘ ਬੇਦੀ ਅਨੁਸਾਰ ਇਹ 18ਵੀਂ ਸਦੀ ਦੀ ਮਹੱਤਵਪੂਰਨ ਰਚਨਾ ਹੈ। ਭਾਈ ਗੁਰਦਾਸ ਦੀ ਪਹਿਲੀ ਵਾਰ ‘ਗਿਆਨ ਰਤਨਾਵਲੀ’ ਹੈ। ਇਸ ਲਈ ਇਸ ਜਨਮਸਾਖੀ ਨੂੰ ਵੀ ‘ਗਿਆਨ ਰਤਨਾਵਲੀ’ ਆਖਿਆ ਜਾਂਦਾ ਹੈ, ਜੋ ਭਾਈ ਮਨੀ ਸਿੰਘ ਦੇ ਨਾਂ ਉੱਤੇ ਪ੍ਰਸਿੱਧ ਹੈ। ਇਸ ਵਿੱਚ ਭਾਈ ਗੁਰਦਾਸ ਦੀ ਪਹਿਲੀ ਵਾਰ ਵਿੱਚ ਪੇਸ਼ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਸੁਚਨਾਵਾਂ ਨੂੰ ਵਿਸਥਾਰ ਰੂਪ ਵਿੱਚ ਬਿਆਨ ਕੀਤਾ ਗਿਆ ਹੈ। ਇਸ ਵਿੱਚ 225 ਦੇ ਕਰੀਬ ਪ੍ਰਸੰਗ ਜਾਂ ਸਾਖੀਆਂ ਹਨ, ਜਿਨ੍ਹਾਂ ਵਿੱਚ ਸੱਤ ਸਾਖੀਆਂ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਹੋਏ ਗੁਰੂਆਂ ਨਾਲ ਸੰਬੰਧਿਤ ਹੈ। ਇਹ ਸਾਖੀਆਂ ਭਾਈ ਬਾਲੇ ਵਾਲੀ ਜਨਮਸਾਖੀ ਉਪਰ ਅਧਾਰਿਤ ਹਨ।

ਇਸ ਜਨਮਸਾਖੀ ਤੋਂ ਬਿਨਾਂ ਇਸ ਕਾਲ ਵਿੱਚ ਕੋਈ ਹੋਰ ਮੌਲਿਕ ਸਾਖੀ ਨਹੀਂ ਰਚੀ ਹੋਈ ਮਿਲਦੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਪੁਰਾਣੀਆਂ ਜਨਮ ਸਾਖੀਆਂ ਨੂੰ ਆਧਾਰ ਬਣਾ ਕੇ ਕੁਝ ਰਚਨਾਵਾਂ ਜਿਵੇਂ ‘ਆਦਿ ਸਾਖੀਆਂ ਬਾਬੇ ਨਾਨਕ ਦੀਆਂ’ (1758 ਬਿ.) ‘ਪੁਰਾਤਨ ਜਨਮਸਾਖੀ’ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ (1791 ਬਿ.) ਅਤੇ ‘ਪ੍ਰਾਚੀਨ ਜਨਮਸਾਖੀ’ ਮਿਲਦੀਆਂ ਹਨ। ਇਨ੍ਹਾਂ ਤੋਂ ਇਲਾਵਾ ਭਗਤ ਕਬੀਰ, ਰਵੀਦਾਸ, ਹਜਰਤ ਮੁਹੰਮਦ ਆਦਿ ਬਾਰੇ ਲਿਖੀਆਂ ਜਨਮ ਸਾਖੀਆਂ ਵੀ ਪ੍ਰਾਪਤ ਹੁੰਦੀਆਂ ਹਨ।

#### (ਅ) ਸਾਖੀਆਂ ਅਤੇ ਪਰਚੀਆਂ-

ਇਸ ਕਾਲ ਵਿੱਚ ਰਚੀਆਂ ਗਈਆਂ ਸਾਖੀਆਂ ਅਤੇ ਪਰਚੀਆਂ ਨਾਲ ਸੰਬੰਧਿਤ ਰਚਨਾਵਾਂ ਦਾ ਵੇਰਵਾ ਇਸ ਤਰ੍ਹਾਂ ਹੈ:-

#### 1. ਸਿੱਖਾਂ ਦੀ ਭਗਤ-ਮਾਲਾ-

ਇਸ ਨੂੰ 'ਭਗਤ ਰਤਨਾਵਲੀ' ਨਾਂ ਵੀ ਦਿੱਤਾ ਜਾਂਦਾ ਹੈ। ਇਹ ਭਾਈ ਗੁਰਦਾਸ ਦੀ ਗਿਆਰ੍ਹੀਂ ਵਾਰ ਉਪਰ ਅਧਾਰਿਤ ਰਚਨਾ ਹੈ। ਇਸਨੂੰ 18ਵੀਂ ਸਦੀ ਦੇ ਪਹਿਲੇ ਅੱਧ ਦੀ ਰਚਨਾ ਮੰਨਿਆ ਜਾਂਦਾ ਹੈ। ਭਾਈ ਮਨੀ ਸਿੱਖ ਦੇ ਨਾਲ ਸੰਬੰਧਿਤ ਇਹ ਦੂਜੀ ਰਚਨਾ ਮੰਨੀ ਜਾਂਦੀ ਹੈ। ਪੰਤੂ ਰਚਨਾ ਦੀਆਂ ਅੰਦਰਲੀਆਂ ਗਵਾਹੀਆਂ ਦੇ ਆਧਾਰ 'ਤੇ ਇਹ ਭਾਈ ਮਨੀ ਸਿੱਖ ਦੀ ਰਚਨਾ ਸਿੱਧ ਨਹੀਂ ਹੁੰਦੀ, ਸਗੋਂ ਉਨ੍ਹਾਂ ਤੋਂ ਸੁਣੀਆਂ ਸਾਖੀਆਂ ਨੂੰ ਇੱਕਤਰ ਕਰਕੇ ਕਿਸੇ ਗੁਰਸਿੱਖ ਦੁਆਰਾ ਇਸਦੀ ਰਚਨਾ ਕੀਤੀ ਗਈ ਹੋਣ ਦਾ ਅੰਦਾਜ਼ਾ ਲਾਇਆ ਜਾਂਦਾ ਹੈ। ਇਸ ਵਿੱਚ ਪਹਿਲੇ ਗੁਰੂ ਸਾਹਿਬ ਤੋਂ ਲੈ ਕੇ ਛੇਵੇਂ ਗੁਰੂ ਸਾਹਿਬ ਤੱਕ ਦੇ 313 ਸਿੱਖਾਂ ਦਾ ਵੇਰਵਾ ਪ੍ਰਸਤੁਤ ਕੀਤਾ ਗਿਆ ਹੈ। ਜਿਸ ਵਿੱਚ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ 209 ਸਿੱਖ ਸ਼ਾਮਿਲ ਹਨ। ਇਸ ਵਿੱਚ ਗੁਰਮਤਿ ਜੀਵਨ ਜਾਚ ਤੇ ਅਧਿਆਤਮਕ ਪੱਖ ਦੇ ਗੁਣਾਂ ਉਪਰ ਚਾਨਣਾ ਪਾਇਆ ਗਿਆ ਹੈ। ਇਸ ਰਚਨਾ ਦੀ ਭਾਸ਼ਾ 'ਰਿਆਨ ਰਤਨਾਵਲੀ' ਤੋਂ ਵੱਧ ਪੰਜਾਬੀ ਪ੍ਰਧਾਨ ਹੈ। ਇਸ ਵਿੱਚ ਸਾਖੀਆਂ ਨੂੰ ਤਰਤੀਬਵਾਰ ਇੱਕ ਲੜੀ ਵਿੱਚ ਪੇਸ਼ ਕਰਨ ਦੀ ਨਵੀਂ ਪਰੰਪਰਾ ਪੈਦਾ ਹੁੰਦੀ ਹੈ।

#### 2. ਪਰਚੀ ਭਾਈ ਘੱਨੋਈਆ ਜੀ-

'ਪਰਚੀ' ਤੋਂ ਭਾਵ ਸਾਖੀ ਤੋਂ ਲਿਆ ਜਾਂਦਾ ਹੈ। ਇਹ ਸ਼ਬਦ ਇੱਕ ਸਾਖੀ ਜਾਂ ਅਨੇਕ ਸਾਖੀਆਂ ਦੇ ਸੰਗ੍ਰਹਿ ਲਈ ਵਰਤਿਆ ਜਾਂਦਾ ਹੈ। ਇਹ ਪਰਚੀ ਭਾਈ ਸਾਹਿਜ ਰਾਮ ਦੀ ਲਿਖੀ ਹੋਈ ਹੈ। ਇਸਦੇ 20 ਕਾਂਡਾਂ ਵਿੱਚ ਭਾਈ ਘੱਨੋਈਆ ਜੀ ਦੇ ਜੀਵਨ ਸੰਬੰਧੀ ਸਦਾਚਾਰਿਕ ਤੇ ਅਧਿਆਤਮਕ ਪੱਖਾਂ ਦਾ ਵਰਣਨ ਕੀਤਾ ਗਿਆ ਹੈ। ਇਹ ਰਚਨਾ ਸੰਖੇਪ ਸ਼ੈਲੀ ਵਿੱਚ ਰਚੀ ਗਈ ਹੈ। ਪੰਜਾਬੀ ਭਾਸ਼ਾ ਉਪਰ ਬ੍ਰਜ ਭਾਸ਼ਾ ਤੇ ਸਾਧ ਭਾਸ਼ਾ ਦਾ ਜ਼ਿਆਦਾ ਪ੍ਰਭਾਵ ਵਿਖਾਈ ਦਿੰਦਾ ਹੈ।

#### 3. ਪਰਚੀ ਪਾਤਸ਼ਾਹ ਦਸਵੀਂ ਕੀ-

ਇਹ ਰਚਨਾ 18ਵੀਂ ਸਦੀ ਦੇ ਪਹਿਲੇ ਅੱਧ ਨਾਲ ਸੰਬੰਧਿਤ ਹੈ। ਇਸ ਵਿੱਚ 50 ਸਾਖੀਆਂ ਹਨ, ਜਿਸ ਵਿੱਚ ਅੱਠ ਸਾਖੀਆਂ ਪਹਿਲੇ ਅੱਠ ਗੁਰੂ ਸਾਹਿਬਾਨਾਂ ਨਾਲ, ਚਾਰ ਨੌਵੇਂ ਗੁਰੂ ਸਾਹਿਬਾਨ ਨਾਲ ਅਤੇ ਬਾਕੀ 38 ਦਸਵੇਂ ਗੁਰੂ ਸਾਹਿਬ ਦੇ ਜੀਵਨ-ਵੇਰਵਿਆਂ ਨਾਲ ਸੰਬੰਧਿਤ ਹੈ। ਇਸਨੂੰ 'ਪਰਚੀਆਂ ਗੁਰੂ ਗੋਬਿੰਦ ਸਿੱਖ' ਨਾਂ ਵੀ ਦਿੱਤਾ ਜਾਂਦਾ ਹੈ। ਇਸਦੀ ਸ਼ੈਲੀ ਬਿਰਤਾਂਤਕ ਤੇ ਵਿਆਖਿਆ ਪ੍ਰਧਾਨ ਹੈ। ਬੱਲੀ ਪੰਜਾਬੀ ਹੈ ਪਰ ਬ੍ਰਜ ਭਾਸ਼ਾ ਦਾ ਪ੍ਰਭਾਵ ਵਧੇਰੇ ਨਜ਼ਰ ਆਉਂਦਾ ਹੈ।

#### 4. ਸੌ ਸਾਖੀ (ਗੁਰ-ਰਤਨ-ਮਾਲ)-

ਇਸ ਰਚਨਾ ਦਾ ਮੂਲ ਨਾਂ 'ਗੁਰ-ਰਤਨ-ਮਾਲ' ਹੈ, ਪਰ ਪਾਠਕਾਂ ਵਿੱਚ ਇਹ 'ਸੌ ਸਾਖੀ' ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੱਖ ਦੇ ਜੀਵਨ ਅਤੇ ਉਪਦੇਸ਼ਾਂ ਨਾਲ ਸੰਬੰਧਿਤ ਲਗਭਗ 100 ਸਾਖੀਆਂ ਦਰਜ ਹਨ। ਅੰਦਰਲੀ ਗਵਾਹੀ ਅਨੁਸਾਰ ਇਸ ਦਾ ਰਚਨਾਕਾਲ 1734 ਈ. (1791 ਬਿਕਰਮੀ) ਸਿੱਧ ਹੁੰਦਾ ਹੈ। ਇਸਦੀ ਭਾਸ਼ਾ ਆਧੁਨਿਕ ਭਾਸ਼ਾ ਦੇ ਬਹੁਤ ਨੇੜੇ ਹੈ। ਸਿੱਖ ਸਭਾ ਲਹਿਰ ਤੋਂ ਪਹਿਲਾਂ ਇਸ ਦੀ ਬੜੀ ਮਾਨਤਾ ਸੀ ਪੰਤੂ ਇਤਿਹਾਸਕ ਤੱਥਾਂ ਨਾਲ ਮੇਲ ਨਾ ਖਾਂਦੀ ਹੋਣ ਕਰਕੇ ਇਹ ਰਚਨਾ ਸਿਰਫ਼ ਨਾਮਧਾਰੀ ਸੰਪਰਦਾਇ ਅਤੇ ਨਿਹੰਗ ਸਿੱਖਾਂ ਤੱਕ ਹੀ ਸੀਮਤ ਰਹਿ ਗਈ ਹੈ। ਇਸ ਦਾ ਲੇਖਕ ਸਾਹਿਬ ਸਿੱਖ ਨਾਂ ਦਾ ਇੱਕ ਵਿਅਕਤੀ ਮੰਨਿਆ ਜਾਂਦਾ ਹੈ, ਜਿਸ ਬਾਰੇ ਪੱਕੇ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ।

#### 5. ਸਾਖੀਆਂ ਭਾਈ ਅੱਡਣ ਸ਼ਾਹ ਜੀ ਕੀਆਂ-

ਭਾਈ ਅੱਡਣ ਸ਼ਾਹ ਭਾਈ ਘਨੱਈਆ ਜੀ ਦੁਆਰਾ ਚਲਾਏ 'ਸੇਵਾ ਪੰਥ' ਦੇ ਬੜੇ ਪ੍ਰਤਾਪੀ ਸੰਤ ਸਨ। ਉਹਨਾਂ ਦੀ ਪ੍ਰਸਿੱਧੀ ਕਾਰਨ ਹੀ ਬਾਅਦ ਵਿੱਚ 'ਸੇਵਾ ਪੰਥ' ਦਾ ਨਾਂ 'ਅੱਡਣ ਸ਼ਾਹੀ ਸੰਪਰਦਾਇ' ਪ੍ਰਸਿੱਧ ਹੋਇਆ। ਭਾਈ ਅੱਡਣ ਸ਼ਾਹ ਜੀ ਵਿਖਿਆਨ ਜਾਂ ਬਚਨ ਬਿਲਾਸ ਦੀਆਂ ਕਬਾ ਵਾਰਤਾਵਾਂ ਕਰਦੇ ਸਨ। ਜਿਨ੍ਹਾਂ ਨੂੰ ਉਨ੍ਹਾਂ ਦੇ ਕਿਸੇ ਨਜ਼ਦੀਕੀ ਸ਼ਰਧਾਲੂ ਨੇ ਲਿਖਤੀ ਰੂਪ ਵਿੱਚ 'ਸਾਖੀਆਂ ਭਾਈ ਅੱਡਣ ਸ਼ਾਹ ਜੀ ਕੀਆਂ' ਨਾਂ ਹੇਠ ਸੰਭਾਲ ਦਿੱਤਾ। ਇਸ ਵਿੱਚ ਅੱਡਣ ਸ਼ਾਹ ਦੈ ਨਾਲ-ਨਾਲ ਗੁਰੂਆਂ, ਸੰਤਾਂ, ਭਗਤਾਂ ਅਤੇ ਮਹਾਂਪੁਰਸ਼ਾਂ ਨਾਲ ਸੰਬੰਧਿਤ ਪ੍ਰਸੰਗ ਜਾਂ ਸਾਖੀਆਂ ਵੀ ਸ਼ਾਮਿਲ ਹਨ।

ਇਸ ਤੋਂ ਬਿਨਾਂ ਬਚਨ, ਸੁਖਨ ਤੇ ਗੋਸ਼ਟਾਂ ਆਦਿ ਵਾਰਤਿਕ ਰੂਪ ਵੀ ਹਨ, ਜੋ ਇਸੇ ਭਾਗ ਅੰਦਰ ਰੱਖੇ ਜਾਂਦੇ ਹਨ। ਇਸ ਕਾਲ ਵਿੱਚ ਬਚਨ ਗੋਬਿੰਦ ਲੋਕਾਂ ਦੇ, ਬਚਨ ਸਾਈਂ ਲੋਕਾਂ ਦੇ, ਪੱਕੀ ਰੋਟੀ, ਗੋਸ਼ਟਾਂ ਸ਼੍ਰੀ ਰਾਮ ਚੰਦਰ ਅਰ ਲਸ਼ਮਣ ਆਦਿ ਪ੍ਰਮੁੱਖ ਰੂਪ ਵਿੱਚ ਪ੍ਰਾਪਤ ਹੁੰਦੇ ਹਨ।

#### (ਈ) ਟੀਕੇ-

ਟੀਕੇ ਇਸ ਕਾਲ ਦੇ ਪ੍ਰਮੁੱਖ ਵਾਰਤਿਕ ਰੂਪ ਵਜੋਂ ਉਭਰਦੇ ਹਨ। ਇਹ ਟੀਕੇ ਗੁਰਬਾਣੀ ਦੀਆਂ ਚੌਣਵੀਆਂ ਰਚਨਾਵਾਂ ਨਾਲ ਸੰਬੰਧਿਤ ਹਨ। ਟੀਕੇ ਲਿਖਣ ਦੀ ਪਰੰਪਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਭਤੀਜੇ ਸੌਢੀ ਮਿਹਰਬਾਨ ਨਾਲ ਸ਼ੁਰੂ ਹੋਈ ਸੀ। ਪਰੰਤੂ ਟੀਕੇ ਲਿਖਣ ਦਾ ਵਿਕਾਸ 18ਵੀਂ ਸਦੀ ਵਿੱਚ ਹੀ ਆਰੰਭ ਹੋਇਆ। 'ਗਿਆਨ ਰਤਨਾਵਲੀ' ਤੇ 'ਸਿੱਖਾਂ ਦੀ ਭਗਤ ਮਾਲਾ' ਭਾਈ ਗੁਰਦਾਸ ਦੀਆਂ ਵਾਰਾਂ ਦੇ ਇੱਕ ਪ੍ਰਕਾਰ ਦੇ ਟੀਕੇ ਹੀ ਹਨ।

ਇਸ ਕਾਲ ਵਿੱਚ ਭਾਈ ਸੂਰਤ ਸਿੱਖ ਦੇ ਟੀਕੇ ਵਿਸ਼ੇਸ਼ ਮਹੱਤਵ ਰੱਖਦੇ ਹਨ। ਟੀਕਾ ਜਪੁ ਜੀ, ਟੀਕਾ ਆਸਾ ਦੀ ਵਾਰ, ਟੀਕਾ ਸਿੱਧ ਗੋਸ਼ਟਾਂ, ਟੀਕਾ ਪੱਟੀ ਆਦਿ ਉਨ੍ਹਾਂ ਦੇ ਪ੍ਰਸਿੱਧ ਗੁਰਬਾਣੀ ਟੀਕੇ ਹਨ। ਇਸ ਕਾਲ ਦਾ ਦੂਜਾ ਪ੍ਰਮੁੱਖ ਟੀਕਾਕਾਰ 'ਸੁਆਮੀ ਆਨੰਦਘਨ' ਹੈ। ਸੁਆਮੀ ਆਨੰਦਘਨ ਉਦਾਸੀ ਸਾਧ ਸੀ। ਉਸਦੇ ਜਪੁ ਜੀ, ਆਰਤੀ, ਓਅੰਕਾਰ, ਆਸਾ ਦੀ ਵਾਰ, ਸਿੱਧ ਗੋਸ਼ਟਾਂ ਅਤੇ ਆਨੰਦ ਬਾਣੀ ਦੇ ਕੁੱਲ ਛੇ ਟੀਕੇ ਮਿਲਦੇ ਹਨ।

ਇਸ ਤਰ੍ਹਾਂ ਕੁਝ ਹੋਰ ਟੀਕੇ ਜਿਵੇਂ- ਟੀਕਾ ਭਗਤ ਮਾਲਾ, ਟੀਕਾ ਸਪਤ ਸਲੋਕੀ ਗੀਤਾ, ਟੀਕਾ ਵਿਵੇਕ ਦੀਪਕਾ ਆਦਿ ਵੀ ਇਸ ਕਾਲ ਵਿੱਚ ਗੁਰਬਾਣੀ ਤੋਂ ਇਲਾਵਾ ਹੋਰ ਰਚਨਾਵਾਂ ਨਾਲ ਸੰਬੰਧਿਤ ਮਿਲਦੇ ਹਨ।

#### (ਸ) ਉਥਾਨਿਕਾ-

ਇਸ ਕਾਲ ਦੀ ਇੱਕ ਵਾਰਤਿਕ ਵੰਨਗੀ 'ਉਥਾਨਿਕਾ' ਹੈ। ਜਿਸ ਦਾ ਮੁੱਖ ਰੂਪ ਵਿੱਚ ਗੁਰਬਾਣੀ ਨਾਲ ਸੰਬੰਧ ਹੈ। ਇਹ ਟੀਕੇ ਜਾਂ ਪਰਮਾਰਥ ਤੋਂ ਵੱਖਰੀ ਕਿਸਮ ਦੀਆਂ ਹਨ। 18ਵੀਂ ਸਦੀ ਵਿੱਚ 'ਸ਼੍ਰੀ ਗੁਰੂ ਗ੍ਰੰਥ ਸਾਹਿਬ' ਦੇ ਨਾਲ ਸੰਬੰਧਿਤ ਦੋ ਅਣਛੱਪੀਆਂ ਉਥਾਨਿਕਾਵਾਂ ਮਿਲਦੀਆਂ ਹਨ। ਇਨ੍ਹਾਂ ਦੇ ਲੇਖਕਾਂ ਬਾਰੇ ਜਾਣਕਾਰੀ ਨਹੀਂ ਮਿਲਦੀ ਪਰ ਇਹ ਦੋਵੇਂ ਭਾਈ ਮਨੀ ਸਿੱਖ ਦੇ ਗਿਆਨ ਸੰਪਰਦਾਇ ਦੇ ਵਿਦਵਾਨਾਂ ਦੀਆਂ ਰਚਨਾਵਾਂ ਹੋਣ ਦਾ ਅਨੁਮਾਨ ਹੈ। ਇਨ੍ਹਾਂ ਦੀ ਬੋਲੀ ਸਾਧ ਭਾਖਾ ਵਾਲੀ ਪੰਜਾਬੀ ਹੈ।

#### (ਹ) ਰਹਿਤਨਾਮੇ-

ਰਹਿਤਨਾਮਿਆਂ ਵਿੱਚ ਸਿੱਖ ਧਰਮ ਦੀ ਮਰਿਯਾਦਾ ਨੂੰ ਚਿਤਰਿਆ ਗਿਆ ਹੁੰਦਾ ਹੈ। ਇਨ੍ਹਾਂ ਦੇ ਲਿਖਣ ਦੀ ਪਰੰਪਰਾ ਗੁਰੂ ਗੋਬਿੰਦ ਸਿੱਖ ਜੀ ਤੋਂ ਬਾਅਦ ਵਿੱਚ ਚੱਲੀ। ਇਹ ਦਸਮ ਗੁਰੂ ਦੇ ਨਿਕਟਵਰਤੀ ਸਿੱਖਾਂ ਵੱਲੋਂ ਰਚੇ ਗਏ, ਜਿਨ੍ਹਾਂ ਨੂੰ ਸਿੱਖ ਰਹਿਤ ਮਰਿਯਾਦਾ ਦਾ ਪੂਰਾ-ਪੂਰਾ ਗਿਆਨ ਸੀ। ਇਹ ਰਹਿਤਨਾਮੇ ਇਸ ਤਰ੍ਹਾਂ ਹਨ:-

1. ਭਾਈ ਪੁਹਿਲਾਦ ਸਿੱਖ ਰਚਿਤ ਰਹਿਤਨਾਮਾ (ਕਵਿਤਾ)
2. ਭਾਈ ਨੰਦ ਲਾਲ ਰਚਿਤ ਰਹਿਤਨਾਮਾ (ਕਵਿਤਾ)
3. ਭਾਈ ਦੇਸਾ ਸਿੱਖ ਰਚਿਤ ਰਹਿਤਨਾਮਾ (ਕਵਿਤਾ)
4. ਭਾਈ ਚੰਪਾ ਸਿੱਖ ਰਚਿਤ ਰਹਿਤਨਾਮਾ (ਵਾਰਤਿਕ)

## 5. ਭਾਈ ਦਯਾ ਸਿੰਘ ਰਚਿਤ ਰਹਿਤਨਾਮਾ (ਵਾਰਤਿਕ)

ਉਪਰੋਕਤ ਰਹਿਤਨਾਮਿਆਂ ਵਿੱਚ ਅੰਤਿਮ ਦੋ ਰਹਿਤਨਾਮੇ ਹੀ ਵਾਰਤਿਕ ਵਿੱਚ ਹਨ ਪਰੰਤੂ ਇਹ ਵਾਰਤਿਕ ਸਾਦ ਮੁਗਾਦੇ ਵਾਕਾਂ ਵਾਲੀ ਹੈ। ਇਨ੍ਹਾਂ ਤੋਂ ਬਿਨਾਂ ‘ਪ੍ਰੇਮ ਸੁਮਾਰਗ’ ਗੰਥ ਨਾਂ ਦੀ ਰਹਿਤਨਾਮਿਆਂ ਦੀ ਪੁਸਤਕ ਮਿਲਦੀ ਹੈ। ਜੋ 18ਵੀਂ ਸਦੀ ਦੇ ਮੱਧ ਦੀ ਰਚਨਾ ਦੋਸ਼ੀ ਜਾਂਦੀ ਹੈ। ਭਾਈ ਰਣਧੀਰ ਸਿੰਘ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਾਏ ‘ਬੁਧਿ ਬਿਬੇਕ’ ਰਹਿਤਨਾਮੇ ਉਪਰ ਆਧਾਰਿਤ ਰਚਨਾ ਮੰਨਦੇ ਹਨ। ‘ਪਰਮ ਮਾਰਗ’ ਗੰਥ ਇਸ ਕਾਲ ਦੀ ਦੂਜੀ ਰਹਿਤਨਾਮੇ ਵਰਗੀ ਰਚਨਾ ਹੈ। ਡਾ. ਤਰਲੋਚਨ ਸਿੰਘ ਬੇਦੀ ਇਸ ਨੂੰ 18ਵੀਂ ਸਦੀ ਦੇ ਮੱਧ ਦੀ ਰਚਨਾ ਮੰਨਦੇ ਹਨ। ਇਸ ਦੇ ਲੇਖਕ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲਦੀ। ਇਸ ਤਰ੍ਹਾਂ ਇੰਨ੍ਹਾਂ ਪੁਸਤਕਾਂ ਵਿੱਚ ਸਿੰਖ ਰਹਿਤ ਮਰਿਯਾਦਾ ਦੇ ਵੱਖ-ਵੱਖ ਪੱਖਾਂ ਉਪਰ ਚਾਨਣਾ ਪਾਇਆ ਗਿਆ ਹੈ।

### (ਕ) ਹੁਕਮਨਾਮੇ-

ਇਸ ਕਾਲ ਵਿੱਚ ‘ਹੁਕਮਨਾਮਿਆਂ’ ਨਾਲ ਸੰਬੰਧਿਤ ਵਾਰਤਿਕ ਰੂਪ ਵੀ ਪ੍ਰਾਪਤ ਹੁੰਦੇ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬੰਦਾ ਸਿੰਘ ਬਹਾਦਰ, ਮਾਤਾ ਗੁਜਰੀ, ਮਾਤਾ ਸੁੰਦਰੀ ਅਤੇ ਮਾਤਾ ਦੇਵਾਂ ਵੱਲੋਂ ਜਾਗੀ ਕੀਤੇ ਹੁਕਮਨਾਮੇ ਵੀ ਪ੍ਰਾਪਤ ਹੁੰਦੇ ਹਨ। ਬਣਤਰ ਪੱਖੋਂ ਪਹਿਲਾ ਮੰਗਲ ਸੁਚਕ ਚਿੰਨ੍ਹ ਜਿਵੇਂ:- ੧੯, ਸ਼੍ਰੀ ਸਤਿਗੁਰ ਪ੍ਰਸਾਦਿ, ੧੯ ਵਾਹਿਗੁਰੂ ਜੀ ਦੀ ਫਤਹਿ, ੧੯ ਸਤਿਗੁਰ ਜੀ ਆਦਿ ਅੰਕਿਤ ਹੁੰਦੇ ਸਨ ਅਤੇ ਸੰਦੇਸ਼ ਲਿਖੇ ਜਾਣ ਤੋਂ ਬਾਅਦ ਗੁਰੂ ਸਾਹਿਬ ਦੇ ਨਿਸ਼ਾਣ, ਬੰਦਾ ਬਹਾਦਰ ਆਪਣੀ ਮੋਹਰ ਅਤੇ ਮਾਤਾ ਸਾਹਿਬ ਕੌਰ ਜਾਂ ਮਾਤਾ ਸੁੰਦਰੀ ਜੀ ਆਪਣੇ ਨਿਸ਼ਾਣ ਦੇ ਚਿੰਨ੍ਹ ਅੰਕਿਤ ਕਰਦੇ ਸਨ।

### (ਖ) ਅਨੁਵਾਦ-

‘ਅਨੁਵਾਦ’ ਵਾਰਤਿਕ ਦੀ ਇੱਕ ਪ੍ਰਮੁੱਖ ਵੰਨਰੀ ਹੈ। ਅਧਿਆਤਮਕ, ਸਮਾਜਿਕ, ਰਾਜਨੈਤਿਕ ਆਦਿ ਵਿਸ਼ਿਆਂ ਨਾਲ ਸੰਬੰਧਿਤ ਰਚਨਾਵਾਂ ਦੇ ਹੋਰ ਭਾਸ਼ਾਵਾਂ ਜਿਵੇਂ- ਫਾਰਸੀ, ਸੰਸਕ੍ਰਿਤ ਆਦਿ ਤੋਂ ਕੀਤੇ ਹੋਏ ਅਨੁਵਾਦ ਵੀ ਮਿਲਦੇ ਹਨ। ਇਸ ਕਾਲ ਦੀਆਂ ਕੁਝ ਕੁ ਪ੍ਰਮੁੱਖ ਅਨੁਵਾਦਿਤ ਰਚਨਾਵਾਂ ਇਹ ਹਨ-

1. ਪਾਰਸ ਭਾਗ (ਫਾਰਸੀ ਤੋਂ)
2. ਸਿੰਘਾਸਨ ਬਤੀਸੀ (ਸੰਸਕ੍ਰਿਤ ਤੋਂ)
3. ਵਿਵੇਕ ਸਿੰਧ (ਪ੍ਰਾਕ੍ਰਿਤ ਤੋਂ)
4. ਗਿਆਨ ਪ੍ਰਬੰਧ ਉਦੇ ਚੰਦਰ ਨਾਟਕ (ਸੰਸਕ੍ਰਿਤ ਤੋਂ)
5. ਭਾਗਵਤ ਮਹਾਂ ਪੁਰਾਣ (ਸੰਸਕ੍ਰਿਤ ਤੋਂ)
6. ਵਿਸ਼ਨੂੰ ਪੁਰਾਣ (ਸੰਸਕ੍ਰਿਤ ਤੋਂ)
7. ਭਗਵਤ ਗੀਤਾ (ਸੰਸਕ੍ਰਿਤ ਤੋਂ)
8. ਯੋਗ ਵਸਿਸ਼ਟ (ਸੰਸਕ੍ਰਿਤ ਤੋਂ)
9. ਮਸਨਵੀ ਭਾਖਾ (ਫਾਰਸੀ ਤੋਂ)
10. ਮਾਰਕੰਡੇ ਪੁਰਾਣ (ਸੰਸਕ੍ਰਿਤ ਤੋਂ)
11. ਪੰਜਾਹ ਉਪਨਿਸ਼ਦਾਂ ਦੇ ਅਨੁਵਾਦ (ਸੰਸਕ੍ਰਿਤ ਤੋਂ)

ਇਸ ਕਾਲ ਦੀ ਵਾਰਤਕ ਮੁੱਖ ਤੌਰ 'ਤੇ ਵੱਖ-ਵੱਖ ਧਰਮਾਂ, ਸੰਪੂਦਾਵਾਂ ਤੇ ਸਾਹੂਆਂ ਦੀ ਦੇਣ ਹੈ। ਸਿੰਖ ਧਰਮ ਨਾਲ ਸੰਬੰਧਿਤ ਵਾਰਤਿਕ ਰਚਨਾ ਜ਼ਿਆਦਾ ਹੋਈ ਮਿਲਦੀ ਹੈ। ਪੰਜਾਬੀ ਵਾਰਤਿਕ ਦੇ ਵਿਕਾਸ ਵਿੱਚ ਇਸ ਕਾਲ ਦੀਆਂ ਵਾਰਤਿਕ ਵੰਨਰੀਆਂ ਅਹਿਮ ਰੋਲ ਅਦਾ ਕਰਦੀਆਂ ਹਨ।

## **ਅਭਿਆਸ-ਪ੍ਰਸ਼ਨ**

1. ਉਤਰ ਨਾਨਕ ਕਾਲ ਦੀਆਂ ਹੇਠ ਲਿਖੀਆਂ ਸਾਹਿਤ ਧਾਰਾਵਾਂ ਉਪਰ ਚਰਚਾ ਕਰੋ—  
(ਉ) ਕਿੱਸਾ ਕਾਵਿ-ਯਾਰਾ  
(ਅ) ਸੂਫ਼ੀ ਕਾਵਿ-ਯਾਰਾ  
(ਈ) ਬੀਰ ਕਾਵਿ-ਯਾਰਾ  
(ਸ) ਵਾਰਤਕ ਸਾਹਿਤ

## (ਸ) ਸਿੱਖ ਰਾਜ ਕਾਲ (1801 ਈ. - 1850 ਈ.)

ਇਸ ਕਾਲ ਨੂੰ 'ਮਹਾਰਾਜਾ ਰਣਜੀਤ ਸਿੱਖ ਕਾਲ' ਵੀ ਕਿਹਾ ਜਾਂਦਾ ਹੈ। ਮੁਗਲਾਂ ਦੀ ਅਧੋਗਤੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੱਖ ਦੇ ਆਉਣ ਨਾਲ ਲੱਗਭਗ ਅੱਧੀ ਸਦੀ ਪੰਜਾਬ ਵਿੱਚ ਸਾਂਤਮਈ ਮਾਹੌਲ ਦੀ ਸਿਰਜਨਾ ਹੁੰਦੀ ਹੈ। ਇਸ ਅਮਨ ਤੇ ਸ਼ਾਂਤੀ ਦੇ ਮਾਹੌਲ ਵਿੱਚ ਪੰਜਾਬੀ ਸਾਹਿਤ ਖੇਤਰ ਵਿੱਚ ਵੀ ਨਵੀਆਂ ਪੁਲਾਘਾਂ ਪੁੱਟੀਆਂ ਜਾਂਦੀਆਂ ਹਨ। ਇਸ ਕਾਲ ਵਿੱਚ ਪਹਿਲਾਂ ਤੋਂ ਚਲੀਆਂ ਆ ਰਹੀਆਂ ਸਾਹਿਤ ਧਾਰਾਵਾਂ ਵਿੱਚ ਵਿਸ਼ੇ ਅਤੇ ਰੂਪ ਪੱਖਾਂ ਨਵੀਆਂ ਸਿਰਜਨਾਵਾਂ ਪੇਸ਼ੇ ਨਜ਼ਰ ਹੁੰਦੀਆਂ ਹਨ। ਇਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ -

### 1. ਕਿੱਸਾ ਕਾਵਿ-ਧਾਰਾ

ਇਸ ਕਾਲ ਵਿੱਚ ਹੋਏ ਪ੍ਰਮੁੱਖ ਕਿੱਸਾਕਾਰਾਂ ਦਾ ਵਰਣਨ ਇਸ ਤਰ੍ਹਾਂ ਹੈ -

#### (ੴ) ਹਾਸ਼ਮ (1753 - 1823 ਈ.) -

ਹਾਸ਼ਮ ਇਸ ਕਾਲ ਦਾ ਸੋਮਣੀ ਸਾਹਿਤਕਾਰ ਸੀ। ਉਸਦਾ ਪੂਰਾ ਨਾਂ ਹਾਸ਼ਮ ਸ਼ਾਹ ਅਤੇ ਉਪ ਨਾਂ 'ਹਾਸ਼ਮ' ਸੀ। ਹਾਸ਼ਮ ਦੇ ਪਿਤਾ ਦੇ ਨਾਂ ਅਤੇ ਜਨਮ-ਮਰਨ ਦੀਆਂ ਤਰੀਕਾਂ ਸਬੰਧੀ ਵਿਦਵਾਨਾਂ ਵਿੱਚ ਮਤਭੇਦ ਹਨ। ਪਰੰਤੂ ਬਹੁਤੇ ਵਿਦਵਾਨ ਹਾਸ਼ਮ ਦਾ ਜੀਵਨ ਕਾਲ 1753-1823 ਈ. (1166-1237 ਹਿਜਰੀ) ਅਤੇ ਪਿਤਾ ਦਾ ਨਾਂ ਹਾਜ਼ੀ ਮੁਹੰਮਦ ਸਰੀਫ਼ ਦੱਸਦੇ ਹਨ। ਹਾਸ਼ਮ ਦਾ ਜਨਮ ਪਿੰਡ ਜਗਦੇਉ ਕਲਾਂ ਜ਼ਿਲ੍ਹਾ ਅਮ੍ਰਿਤਸਰ ਵਿੱਚ ਹੋਇਆ। ਹਾਸ਼ਮ ਦੇ ਪਿਤਾ ਸੂਫ਼ੀ ਰੁਚੀਆਂ ਵਾਲੇ ਸਨ। ਉਨ੍ਹਾਂ ਦੇ ਪ੍ਰਭਾਵ ਸਦਕਾ ਹੀ ਹਾਸ਼ਮ ਵੀ ਸੂਫ਼ੀ ਵਿਚਾਰਾਂ ਨਾਲ ਜੁੜਿਆ। ਹਾਸ਼ਮ ਦੀਆਂ ਰਚਨਾਵਾਂ ਵਿੱਚ ਸੂਫ਼ੀ ਰੰਗਤ ਸਪੱਸ਼ਟ ਵੇਖੀ ਜਾ ਸਕਦੀ ਹੈ। ਹਾਸ਼ਮ ਦੀ ਮੌਤ ਤੋਂ ਬਾਅਦ ਉਸਨੂੰ ਪਿੰਡ ਬਰਪਾਲ ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਵਿੱਚ ਦਫ਼ਨਾਇਆ ਗਿਆ। ਇਹ ਪਿੰਡ ਉਸਨੂੰ ਮਹਾਰਾਜਾ ਰਣਜੀਤ ਸਿੱਖ ਵੱਲੋਂ ਇਨਾਮ ਵਿੱਚ ਪਾਪਤ ਹੋਇਆ ਸੀ। ਕੁਝ ਵਿਦਵਾਨ 'ਹਾਸ਼ਮ' ਨੂੰ ਮਹਾਰਾਜਾ ਰਣਜੀਤ ਸਿੱਖ ਦਾ ਦਰਬਾਰੀ ਕਵੀ ਵੀ ਮੰਨਦੇ ਹਨ ਪਰੰਤੂ ਇਸ ਸਬੰਧੀ ਕੋਈ ਪੱਕਾ ਪ੍ਰਮਾਣ ਪ੍ਰਾਪਤ ਨਹੀਂ ਹੁੰਦਾ। ਹਾਸ਼ਮ ਦੀਆਂ ਮੁੱਖ ਰਚਨਾਵਾਂ ਇਸ ਤਰ੍ਹਾਂ ਹਨ

- 1 ਕਿੱਸਾ ਸੱਸੀ ਪੁੰਨੂੰ।
- 2 ਕਿੱਸਾ ਸੌਹਣੀ ਮਹੀਂਵਾਲ।
- 3 ਸੀਰੀਂ ਫਰਹਾਦ ਦੀ ਵਾਰਤਾ।
- 4 ਹੀਰ ਰਾਂਝੇ ਦੀ ਬਿਰਤੀ।
- 5 ਦੋਹੜੇ ਅਤੇ ਡਿਉਚਾਂ।

#### 1. ਕਿੱਸਾ ਸੱਸੀ ਪੁੰਨੂੰ -

ਇਹ ਹਾਸ਼ਮ ਦੀ ਸ਼ਾਹਕਾਰ ਰਚਨਾ ਹੈ। ਹਾਸ਼ਮ ਤੋਂ ਪਹਿਲਾਂ ਹਾਫ਼ਜ਼ ਬਰਖੂਰਦਾਰ ਨੇ 'ਸੱਸੀ ਪੁੰਨੂੰ' ਦਾ ਕਿੱਸਾ ਪੰਜਾਬੀ ਵਿੱਚ ਲਿਖ ਕੇ ਪੰਜਾਬੀ ਪਾਠਕਾਂ ਨੂੰ ਇਸਦੀ ਕਹਾਣੀ ਨਾਲ ਜਾਣ-ਪਛਾਣ ਕਰਵਾ ਦਿੱਤੀ ਸੀ ਪਰੰਤੂ ਹਾਸ਼ਮ ਨੇ ਇਸ ਕਿੱਸੇ ਵਿੱਚ ਬਿਰਹੋਂ ਤੇ ਦਰਦ ਦੀ ਐਸੀ ਤਸਵੀਰ ਉਸਾਰੀ ਕਿ ਇਹ ਕਿੱਸਾ 'ਸੱਸੀ ਹਾਸ਼ਮ' ਕਰਕੇ ਹੀ ਜਾਣਿਆ ਜਾਣ ਲੱਗਾ ਹੈ। ਹਾਸ਼ਮ ਨੇ ਸਿਧ ਪ੍ਰਾਂਤ ਵਿੱਚ 'ਸੱਸਵੀ ਪੁੰਨੂੰ' ਨਾਂ ਹੇਠ ਪ੍ਰਚਲਿਤ ਵਾਰਤਿਕ ਕਥਾ ਨੂੰ ਕਾਵਿ-ਛੁਹਾਂ ਪ੍ਰਦਾਨ ਕੀਤੀਆਂ। ਸਿਧ ਪ੍ਰਾਂਤ ਦੀ ਇਹ ਕਹਾਣੀ ਪੰਜਾਬੀ ਸਭਿਆਚਾਰ ਦਾ ਪ੍ਰਮੁੱਖ ਅੰਗ ਬਣ ਗਈ। ਬਾਵਾ ਬੁੱਧ ਸਿੱਖ ਸੱਸੀ-ਹਾਸ਼ਮ ਦੀ ਸਿਫਤ ਕਰਦਾ ਹੋਇਆ ਲਿਖਦਾ ਹੈ ਕਿ 'ਹਾਸ਼ਮ ਨੇ ਸੱਸੀ ਕਾਹਦੀ ਆਖੀ ਘਰ-ਘਰ ਬਿਰਹੋਂ ਦਾ ਮੁਆਤਾ ਲਾ ਦਿੱਤਾ।'

ਸੱਸੀ ਹਾਸ਼ਮ ਦੇ ਕੁਲ 126 ਬੰਦ ਹਨ। ਜਿਸਨੂੰ ਚਾਰ ਤੁਕਾਂ ਵਾਲੇ ਦਵੱਈਆ ਛੰਦ ਵਿੱਚ ਨਿਭਾਇਆ ਗਿਆ ਹੈ। ਹਾਸ਼ਮ ਦੇ ਬਿਆਨ ਵਿੱਚ ਸੰਜਮਤਾ ਹੈ। ਬੋਲੀ ਠੋਠ ਤੇ ਮੁਹਾਵਰੇਦਾਰ ਪੰਜਾਬੀ ਹੈ। ਅਰਬੀ - ਫਾਰਸੀ ਸ਼ਬਦਾਵਲੀ ਦੀ ਵਰਤੋਂ ਆਮ ਹੈ। ਕਿੱਸੇ ਵਿੱਚ ਪੁਨੂੰ ਨੂੰ ਪੁਕਾਰਦੀ ਸੱਸੀ ਦੀ ਦਰਦ ਭਰੀ ਹਾਲਤ

ਕਵੀ ਨੇ ਬੜੀ ਸੁੰਦਰਤਾ ਨਾਲ ਉਸਾਰੀ ਹੈ। ਇਹ ਵੇਖਣ ਯੋਗ ਹੈ-

ਤੌੜ ਸਿਗਾਰ ਸੱਸੀ ਉਠ ਦੌੜੀ, ਖੋਲ੍ਹ ਲਿਟਾਂ ਘਰ ਬਾਰੋਂ।  
ਘਿਰਿਆ ਆਣ ਗਿਰਹੁ ਸ਼ਿਤਾਬੀ, ਚੰਦ ਛੁੱਟਾ ਪਰਵਾਰੋਂ।  
ਦੌੜੀ ਸਾਥ ਪੁੰਨੂੰ ਦਾ ਤਕਦੀ, ਤੇਗ ਹਿਜਰ ਦੀ ਮਾਰੋਂ।  
ਹਾਸ਼ਮ ਸਹਿਣ ਮੁਹਾਲ ਜੁਦਾਬੀ, ਸਖਤ ਬੁਰੀਂ ਤਲਵਾਰੋਂ।

## 2. ਕਿੱਸਾ ਸੋਹਣੀ ਮਹੀਂਵਾਲ -

ਵਿਦਵਾਨਾਂ ਦਾ ਮੰਨਣਾ ਹੈ ਕਿ ਪੰਜਾਬੀ ਕਿੱਸਾ ਕਾਵਿ ਵਿੱਚ ਸੋਹਣੀ-ਮਹੀਂਵਾਲ ਦਾ ਕਿੱਸਾ ਸਭ ਤੋਂ ਪਹਿਲਾਂ ਹਾਸ਼ਮ ਨੇ ਰਚਿਆ। ਇਸਦੇ 151 ਬੰਦ ਹਨ ਤੇ ਦਵੈਯਾ ਛੰਦ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ ਕਵੀ ਨੇ ਸੋਹਣੀ ਦੇ ਦੁੱਖ ਦਾ ਬਿਆਨ ਬੜੀ ਕਲਾਤਮਿਕਤਾ ਨਾਲ ਕੀਤਾ ਹੈ। ਉਸਨੇ ਹੋਣੀ, ਮੌਤ ਅਤੇ ਦੁੱਖ ਦੇ ਸਾਹਮਣੇ ਸੋਹਣੀ ਦੀ ਲਾਚਾਰੀ ਦਾ ਚਿੱਤਰ ਉਲੀਕਿਆ ਹੈ। ਉਸਦਾ ਇਹ ਕਿੱਸਾ ‘ਸੱਸੀ’ ਦੇ ਮੁਕਾਬਲੇ ਦਾ ਨਹੀਂ, ਇਸ ਵਿੱਚ ‘ਸੋਹਣੀ’ ਦੀ ਪ੍ਰਭਾਵਸ਼ਾਲੀ ਪਾਤਰ ਉਸਾਰੀ ਨਹੀਂ ਹੋਈ ਅਤੇ ਨਾ ਹੀ ਕੋਈ ਪ੍ਰਭਾਵਸ਼ਾਲੀ ਦ੍ਰਿਸ਼ ਦਾ ਵਰਣਨ ਹੈ। ਬੋਲੀ ਸਾਦੀ ਤੇ ਸ਼ੁੱਧ ਪੰਜਾਬੀ ਹੈ। ਕਿਸੇ ਦੇ ਅੰਤਿਮ ਬੰਦ ਵਿੱਚ ਸੋਹਣੀ ਮਹੀਂਵਾਲ ਦੋਹਾਂ ਦੀ ਮੌਤ ਉਪਰੰਤ ਹੋਏ ਮੇਲ ਦਾ ਬਿਆਨ ਇਸ ਤਰ੍ਹਾਂ ਉਲੀਕਿਆ ਹੈ-

ਮਿਲਿਆ ਜਾਇ ਰੂਹਾਂ ਰਲ ਮੇਲਾ, ਵਿੱਚ ਦਰਗਾਹ ਰਬਾਨੀ।  
ਇਕ ਤੇ ਜਾਇ ਸਮਾਣੇ ਨੈਂ ਵਿੱਚ, ਫੇਰ ਸਿਲੇ ਦਿਲ ਜਾਨੀ।  
ਖੜ ਕੇ ਖਿਦਰ ਹਯਾਤ ਜਨਾਜ਼ਾ, ਦਫਨ ਕੀਤੇ ਵਿੱਚ ਪਾਣੀ।  
ਹਾਸ਼ਮ ਇਸ਼ਕ ਸੋਹਣੀ ਦਾ ਜੁਗ ਵਿੱਚ, ਜੁਗ-ਜੁਗ ਰਹਗੁ ਕਹਾਣੀ।

## 3. ਕਿੱਸਾ ਸ਼ੀਰੀਂ ਡਰਹਾਦ ਦੀ ਵਾਰਤਾ -

ਇਸ ਵਿਦੇਸ਼ੀ ਕਹਾਣੀ ਨੂੰ ਆਧਾਰ ਬਣਾ ਕੇ ਸਭ ਤੋਂ ਪਹਿਲੀ ਵਾਰ ਹਾਸ਼ਮ ਨੇ ਕਿਸੇ ਦਾ ਰੂਪ ਦਿੱਤਾ। ਇਹ ਕਿੱਸਾ ਇਸਤੋਂਬੇਲ ਦੇ ਬਾਦਸ਼ਾਹ ਦੀ ਪ੍ਰੇਮ ਕਹਾਣੀ ਨਾਲ ਸੰਬੰਧਿਤ ਹੈ। ਇਹ 513 ਦੈ-ਤੁਕੀਏ ਛੰਦਾਂ ਵਿੱਚ ਰਚਿਆ ਗਿਆ ਹੈ। ਕਿਸੇ ਦੀ ਬੋਲੀ ਟਕਸਾਲੀ ਪੰਜਾਬੀ ਹੈ। ਅਰਬੀ-ਫਾਰਸੀ ਸ਼ਬਦਾਵਲੀ ਦੀ ਵਰਤੋਂ ਜਿਆਦਾ ਹੈ। ‘ਸੱਸੀ’ ਦੇ ਕਿਸੇ ਤੋਂ ਬਾਅਦ ਹਾਸ਼ਮ ਦਾ ਇਹ ਕਿੱਸਾ ਸਫਲ ਮੰਨਿਆ ਜਾ ਸਕਦਾ ਹੈ। ਇਸ ਵਿੱਚ ਕਵੀ ਨੇ ਪੇਮ ਤੇ ਬਿਰਹੋਂ ਦੇ ਭਾਵਾਂ ਨੂੰ ਸਫਲਤਾ ਨਾਲ ਚਿਤਰਿਆ ਹੈ। ਸ਼ੀਰੀਂ ਦੇ ਹੁਸਨ ਦੇ ਚਿਤਰਨ ਦੀ ਵੰਨਗੀ ਬੰਬਿਸਾਲ ਹੈ-

ਸ਼ੀਰੀਂ ਨਾਮ ਫਰਿਸਤੇ ਕੋਲੋਂ, ਸਾਫ਼ ਤਬੀਅਤ ਨੂਰੋਂ।  
ਪਰੀਆਂ ਵੇਖ ਲਜਾਊਣ ਉਸ ਨੂੰ, ਹੁਸਨ ਜਿਆਦਾ ਹੂਰੋਂ।  
ਉਸ ਨੂੰ ਵੇਖ ਫਰਿਸਤੇ ਜੀਵਣ, ਆਸ਼ਕ ਹੋਣ ਸਿਤਾਰੇ।  
ਪੰਡੀ ਵੇਖ ਡਿਗਣ ਅਸਮਾਨੋਂ, ਆਦਮ ਕੌਣ ਵਿਚਾਰੇ।

## 4. ਕਿੱਸਾ ਹੀਰ ਰਾਂਝੇ ਦੀ ਬਿਰਤੀ -

ਇਹ ਕਿੱਸਾ 30 ਬੈਂਤਾਂ ਦੀ ਸੰਖੇਪ ਜਿਹੀ ਰਚਨਾ ਹੈ, ਜਿਸਨੂੰ ਸੀਹਰਫੀ ਕਾਵਿ-ਰੂਪ ਵਿੱਚ ਰਚਿਆ ਗਿਆ ਹੈ। ਇਸ ਵਿੱਚ ਹੀਰ ਦੀ ਕਹਾਣੀ ਨੂੰ ਸੁਖਾਂਤ ਰੂਪ ਵਿੱਚ ਚਿਤਰਿਆ ਗਿਆ ਹੈ। ਇਸ ਕਿਸੇ ਵਿੱਚ ਹਾਸ਼ਮ ਦੀ ਕਾਵਿ ਕਲਾ ਦੂਜੇ ਕਿੱਸਿਆਂ ਨਾਲੋਂ ਨਿਮਨ ਪੱਧਰ ਦੀ ਹੈ। ਬੋਲੀ ਵੀ ਸਾਦ ਮੁਰਾਦੀ ਹੈ। ਫਾਰਸੀ ਸ਼ਬਦਾਵਲੀ ਦੀ ਵਰਤੋਂ ਵੀ ਆਮ ਹੈ। ਅਲੰਕਾਰਾਂ ਦੀ ਵਰਤੋਂ ਤੇ ਪ੍ਰਕਿਰਤੀ ਚਿਤਰਨ ਦੀ ਘਾਟ ਹੈ। ਇਹ ਰਚਨਾ ਹਾਸ਼ਮ ਦੀ ਮੁੱਢਲੀ ਰਚਨਾ ਪ੍ਰਤੀਤ ਹੁੰਦੀ ਹੈ। ਹੀਰ ਦੇ ਪਿਆਰ ਦੇ ਜਗਜਾਹਿਰ ਹੋਣ ਦੀ ਘਟਨਾ ਨੂੰ ਕਵੀ ਨੇ ਇੱਕ ਬਿਆਨਿਆ ਹੈ -

ਸੀਨ ਸਾਹੁਰੇ ਪੇਕੜੇ ਧੁੰਮਾਂ ਪਈਆਂ, ਹੀਰ ਚਾਕ ਦਾ ਨੇਹੁੰ ਕਮਾਊੰਦੀ ਹੈ।

ਚੂਗੀ ਕੁਟ ਕੇ ਨਾਲ ਬਹਾਨਿਆਂ ਦੇ, ਚਾਕ ਪਾਸ ਇਕੇਲੜੀ ਜਾਉਂਦੀ ਹੈ।  
ਪਈ ਬਹੁਤ ਅਵਲੜੇ ਰਾਹ ਨੱਢੀ, ਪੱਗਾਂ ਦਾੜੀਆਂ ਲਾਜ ਲੂਆਉਂਦੀ ਹੈ।  
ਹਾਸ਼ਮ ਸ਼ਾਹ ਇਹ ਬਹੁਤ ਅਚਰਜ ਹੋਈ, ਭੈੜੀ ਨੰਗ ਨਾਮੂਸ ਗਵਾਉਂਦੀ ਹੈ।

### ੫. ਦੋਹੜੇ ਅਤੇ ਡਿਉਢਾਂ -

ਹਾਸ਼ਮ ਰਚਿਤ ਦੋਹੜੇ ਅਤੇ ਡਿਉਢਾਂ ਵਿੱਚ ਸੰਸਾਰਕ ਨਾਸ਼ਮਾਨਤਾ, ਸਦਾਚਾਰਕ ਜੀਵਨ ਮੁੱਲ,  
ਧਾਰਮਿਕ ਵਿਚਾਰ ਅਤੇ ਸੂਫੀ ਵਿਚਾਰਧਾਰਾ ਨੂੰ ਪ੍ਰਗਟਾਇਆ ਗਿਆ ਹੈ। ਇਹ ਗਿਣਤੀ ਵਿੱਚ 208 ਹਨ।  
ਹਾਸ਼ਮ ਦੇ ਦੋਹੜਿਆਂ ਅੱਤੇ ਡਿਉਢਾਂ ਕਾਰਨ ਹੀ ਉਸਨੂੰ ਇਸ ਕਾਲ ਦੇ ਸੂਫੀ ਕਵੀ ਵੱਜੋਂ ਵੀ ਤਵੱਜੇ ਦਿੱਤੀ  
ਜਾਂਦੀ ਹੈ। ਉਸਦੇ ਦੋਹੜਿਆਂ ਦੀ ਵੰਨਗੀ ਇਸ ਤਰ੍ਹਾਂ ਹੈ-

ਮੂਰਖ ਲੋਕ ਸਦਾ ਸੁੱਖ ਸੋਂਦੇ, ਤੇ ਰੋਜ਼ ਕਮਾਵਨ ਪੈਸਾ।  
ਨਾ ਕੁਝ ਉਚ ਨਾ ਨੀਚ ਪਛਾਨਣ, ਅਤੇ ਪ੍ਰੇਮ ਨਾ ਜਾਨਣ ਕੈਸਾ।  
ਸ਼ਾਲਾ ਨਿੱਜ ਹੋਵੇ ਚਤੁਰਾਬੀ, ਸਾਨੂੰ ਖੁਆਰ ਕੀਤਾ ਤੁੱਧ ਐਸਾ।  
ਹਾਸ਼ਮ ਕਾਟ ਪ੍ਰੇਮ ਕਰੋਂਦਾ, ਜਿਸ ਹੈਸ਼ ਹੋਵੇ ਵਿੱਚ ਜੈਸਾ।

ਦੋਹੜਿਆਂ ਤੋਂ ਇਲਾਵਾ ਹਾਸ਼ਮ ਦੀਆਂ ਡਿਉਢਾਂ ਵੀ ਮਿਲਦੀਆਂ ਹਨ। ਡਿਉਢ ਤੋਂ ਭਾਵ  
ਅਜਿਹੇ ਕਾਵਿ ਰੂਪ ਤੋਂ ਹੈ, ਜਿਸ ਦੀ ਡੇਢ ਸਤਰ ਹੁੰਦੀ ਹੈ- ਇਕ ਸਤਰ ਪੂਰੀ ਤੇ ਦੂਜੀ ਸਤਰ ਅੱਧੀ। ਭਾ.  
ਰਤਨ ਸਿੰਘ ਜੱਗੀ ਅਨੁਸਾਰ,

“ਹਾਸ਼ਮ ਨੇ ਡਿਉਢਾਂ ਵਿੱਚ ਦਵੱਯੈ ਦੇ ਅੰਤ ਉੱਤੇ ਅੱਠ ਮਾਤਰਾਂ ਵਧਾ ਕੇ ਦੋਹਰਾ ਤੁਕਾਂਤ-ਮੇਲ  
ਕੀਤਾ ਹੈ।”

ਹਾਸ਼ਮ ਦੀਆਂ ਡਿਉਢਾਂ ਦੀ ਮਿਸਾਲ ਵੇਖਣ ਵਾਲੀ ਹੈ-

ਕਾਮਲ ਸ਼ੌਂਕ ਮਾਹੀ ਦਾ ਮੈਨੂੰ, ਨਿਤ ਰਹੇ ਜਿਗਰ ਵਿੱਚ ਵਸਦਾ, ਲੂੰ ਲੂੰ ਰਸਦਾ।  
ਰਾਂਝਣ ਬੇਪ੍ਰਵਾਹੀਆਂ ਕਰਦਾ, ਕੋਈ ਗੁਨਾਹ ਨਾ ਦੱਸਦਾ, ਉਠ ਉਠ ਨੱਸਦਾ।  
ਜਿਉਂ ਜਿਉਂ ਹਾਲ ਸੁਣਾਵਾਂ ਰੋਵਾਂ, ਵੇਖ ਤੱਤੀ ਵਲ ਹੱਸਦਾ, ਜਗ ਨਾ ਖਸਦਾ।  
ਹਾਸ਼ਮ ਕੰਮ ਨਹੀਂ ਹਰ ਕਸ ਦਾ, ਆਸ਼ਕ ਹੋਣ ਦਰਸ ਦਾ, ਬਿਰਹੋਂ ਰਸ ਦਾ।

ਇਨ੍ਹਾਂ ਤੋਂ ਬਿਨਾ ਰੰਜੇ ਅਸਰਾਰ, ਸ਼ੀਹਰਫੀ ਵ ਮਦੇਹ, ਪੀਗਾਨ ਪੀਰ ਅਬਦੂਲ ਕਾਦਿਰ ਜੀਲਾਨੀ  
ਆਦਿ ਰਚਨਾਵਾਂ ਵੀ ਆਪ ਦੇ ਨਾਂ ਨਾਲ ਸੰਬੰਧਿਤ ਮੰਨੀਆ ਜਾਂਦੀਆਂ ਹਨ। ਇਸ ਤਰ੍ਹਾਂ ਹਾਸ਼ਮ ਦੇ  
ਕਿੱਸਿਆਂ ਨਾਲ ਇਸ ਕਾਲ ਦੀ ਕਿੱਸਾ ਪਰੰਪਰਾ ਅਮੀਰ ਹੁੰਦੀ ਹੈ ਤੇ ਦੋਹੜੇ ਤੇ ਡਿਉਢਾਂ ਸੂਫੀ ਕਾਵਿ ਦੀਆਂ  
ਉਤਮ ਮਿਸਾਲਾਂ ਹਨ। ‘ਸੈਫੁਲ ਮਲੂਕ’ ਦਾ ਕਰਤਾ ਮੁੰਹਮਦ ਬਖਸ਼ ਉਸਦੀ ਸਿਫਤ ਕਰਦਾ ਹੋਇਆ  
ਲਿਖਦਾ ਹੈ-

ਹਾਸ਼ਮ ਸ਼ਾਹ ਦੀ ਹਸ਼ਮਤ, ਬਰਕਤ, ਗਿਣਤਰ ਵਿੱਚ ਨਾ ਆਵੇ।  
ਦੁਰਰੇ-ਯਤੀਮ, ਜਵਾਹਰ ਲੜੀਆਂ ਜਾਹਿਰ ਕੱਢ ਲਿਆਵੇ।  
ਮੁਖਤਸਰ ਕਲਾਮ ਉਹਨਾਂ ਦਾ, ਦਰਦੋਂ ਭੁਜੀ ਬੋਟੀ।  
ਦਰਦ ਹੋਇਆ ਤਾਂ ਸਭ ਕਿਛ ਹੋਇਆ, ਕਿਆ ਲੰਮੀ ਕਿਆ ਛੋਟੀ।

### (ਅ) ਅਹਿਮਦਯਾਰ (1768-1848 ਈ.)-

ਅਹਿਮਦਯਾਰ ਇਸ ਕਾਲ ਦਾ ਇੱਕ ਸਮੱਰਥ ਕਿੱਸਾਕਾਰ ਹੈ। ਉਸਨੇ ਪੰਜਾਬੀ ਕਿੱਸਾ ਕਾਵਿ ਵਿੱਚ

ਸੱਭ ਤੋਂ ਵੱਧ ਕਿਸਿਆਂ ਦੀ ਰਚਨਾ ਕੀਤੀ। ਇਸ ਬਾਰੇ ਉਹ ਆਪ ਲਿਖਦਾ ਹੈ -

ਜਿਤਨੇ ਕਿਸੇ ਅਤੇ ਕਿਤਾਬਾਂ ਉਮਰ ਸਾਰੀ ਮੈਂ ਜੋੜੇ ।  
ਗਿਣਨ ਲੱਗਾ ਤੇ ਯਾਦ ਨ ਆਵਣ, ਜੋ ਦਸਾਂ ਸੌ ਥੋੜੇ ।

ਅਹਿਮਦਯਾਰ ਦੇ 35 ਦੇ ਕਗੀਬ ਕਿਸੇ ਲਿਖੇ ਹੋਣ ਬਾਰੇ ਕਿਹਾ ਜਾਂਦਾ ਹੈ। ਉਸਨੇ ਆਪਣੀ ਕਿਸਾ ਯਾਤਰਾ 'ਤੱਤਰ ਤੇ ਭਟਿਟਰ' ਕਿਸੇ ਤੋਂ ਆਰੰਭ ਕੀਤੀ ਅਤੇ 'ਅਹਿਸਨੁਲ ਕਿਸਿਸ' (ਯੂਸਫ ਜੁਲੈਖਾਂ) ਉਸਦਾ ਆਖਰੀ ਕਿਸਾ ਸੀ। ਹੀਰ-ਰਾਂਝਾ, ਸੱਸੀ-ਪੁੰਨੂ, ਲੈਲਾ ਮਜ਼ਹੂਨੂ, ਸੋਹਣੀ ਮਹੀਵਾਲ, ਕਾਮਰੂਪ, ਚੰਦਰ ਬਦਨ, ਰਾਜਬੀਬੀ, ਸੈਫੁਲ ਮਲੂਕ, ਹਾਤਮ ਤਾਈ ਆਦਿ ਉਸਦੇ ਹੋਰ ਵਰਨਣਯੋਗ ਕਿਸੇ ਹਨ। ਉਸਨੇ ਪੰਜਾਬੀ, ਭਾਰਤੀ ਅਤੇ ਵਿਦੇਸ਼ੀ ਸਭ ਕਥਾਵਾਂ ਨੂੰ ਆਧਾਰ ਬਣਾ ਕੇ ਕਿਸਾ ਰਚਨਾ ਕੀਤੀ। ਪਰੰਤੂ ਉਸ ਨੂੰ ਪ੍ਰਸਿੱਧੀ ਕਿਸੇ ਕਿਸੇ ਵਿੱਚ ਵੀ ਪ੍ਰਾਪਤ ਨਹੀਂ ਹੋਈ। ਇਸ ਦਾ ਵਰਣਨ ਉਹ ਆਪਣੀਆਂ ਸਤਰਾਂ ਰਾਹੀਂ ਹੀ ਕਰਦਾ ਹੈ-

ਵਾਰਸ਼ ਸ਼ਾਹ ਜੰਡਿਆਲੇ ਵਾਲੇ, ਵਾਹ ਵਾਹ ਹੀਰ ਬਣਾਈ ।  
ਮੈਂ ਵੀ ਰੀਸ ਉਸੇ ਦੀ ਕਰਕੇ, ਲਿਖੀ ਤੋੜ ਨਿਭਾਈ ।  
ਜੋ ਅਟਕਲ ਮਜ਼ਮੂਨ ਬੰਨ੍ਹਣ ਦੀ, ਉਸ ਸੋ ਮੈਂ ਨਹੀਂ ਪਾਈ ।  
ਵੱਡਾ ਤੁਅਜ਼ਬ ਆਵੇ ਯਾਰੋ, ਵੇਖ ਉਸ ਦੀ ਵਡਿਆਈ ।

ਅਹਿਮਦਯਾਰ ਦਾ ਜਨਮ ਪਿੰਡ ਇਸਲਾਮਗੜ੍ਹ ਜ਼ਿਲ੍ਹਾ ਗੁਜਰਾਤ (ਪਾਕਿਸਤਾਨ) ਵਿੱਚ ਹੋਇਆ। ਉਹ ਅਰਬੀ, ਫਾਰਸੀ ਅਤੇ ਇਸਲਾਮੀ ਸਾਹਿਤ ਦਾ ਚੰਗਾ ਵਿਦਵਾਨ ਸੀ। ਉਸਨੂੰ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਕ ਪਿੰਡ ਇਨਾਮ ਵਜੋਂ ਪ੍ਰਾਪਤ ਹੋਇਆ ਦੱਸਿਆ ਜਾਂਦਾ ਹੈ। ਉਸਨੂੰ ਰਾਜਿਆਂ ਅਤੇ ਜਾਗੀਰਦਾਰਾਂ ਦੀ ਸਰਪੁਸਤੀ ਹਾਸਿਲ ਸੀ। ਅਹਿਮਦਯਾਰ ਪੰਜਾਬੀ ਦਾ ਇਕ ਕਿਸਾਕਾਰ ਹੈ, ਜਿਹੜਾ ਸਿਰਫ ਕਿਸਾਕਾਰੀ ਦਾ ਕੰਮ ਹੀ ਕਰਦਾ ਸੀ। ਉਸਦੀ ਪ੍ਰਸਿੱਧੀ ਕਾਰਨ ਹੀ 1840 ਈ. ਵਿੱਚ ਰਾਜਾ ਗੁਲਾਬ ਸਿੰਘ ਨੇ ਉਸਨੂੰ ਲਾਹੌਰ ਬੁਲਾ ਕੇ ਸਿਖਾਂ ਦਾ ਇਤਿਹਾਸ ਲਿਖਣ ਲਈ ਕਿਹਾ। ਅਹਿਮਦਯਾਰ ਨੇ ਕਵੀ ਫਿਰਦੇਸੀ ਦੇ 'ਸ਼ਾਹਨਾਮੇ' ਦੇ ਆਧਾਰ 'ਤੇ ਫਾਰਸੀ ਕਵਿਤਾ ਵਿੱਚ 'ਫਤੂਹਾਤ ਮਾਲਸਾ' (ਸ਼ਹਿਨਸ਼ਾਹਨਾਮਾ) ਦੀ ਰਚਨਾ ਕੀਤੀ।

ਅਹਿਮਦਯਾਰ ਨੇ ਆਪਣੇ ਸਾਰੇ ਕਿਸੇ ਲਗਭਗ 'ਮਸਨਵੀ' ਕਾਵਿ ਰੂਪ ਵਿੱਚ ਹੀ ਲਿਖੇ ਹਨ। ਉਸਦੀ ਰਚਨਾ ਦਾ ਪ੍ਰਮੁੱਖ ਛੰਦ 'ਦਵੈਯਾ' ਹੈ। 'ਤੱਤਰ ਭਟਿਟਰ' ਲਈ ਉਸਨੇ 'ਦੋਹਰਾ' ਅਤੇ ਸੱਸੀ ਪੁੰਨੂ' ਲਈ 'ਬੈਂਤ ਛੰਦ' ਦੀ ਵਰਤੋਂ ਕੀਤੀ ਹੈ। ਅਹਿਮਦਯਾਰ ਨੂੰ ਪੰਜਾਬੀ ਕਿਸਾਕਾਵਿ ਦਾ ਪਹਿਲਾ ਆਲੋਚਕ ਵੀ ਮਿਨਿਆ ਜਾਂਦਾ ਹੈ। ਉਸਦੇ ਕਿਸੇ 'ਯਸਫ ਜੁਲੈਖਾਂ' ਵਿੱਚ ਉਸਨੇ ਆਪਣੇ ਤੋਂ ਪਹਿਲਾਂ ਹੋਏ ਪੰਜਾਬੀ ਦੇ ਪ੍ਰਸਿੱਧ ਕਿਸਾਕਾਰਾਂ ਵਾਰਿਸ ਸ਼ਾਹ, ਪੌਲੁ, ਮੁਕਬਲ, ਹਾਫ਼ਜ਼ ਬਰਖੁਰਦਾਰ, ਹਾਸ਼ਮ ਆਦਿ ਸੰਬੰਧੀ ਆਪਣੇ ਵਿਚਾਰ ਵੀ ਪੇਸ਼ ਕੀਤੇ ਹਨ। ਕਈ ਵਿਦਵਾਨ ਤਾਂ ਉਸਨੂੰ ਕਿਸਾਕਾਰ ਨਾਲੋਂ ਆਲੋਚਕ ਦੇ ਰੂਪ ਵਿੱਚ ਵੱਧ ਸਵੀਕਾਰ ਕਰਦੇ ਹਨ -

ਸੁਖਰਾ ਸ਼ਿਅਰ ਨਾ ਹਾਫਜ਼ ਜੇਹਾ, ਤੌਲ ਪੂਰਾ ਉਸ ਹੱਟੀ ।  
ਪਰ ਅਗਲਿਆਂ ਪਿਛਲਿਆਂ ਸ਼ਾਇਰਾਂ ਦੀ ਮੈਂ ਇਸ ਵੇਲੇ ਕਸਵੱਟੀ ।  
ਵਾਰਿਸ ਸ਼ਾਹ, ਸੁਖਨ ਦਾ ਵਾਰਸ ਕਿਤੋਂ ਨਾ ਅਟਕਿਆ ਵਲਿਆ ।  
ਪਰ ਮਿਨਰਾਹੀ ਚੱਕੀ ਵਾਂਗੂ, ਉਸ ਨਿੱਕਾ ਮੋਟਾ ਦਲਿਆ ।  
ਮੁਕਬਲ ਵੀ ਹੋ ਚੁਕਾ ਮੁਕਬਲ ਆਪਣੇ ਵਿੱਚ ਜਮਾਨੇ ।  
ਹਾਸ਼ਮ ਸੱਸੀ ਸੋਹਣੀ ਲਿਖੀ ਸਦ ਰਹਿਮਤ ਉਸਤਾਦੋਂ ।  
ਪਰ ਦਿਲ ਵਿੱਚ ਵੱਡਾ ਤੁਅਜ਼ਬ ਆਵੇ ਸ਼ੀਰੀ ਤੇ ਫਰਹਾਦੋਂ ।

#### (੯) ਮੀਆਂ ਅਮਾਮ ਬਖਸ (1778-1863 ਈ.)

ਮੀਆਂ ਅਮਾਮ ਬਖਸ ਦਾ ਜਨਮ 1778 ਈ. ਵਿੱਚ ਪਿੰਡ ਪਸੀਆਂਵਾਲਾ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਵਿਖੇ ਹੋਇਆ। ਉਹ ਜਾਤ ਦਾ ਕੁਰੈਸ਼ੀ ਸੀ ਅਤੇ ਤਰਖਾਣ ਦਾ ਕਿੱਤਾ ਕਰਦਾ ਸੀ। ਲਾਹੌਰ ਵਿੱਚ ਬੱਚਿਆਂ ਨੂੰ ਕੁਰਾਨ ਸ਼ਰੀਫ ਪੜਾਇਆ ਕਰਦਾ ਸੀ। ਉਸਦੀ ਮਿਰਤ 1863 ਈ. ਵਿੱਚ ਹੋਈ। ਮੀਆਂ ਅਮਾਮ ਬਖਸ ਦੀਆਂ ਪ੍ਰਮੁੱਖ ਕਿੱਸਾ ਰਚਨਾਵਾਂ ਇਸ ਤਰ੍ਹਾਂ ਹਨ-

1. ਸ਼ਾਹ ਬਹਿਰਾਮ
2. ਕਿੱਸਾ ਲੈਲਾ ਮਜ਼ਨੂੰ
3. ਕਿੱਸਾ ਚੰਦਰ ਬਦਨ
4. ਕਿੱਸਾ ਗੁਲ ਸਨੋਬਰ

ਇਸ ਤੋਂ ਬਿਨਾਂ ‘ਮੁਨਾਜਾਤ ਮੀਆਂ ਵੱਡਾ’ ਨਾਂ ਦੀ ਰਚਨਾ ਮੀਆਂ ਵੱਡ ਦੇ ਜੀਵਨ ਤੇ ਸਿਧਾਂਤਾਂ ਬਾਰੇ ਅਤੇ ‘ਬਦੀਉਲ ਜਮਾਲ’ ਇਸਲਾਮੀ ਸਿਧਾਂਤਾਂ ਨਾਲ ਸੰਬੰਧਿਤ ਉਸਦੀਆਂ ਹੋਰ ਪੁਸਤਕਾਂ ਹਨ।

ਮੀਆਂ ਅਮਾਮ ਬਖਸ ਦਾ ਕਿੱਸਾ ‘ਸ਼ਾਹ ਬਹਿਰਾਮ’ (ਬਹਿਰਾਮ ਗੌਰ) ਉਸਦਾ ਸਭ ਤੋਂ ਮਸ਼ਹੂਰ ਕਿੱਸਾ ਹੈ। ਇਹ ਕਿੱਸਾ ਉਸਦਾ ਸੱਭਤਾ ਤੋਂ ਵੱਧ ਵਿਕਿਆ ਹੈ। ਮੌਲਾ ਬਖਸ ਕੁਸ਼ਤਾ ਅਨੁਸਾਰ ਸ਼ਾਇਦ ਹੀ ਕੋਈ ਘਰਾਣਾ ਹੋਵੇ ਜਿਥੇ ਇਹ ਕਿੱਸਾ ਨਾ ਪੁੱਜਾ ਹੋਵੇ। ‘ਸ਼ਾਹ ਬਹਿਰਾਮ’ ਦੇ ਕਿੱਸੇ ਦੀ ਕਹਾਣੀ ਦਾ ਆਧਾਰ ਕਵੀ ਫਿਰਦੇਸੀ ਦਾ ਸ਼ਾਹਨਾਮਾ ਹੈ। ਇਸ ਵਿੱਚ ਈਰਾਨ ਦੇਸ਼ ਦੇ ਬਾਦਸ਼ਾਹ ਬਹਿਰਾਮ ਦਾ ਹੁਸਨ ਬਾਨੋ ਨਾਂ ਦੀ ਇਕ ਪਰੀ ਨਾਲ ਪ੍ਰੇਮ ਹੋਣ ਦੀ ਕਥਾ ਦਾ ਵਰਣਨ ਹੈ। ਇਹ ਕਿੱਸਾ ਦਵੱਈਆ ਛੰਦ ਵਿੱਚ ਰਚਿਆ ਗਿਆ ਹੈ। ਇਸ ਕਿੱਸੇ ਦੀ ਵੰਨਗੀ ਦੇਖਣਯੋਗ ਹੈ-

ਖੁਸ਼ ਆਵਾਜ਼ ਜਨਾਵਰ ਬੋਲਣ, ਉਪਰ ਹਰ ਹਰ ਡਾਲੇ।  
ਵੇਖ ਬਹਾਰ ਚਮਨ ਦੀ ਪੜ੍ਹਦੇ, ਸਿਫਤ ਖੁਦਾਵੰਦ ਤਾਰੇ।  
ਸਾਇਆਦਾਰ ਦਰਖਤਾਂ ਵਿੱਚੋਂ, ਵਗਣ ਸਰਦ ਹਵਾਈਂ।  
ਰੰਗ ਮਹਲ ਸੁਨਹਿਰੀ ਕੰਧਾਂ, ਵਾਂਗ ਬਹਿਸਤ ਬਣਾਈ।

ਕਿੱਸਾ ਲੈਲਾ ਮਜ਼ਨੂੰ ਨੂੰ ਕਵੀ ਆਪਣਾ ਦੀਵਾਨ ਦੱਸਦਾ ਹੈ। ਇਹ ਉਸਨੇ ਮੌਲਾਨਾ ਨਿਜ਼ਾਮੀ, ਮੁੱਲਾ ਹਾਤਡੀ, ਅਮੀਰ ਖੁਸਰੋ ਆਦਿ ਫਾਰਸੀ ਰਚਨਾਵਾਂ ਦੇ ਆਧਾਰ ਉੱਤੇ ਲਿਖਿਆ ਹੈ। ਇਸ ਦੀ ਮਿਸਾਲ ਇਸ ਤਰ੍ਹਾਂ ਹੈ -

ਚਾਵਲ ਲਏ ਨਜ਼ਾਮੀ ਪਾਸੋਂ, ਦਾਲ ਹਾਤਫ਼ ਨੇ ਪਾਈ।  
ਰੋਗਨ ਖੁਸਰੋ ਨਮਕ ਅਸਾਡਾ, ਖਿਚੜੀ ਅਜਬ ਪਕਾਈ।  
ਫਾਰਸੀ ਕਰੇ ਦੀਵਾਨ ਲੋਕਾਂ ਨੇ, ਹੋਰ ਇਸ਼ਕ ਸ਼ਤਾਬਦੀ।  
ਇਹ ਦੀਵਾਨ ਅਮਾਮ ਬਖਸ ਦਾ ਵਿੱਚ ਜਬਾਨ ਪੰਜਾਬੀ।

ਕਵੀ ਦਾ ਤੀਜਾ ਕਿੱਸਾ ‘ਚੰਦਰ ਬਦਨ’ ਹੈ। ਇਸ ਵਿੱਚ ਕਵੀ ਨੇ ਨਵੀਨ ਕਥਾ ਨੂੰ ਪੇਸ਼ ਕੀਤਾ ਹੈ। ਇਸ ਵਿੱਚ ਮੁਸਲਮਾਨ ਸੌਦਾਗਰ ਮਈਆਰ ਅਤੇ ਹਿੰਦੂ ਰਾਜਕੁਮਾਰੀ ਚੰਦਰ ਬਦਨ ਦੀ ਪ੍ਰੇਮ ਕਹਾਣੀ ਨੂੰ ਬੈਂਤਾਂ ਵਿੱਚ ਨਿਭਾਇਆ ਗਿਆ ਹੈ। ਇਹ ਕਿੱਸਾ ਅਸੁਭਾਵਿਕ ਘਟਨਾਵਾਂ ਅਤੇ ਰਸ ਤੇ ਰਵਾਨੀ ਪੱਖਾਂ ਸੱਖਣਾ ਹੋਣ ਕਾਰਣ ਬਹੁਤਾ ਪ੍ਰਸਿੱਧ ਨਹੀਂ ਹੋਇਆ।

ਕਿੱਸਾ ‘ਗੁਲ ਸਨੋਬਰ’ ਫਾਰਸੀ ਮਸਨਵੀ ਦਾ ਅਨੁਵਾਦ ਹੈ। ਇਸ ਦਾ ਅਨੁਵਾਦ ਏਨਾ ਮੌਲਿਕ ਹੈ ਕਿ ਬਿਲਕੁਲ ਅਸਲ ਵਰਗਾ ਹੀ ਜਾਪਦਾ ਹੈ। ਅਮਾਮ ਬਖਸ ਦੀ ਪ੍ਰਸੰਸਾ ਕਰਦਾ ਹੋਇਆ ਮੁੰਮਦ ਬਖਸ ਲਿਖਦਾ ਹੈ-

ਮੀਆਂ ਇਕ ਅਮਾਮ ਬਖਸ਼ ਸੀ, ਰਹਿੰਦਾ ਪਸੀਆਂ ਵਾਲੇ।  
ਸ਼ਿਆਰ ਉਹਦਾ ਭੀ ਵਾਂਗ ਸਬੂਣੇ, ਮੈਲ ਦਿਲਾਂ ਥੋੜੇ ਲਾਭੇ।

### (ਸ) ਕਾਦਰਯਾਰ (1800 -1892 ਈ.)

ਕਾਦਰਯਾਰ ਦਾ ਅਸਲ ਨਾਂ ਕਾਦਰਬਖਸ਼ ਸੀ। ਇਹ ਜਾਤ ਦਾ ਸੰਧੂ ਜੱਟ ਸੀ ਅਤੇ ਪਿੰਡ ਮਾਛੀ ਕੇ, ਜਿਲ੍ਹਾ ਸੇਖਪੁਰਾ (ਪਾਕਿਸਤਾਨ) ਦਾ ਵਸਨੀਕ ਸੀ। ਉਸਨੇ ਸਭ ਤੋਂ ਪਹਿਲਾਂ ‘ਰੋਜ਼ਨਾਮਾ’ ਲਿਖਿਆ ਅਤੇ ਬਾਅਦ ਵਿੱਚ ‘ਮਿਆਰਾਜਨਾਮਾ’। ਇਹ ਦੋਵੇਂ ਰਚਨਾਵਾਂ ਇਸਲਾਮੀ ਰਹੁ-ਰੀਤ ਅਤੇ ਅਧਿਆਤਮਿਕਤਾ ਨਾਲ ਸੰਬੰਧਿਤ ਹਨ। ਉਸ ਦੀਆਂ ਰਚਨਾਵਾਂ ਦਾ ਵੇਰਵਾ ਇਸ ਤਰ੍ਹਾਂ ਹੈ -

1. ਰੋਜ਼ਨਾਮਾ
2. ਮਿਆਰਾਜਨਾਮਾ
3. ਕਿੱਸਾ ਪੂਰਨ ਭਗਤ
4. ਕਿੱਸਾ ਸੋਹਣੀ ਮਹੀਂਵਾਲ
5. ਵਾਰ ਰਾਜਾ ਰਸਾਲੂ ਰਾਣੀ ਕੋਕਿਲਾਂ
6. ਵਾਰ ਹਰੀ ਸਿੰਘ ਨਲਵਾ

‘ਪੂਰਨ ਭਗਤ’ ਅਤੇ ‘ਰਾਜਾ ਰਸਾਲੂ’ ਨਾਲ ਸੰਬੰਧਿਤ ਕਥਾਵਾਂ ਨੂੰ ਕਾਵਿ ਵਿੱਚ ਪੇਸ਼ ਕਰਨ ਦਾ ਸਿਹਰਾ ਕਾਦਰਯਾਰ ਦੇ ਸਿਰ ਹੀ ਹੈ। ‘ਕਿੱਸਾ ਪੂਰਨ ਭਗਤ’ ਉਸਦੀ ਸ਼ਾਹਕਾਰ ਰਚਨਾ ਹੈ, ਜੋ ਸੀਹਰਫੀ ਕਾਵਿ ਰੂਪ ਤੇ ਬੈਂਤ ਛੰਦ ਵਿੱਚ ਰਚੀ ਹੋਈ ਹੈ। ਸਰਲ ਅਤੇ ਠੇਠ ਪੰਜਾਬੀ ਦੀ ਵਰਤੋਂ ਹੈ ਤੇ ਅਰਬੀ-ਫਾਰਸੀ ਸ਼ਬਦਾਵਲੀ ਦਾ ਬੜਾ ਘੱਟ ਪ੍ਰਯੋਗ ਹੈ। ਕਾਦਰਯਾਰ ਦੇ ‘ਕਿੱਸਾ ਪੂਰਨ ਭਗਤ’ ਉਪਰ ਖੁਸ਼ ਹੋ ਕੇ ਇਕ ਸਰਦਾਰ ਨੇ ਖੂਹ ਇਨਾਮ ਵਿੱਚ ਦਿੱਤਾ ਸੀ। ਕਿੱਸਾ ਪੂਰਨ-ਭਗਤ ਦੀ ਵੰਨਗੀ ਇਸ ਤਰ੍ਹਾਂ ਹੈ-

ਜਾਲ ਜਗ ਵੀ ਨ ਤਾਕਤ ਰਹੀ ਤਨ ਵਿੱਚ, ਰਾਣੀ ਗਾਂਵਦੀ ਗਮਾਂ ਦੇ ਗੀਤ ਲੋਕੋਂ।  
ਮੈਂ ਭੁੱਲੀ ਹਾਂ ਤੁਸੀਂ ਨ ਭੁਲਿਯੋ ਜੇ, ਲਾਇਓ ਜੋਗੀਆਂ ਨਾਲ ਨ ਪੀਤ ਲੋਕੋਂ।  
ਜੰਗਲ ਗਏ ਨ ਬਹੁੜੇ ਸੁੰਦਰਾਂ ਨੂੰ, ਜੋਗੀ ਨਹੀਂ ਕਿਸੇ ਦੇ ਮੀਤ ਲੋਕੋਂ।  
ਕਾਦਰਯਾਰ ਪੁਛੇ ਕਿਹੜਾ ਦੁਖ ਮੇਰਾ, ਓਸੇ ਵਕਤ ਹੋਇਆ ਪਥਰਚੀਤ ਲੋਕੋਂ।

ਕਾਦਰਯਾਰ ਨੇ ‘ਕਿੱਸਾ ਸੋਹਣੀ ਮਹੀਂਵਾਲ’ ਦੌਹਿਰਾ ਛੰਦ ਵਿੱਚ ਰਚਿਆ ਹੈ। ਜਿਸਦੇ ਹਰ ਬੰਦ ਦੀਆਂ ਦੋ ਤੁਕਾਂ ਦੀ ਥਾਂ ਚਾਰ-ਚਾਰ ਤੁਕਾਂ ਹਨ। ਬੋਲੀ ਸਾਦੀ ਤੇ ਠੇਠ ਪੰਜਾਬੀ ਹੈ। ਬਿਰਹੋਂ ਦੀ ਭਾਵਨਾ, ਦ੍ਰਿਸ਼ ਵਰਣਨ ਅਤੇ ਪ੍ਰਾਕ੍ਰਿਤਿਕ ਵਾਤਾਵਰਨ ਦੀ ਉਸਾਰੀ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ ਹੈ। ਇਸ ਕਿਸੇ ਵਿੱਚ ਸੋਹਣੀ ਦੀ ਸੁੰਦਰਤਾ ਦਾ ਬਿਆਨ ਵੇਖਣਯੋਗ ਹੈ-

ਲਾਈਕ ਸੋਹਣੀ ਸਿਫਤ ਦੇ, ਅੰਦਰ ਹੁਸਨ ਕਮਾਲ।  
ਚੰਦ ਮੱਥੇ ਵਿੱਚ ਡਲੁਕਦਾ, ਜੋਸ਼ ਹੁਸਨ ਦੇ ਨਾਲ।  
ਠੋਡੀ ਕਦਰ ਬਦਾਮ ਦੀ, ਵਾਂਗੂ ਮੀਮ ਦਹਾਨ।  
ਬਾਜੂ ਘੜੇ ਖਰਾਦੀਆਂ, ਖਾਸ ਖਰਾਦ ਉਤਾਰ।  
ਉਂਗਲੀਆਂ ਵਿੱਚ ਨਾਜ਼ਕੀ, ਫਲੀਆਂ ਦੇ ਮਿਕਦਾਰ।  
ਸੋਹਣੀ ਉਤੇ ਰੱਬ ਨੇ ਦਿੱਤਾ ਏਡਾ ਹੁਸਨ ਖਿਲਾਰ।

‘ਵਾਰ ਰਾਜਾ ਰਸਾਲੂ ਰਾਣੀ ਕੋਕਿਲਾਂ’ ਅਤੇ ‘ਵਾਰ ਹਰੀ ਸਿੰਘ ਨਲਵਾ’ ਉਸਦੀਆਂ ਬੀਰ ਕਾਵਿ ਧਾਰਾ ਅਧੀਨ ਰਚੀਆਂ ਰਚਨਾਵਾਂ ਹਨ।

### (ਜ) ਵੀਰ ਸਿੰਘ ਅਤੇ ਜੋਗਾ ਸਿੰਘ (ਕਿੱਸਾ ਹੀਰ-ਰਾਂਝਾ)

ਵੀਰ ਸਿੰਘ ਅਤੇ ਜੋਗਾ ਸਿੰਘ ਅਜਿਹੇ ਕਿੱਸਾਕਾਰ ਹਨ। ਜਿਨ੍ਹਾਂ ਨੇ ਕਿੱਸਾ ਕਾਵਿ ਵਿੱਚ ਸਿੱਖ ਕਵੀਆਂ ਵੱਜ਼ ਪਹਿਲ ਕੀਤੀ।

ਵੀਰ ਸਿੰਘ ਪਟਿਆਲੇ ਦਾ ਰਹਿਣ ਵਾਲਾ ਸੀ। ਉਸਨੇ 284 ਕਾਵਿ-ਬੰਦਾਂ ਵਿੱਚ ‘ਹੀਰ ਰਾਂਝੇ’ ਦਾ ਕਿੱਸਾ ਲਿਖਿਆ। ਇਸ ਵਿੱਚ 283 ਝੁਲਣੇ ਅਤੇ ਇਕ ਕਬਿੰਤ ਹੈ। ਇਸ ਕਿੱਸੇ ਨੂੰ ਭਾਰਤੀ ਮਿਥਿਹਾਸ ਨਾਲ ਜੋੜ ਕੇ ਲਿਖਿਆ ਗਿਆ ਹੈ। ਇਸ ਵਿੱਚ ਹੀਰ ਰਾਂਝੇ ਦਾ ਵਿਆਹ ਵੀ ਕਰਵਾ ਦਿੱਤਾ ਗਿਆ ਹੈ। ਇਸ ਤਰ੍ਹਾਂ ਮੂਲ ਕਥਾ ਨੂੰ ਹੀ ਬਦਲ ਕੇ ਪੇਸ਼ ਕੀਤਾ ਗਿਆ ਹੈ। ਹੀਰ ਨਾਲੋਂ ਰਾਂਝੇ ਦੇ ਵਿਛੋੜੇ ਨੂੰ ਇਸ ਤਰ੍ਹਾਂ ਬਿਆਨਿਆ ਗਿਆ ਹੈ -

ਰਾਂਝਾ ਕੂਕਦਾ ਹੀਰ ਦਾ ਨਾਉਂ ਲੈ ਕੇ,  
ਨਾਰੇ ਮਾਰਦਾ ਸੁਣਿਆ ਸੀ ਜੱਗ ਮੀਆਂ।  
ਜਿੱਥੇ ਹੀਰ ਰਾਂਝਾ ਮਿਲ ਕੇ ਖੇਡਦੇ ਸੀ,  
ਰੌਂਦੇ ਬੁਟਿਆਂ ਦੇ ਗਲ ਲੱਗ ਮੀਆਂ।

ਜੋਗਾ ਸਿੰਘ ਨੇ ਵੀ ਕਿੱਸਾ ‘ਹੀਰ ਰਾਂਝਾ’ ਦੀ ਰਚਨਾ ਕੀਤੀ। ਉਸਨੇ ਇਹ ਰਚਨਾ ਕਬਿੰਤ ਛੰਦ ਵਿੱਚ ਕੀਤੀ। ਇਸਦੇ 260 ਕਾਵਿ ਬੰਦ ਹਨ। ਉਹ ਕਿੱਸੇ ਦੇ ਅਖੀਰ ਵਿੱਚ ਹੀਰ ਤੇ ਰਾਂਝੇ ਨੂੰ ਮੱਕੇ ਦੀ ਬਜਾਏ ਸਵਰਗ ਵਿੱਚ ਭੇਜ ਦਿੰਦਾ ਹੈ। ਜਿਥੇ ਦੇਵਤੇ ਉਨ੍ਹਾਂ ਦੀ ਜੈ-ਜੈ ਕਾਰ ਕਰਦੇ ਹਨ। ਉਸਦੇ ਕਿੱਸੇ ਤੋਂ ਕਿੱਸਾਕਾਰ ਭਗਵਾਨ ਸਿੰਘ ਪ੍ਰਭਾਵਿਤ ਹੋਇਆ ਜਾਪਦਾ ਹੈ। ਇਹ ਦੋਵੇਂ ਕਿੱਸਾਕਾਰ ਕਹਾਣੀ ਨੂੰ ਭਾਰਤੀ ਮਿਥਿਹਾਸ ਨਾਲ ਜੋੜਦੇ ਹਨ।

ਇਸ ਕਾਲ ਦੋ ਹੋਰ ਕਿੱਸਾਕਾਰਾਂ ਵਿੱਚ ਸ਼ਾਹ ਮੁਹੰਮਦ ਰਚਿਤ ‘ਸੱਸੀ ਪੁੰਨੂੰ’, ਸੁਲਤਾਨ ਅਹਿਮਦ ਰਚਿਤ ‘ਸੱਸੀ ਪੁੰਨੂੰ’, ਨਿਹਾਲ ਰਚਿਤ ‘ਸਖੀ ਸਰਵਰ ਦਾ ਵਿਆਹ’ ਅਤੇ ‘ਸਖੀ ਸਰਵਰ ਤੇ ਜਤੀ’, ਮੌਲਵੀ ਨੂਰ ਮੁਹੰਮਦ ਦਾ ‘ਕਿੱਸਾ ਚੰਦਰ ਬਦਨ’, ਰੰਗਾਰਾਮ ਦਾ ‘ਕਿੱਸਾ ਗੋਪੀਚੰਦ’ ਅਤੇ ‘ਕਿੱਸਾ ਮੈਨਾਵੰਤੀ’ ਆਦਿ ਵਰਣਨ ਯੋਗ ਨਾਂ ਹਨ। ਪਰੰਤੂ ਇਹ ਸਾਰੇ ਕਿੱਸਾਕਾਰ ਸਾਧਾਰਣ ਪੱਧਰ ਦੇ ਕਿੱਸਿਆਂ ਦੀ ਹੀ ਰਚਨਾ ਕਰਦੇ ਹਨ, ਜਿਹੜੇ ਕਾਵਿ ਸੁਹਜ ਦੀ ਥਾਂ ਲਕੀਰ ਦੇ ਫ਼ਕੀਰ ਵੱਧ ਪ੍ਰਤੀਤ ਹੁੰਦੇ ਹਨ। ਇਨ੍ਹਾਂ ਵਿੱਚੋਂ ਸ਼ਾਹ ਮੁਹੰਮਦ ਰਚਿਤ ‘ਕਿੱਸਾ ਸੱਸੀ ਪੁੰਨੂੰ’ ਵਿਸ਼ੇਸ਼ ਸਥਾਨ ਰੱਖਦਾ ਹੈ, ਪਰੰਤੂ ਇਹ ਸ਼ਾਹ ਮੁਹੰਮਦ ਦੇ ਜੰਗਨਾਮੇ ਜਿਤਨਾ ਪ੍ਰੱਪਕ ਨਹੀਂ। ‘ਸੀਹਰੜੀ’ ਕਾਵਿ ਰੂਪ ਵਿੱਚ ਰਚਿਤ ਇਸ ਕਿੱਸੇ ਦੀ ਵੰਨਗੀ ਇਸ ਤਰ੍ਹਾਂ ਹੈ -

ਖੇ-ਖੁਦੀ ਗੁਮਾਨ ਨਾ ਰਿਹਾ ਕੋਈ, ਮੈਂ ਤਾਂ ਛੁੱਬੀ ਵਿੱਚ ਇਸ਼ਕ ਦੀ ਲਹਿਰ ਮਾਏ।  
ਮੇਰੀ ਪ੍ਰੀਤ ਚਕੋਰ ਪਤੰਗ ਵਾਲੀ, ਸਹਾਂ ਆਪਣੇ ਸਿਰ ਤੇ ਕਹਿਰ ਮਾਏ।  
ਚਸ਼ਮਾਂ ਆਬੇ ਹਿਆਤ ਦਾ ਹੋਤ ਪੁੰਨੂੰ, ਹੋਰ ਸਭ ਜਹਾਨ ਹੈ ਕਹਿਰ ਮਾਏ।  
ਸ਼ਾਹ ਮੁਹੰਮਦਾ ਰਬ ਜੇ ਮਿਹਰ ਕਰਸੀ, ਚਲ ਵੇਖਸਾਂ ਪੁੰਨੂੰ ਦਾ ਸ਼ਹਿਰ ਮਾਏ।

### ਪਰਿਵਰਤਨ ਕਾਲ ਦੇ ਪ੍ਰਸਿੱਧ ਕਿੱਸਾਕਾਰ (1850 ਈ. - 1900 ਈ.)

19ਵੀਂ ਸਦੀ ਦੇ ਪਹਿਲੇ ਅੱਧ ਤੋਂ ਬਾਅਦ ਵੀ ਕਈ ਕਿੱਸਾਕਾਰ ਪੰਚਪਾਗਤ ਰਚਨਾਵਾਂ ਨਾਲ ਜੁੜੇ ਹੋਏ ਸਨ। ਇਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਕਿੱਸਾ ਕਾਵਿ ਵਿੱਚ ਵਿਸ਼ੇਸ਼ ਸਥਾਨ ਰੱਖਦੀਆਂ ਹਨ। ਇਨ੍ਹਾਂ ਪ੍ਰਮੁੱਖ ਕਿੱਸਾਕਾਰਾਂ ਦਾ ਵੇਰਵਾ ਇਸ ਤਰ੍ਹਾਂ ਹੈ-

### (ਉ) ਛਜ਼ਲ ਸ਼ਾਹ (1820 - 1890 ਈ.)

ਛਜ਼ਲ ਸ਼ਾਹ ਇਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ ਕਿੱਸਾ ਕਵੀ ਹੈ। ਉਸਦਾ ਜਨਮ ਪਿੰਡ ਨਵਾਂ ਕੋਟ, ਜਿਲ੍ਹਾ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਸਨੇ ਆਪਣੀ ਸਾਰੀ ਜ਼ਿੰਦਗੀ ਲਾਹੌਰ ਵਿੱਚ ਸਰਕਾਰੀ

ਨੌਕਰੀ ਕਰਦਿਆਂ ਬਤੀਤ ਕੀਤੀ। ਉਸਨੇ ਪੰਜ ਕਿੱਸਿਆਂ ਦੀ ਰਚਨਾ ਕੀਤੀ-

1. ਸੋਹਣੀ ਮਹੀਵਾਲ (1848)
2. ਸੱਸੀ ਪੁੰਨੂ (1862)
3. ਹੀਰ ਰਾਂਝਾ (1866)
4. ਲੈਲਾ ਮਜਨੂੰ (1870)
5. ਯੂਸਫ਼ ਜੁਲੈਖਾਂ (1870)

ਛਜ਼ਲ ਸ਼ਾਹ ਦਾ ਕਿੱਸਾ ‘ਸੋਹਣੀ ਮਹੀਵਾਲ’ ਸਭ ਤੋਂ ਵੱਧ ਲੋਕਪਿਯਤਾ ਹਾਸਿਲ ਕਰਦਾ ਹੈ। ਉਸਦੀ ਇਹ ਰਚਨਾ ਪੰਜਾਬੀ ਕਿੱਸਾ ਕਾਵਿ ਵਿੱਚ ‘ਸੋਹਣੀ - ਛਜ਼ਲ ਸ਼ਾਹ’ ਦੇ ਨਾਂ ਵੱਜੋਂ ਮਕਬੂਲ ਹੈ। ਉਸਨੇ ਕਿੱਸੇ ਦੀ ਕਹਾਣੀ ਨੂੰ ਬੈਂਤ ਛੰਦ ਵਿੱਚ ਬੜੀ ਕਾਮਯਾਬੀ ਨਾਲ ਚਿਤਰਿਆ ਹੈ। ਡਾ. ਮੋਹਨ ਸਿੰਘ ਦੀਵਾਨਾ ਉਸਨੂੰ ‘ਸ਼ਬਦ ਅਲੋਕਾਰਾਂ ਦਾ ਮਾਹਿਰ’ ਕਵੀ ਮੰਨਦੇ ਹਨ। ‘ਕਿੱਸਾ ਸੋਹਣੀ ਮਹੀਵਾਲ’ ਦੇ ਅੰਤ ਵਿੱਚ ਉਹ ਆਪਣੇ ਬਾਰੇ ਇੱਝ ਬਿਆਨ ਕਰਦਾ ਹੈ-

ਮੇਰੇ ਮਿਲਣ ਸੰਦੀ ਜੇਕਰ ਸਿੱਕ ਤੈਨੂੰ,  
ਦੱਸਾਂ ਆਪਣਾ ਥਾਂ ਮਕਾਨ ਬੇਲੀ।  
ਨਵਾਂ ਕੋਟ ਲਾਹੌਰ ਦੀ ਤਰ੍ਹਾਂ ਦੱਖਣਾ,  
ਪੈਂਡਾ ਨੀਮ ਫਰਸ਼ਗ ਦਾ ਜਾਨ ਬੇਲੀ।  
ਉਸ ਜਗ੍ਹਾ ਤੇ ਮੈਂ ਵਸਨੀਕ ਕੀਤੀ,  
ਗੱਲ ਇਸ਼ਕ ਦੀ ਕੁਲ ਬਿਆਨ ਕੀਤੀ।  
ਵੀਹਵੇਂ ਸਾਲ ਅੰਦਰ ਮੇਰਾ ਪੈਰ ਆਹਾ,  
ਕੀਤੀ ਬਿਜ਼ਰ ਮੈਨੂੰ ਬੈਰ ਦਾਨ ਬੇਲੀ।

#### (ਅ) ਮੀਆਂ ਮੁਹੰਮਦ ਬਖਸ਼ (1829 – 1904 ਈ.)

ਮੀਆਂ ਮੁਹੰਮਦ ਬਖਸ਼ ਪਿੰਡ ਠਾਕਰ ਜ਼ਿਲ੍ਹਾ ਜ਼ਿਹਲਮ (ਪਾਕਿਸਤਾਨ) ਦਾ ਵਸਨੀਕ ਸੀ। ਉਸਦੇ ਪਿਤਾ ਦਾ ਨਾਂ ਮੀਆਂ ਸ਼ਾਸਦੀਨ ਸੀ, ਜੋ ਸ਼ਾਹ ਗਾਜ਼ੀ ਕਲੰਦਰ ਦੀ ਗੱਦੀ ਉਪਰ ਬਿਰਾਜਮਾਨ ਹੋਇਆ। ਮੁਹੰਮਦ ਬਖਸ਼ ਨੇ ਆਪਣੀ ਪਿਤਰੀ ਗੱਦੀ ਆਪਣੇ ਭਰਾ ਨੂੰ ਸੌਂਪ ਦਿੱਤੀ ਤੇ ਵੈਰਾਗ ਧਾਰਨ ਕਰ ਲਿਆ। ਕਈ ਪੀਰਾਂ-ਫ਼ਕੀਰਾਂ ਦੇ ਡੇਰਿਆਂ ਤੇ ਫਿਰ - ਫਿਰ ਕੇ ਇਸਲਾਮੀ ਧਾਰਮਿਕ ਅਤੇ ਸਾਹਿਤਿਕ ਵਿੱਦਿਆ ਗ੍ਰਹਿਣ ਕੀਤੀ। ਉਸਨੂੰ ਪੰਜਾਬੀ ਦੇ ਨਾਲ-ਨਾਲ ਅਰਬੀ-ਫਾਰਸੀ ਦਾ ਵੀ ਚੰਗਾ ਗਿਆਨ ਸੀ। ਉਸ ਦੁਆਰਾ ਰਚਿਤ ਜ਼ਿਆਦਾਤਰ ਰਚਨਾਵਾਂ ਪੰਜਾਬੀ ਵਿੱਚ ਹਨ। ਇਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ -

1. ਸੈਫ਼ੁਲ ਮਲੂਕ
2. ਸੀਰੀਂ ਫਰਹਾਦ
3. ਸੋਹਣੀ ਮਹੀਵਾਲ
4. ਗਲਜ਼ਾਰੇ ਫ਼ਕਰ
5. ਤੁਹਡਾ ਮੀਰ
6. ਬਦਰ ਅਲਜਮਾਲ
7. ਮਿਰਜ਼ਾ ਸਾਹਿਬਾ
8. ਕਿੱਸਾ ਸ਼ਾਹ ਮਨਸੂਰ
9. ਕਿੱਸਾ ਸ਼ੇਖ ਸਨਿਆ

ਇਨ੍ਹਾਂ ਤੋਂ ਬਿਨਾ ਉਸਦੀਆਂ ਕੁਝ ਸੀਹਰਫ਼ੀਆਂ, ਗਜ਼ਲਾਂ ਤੇ ਦੌਹਿਰੇ ਆਦਿ ਵੀ ਮਿਲਦੇ ਹਨ। ਉਸਦਾ ਕਿੱਸਾ ‘ਸੈਫ਼ੁਲ-ਮਲੂਕ’ ਉਸਦੀ ਸ਼ਾਹਕਾਰ ਰਚਨਾ ਹੈ। ਇਸਦੇ ਕੁੱਲ 9128 ਬੈਂਤ ਹਨ। ਇਹ ਇਕ ਵੱਡੇ ਆਕਾਰ ਵਾਲੀ ਰਚਨਾ ਹੈ। ਇਸ ਵਿੱਚ ਮਿਸਰ ਦੇ ਰਾਜਕੁਮਾਰ ਸੈਫ਼ੁਲ ਮਲੂਕ ਅਤੇ ਸ਼ਾਹਪਾਲ ਦੀ

ਪੁੱਤਰੀ ਸ਼ਾਹ ਪਰੀ ਦੀ ਪ੍ਰੇਮ ਕਹਾਣੀ ਦਾ ਵਰਣਨ ਹੋਇਆ ਹੈ। ਕਿੱਸੇ ਦੀ ਭਾਸ਼ਾ ਸਰਲ ਹੈ। ਅਰਬੀ - ਫਾਰਸੀ ਸਥਦਾਵਲੀ ਦੀ ਵਰਤੋਂ ਵੀ ਕੀਤੀ ਗਈ ਹੈ। ਕਵੀ ਨੇ ਅਹਿਮਦਯਾਰ ਵਾਂਗ ਇਸ ਕਿੱਸੇ ਵਿੱਚ ਵੀ ਆਪਣੇ ਤੋਂ ਪਹਿਲਾਂ ਹੋਏ ਕਿੱਸਾਕਾਰਾਂ ਦੀ ਕਾਵਿ-ਆਲੋਚਨਾ ਪੱਖੋਂ ਪੰਜਾਹ ਦੇ ਕਰੀਬ ਸ਼ਿਆਰਾਂ ਦੀ ਸਿਰਜਨਾ ਕੀਤੀ ਹੈ ਜਿਵੇਂ -

ਵਾਰਿਸ ਸ਼ਾਹ ਸੁਖਨ ਦਾ ਵਾਰਿਸ, ਨਿੰਦੇ ਕੌਣ ਇੰਨ੍ਹਾਂ ਨੂੰ।  
ਹਰਫ ਉਹਦੇ ਤੇ ਉੱਗਲ ਧਰਨੀ, ਨਾਹੀਂ ਕਦਰ ਅਸਾਂ ਨੂੰ।  
ਮੁਕਬਲ ਦੀ ਗੱਲ ਸਿਧੀ ਸਾਦੀ, ਹੈ ਮਕਬਲ ਪਿਆਰੀ।  
ਲਫ਼ਜ ਮਹੀਨ ਤੇ ਮੈਅਨੇ ਬਹੁਤੇ, ਯਾਦ ਰੱਖਣ ਦੇ ਕਾਰੀ।

ਮੀਆਂ ਮੁਹੰਮਦ ਬਖਸ਼ ਆਪਣੀ ਇੱਕੋ ਰਚਨਾ 'ਸੈਫ਼ਲ ਮਲਕ' ਕਾਰਣ ਹੀ ਪ੍ਰਸਿੱਧੀ ਹਾਸਿਲ ਕਰਦਾ ਹੈ। ਉਹ ਆਪਣੇ ਬਾਰੇ ਕਿੱਸੇ ਵਿੱਚ ਲਿਖਦਾ ਹੈ -

ਸ਼ਾਇਰ ਨਾਮ ਧਰਾਵਣ ਲਾਈਕ, ਕਦਰ ਨਹੀਂ ਕੁਝ ਮੇਰਾ।  
ਉਹ ਖੇਤਾਂ ਦੇ ਸਾਈਂ, ਮੇਰਾ ਖਾਲ ਬੰਨੇ ਪਰ ਡੇਰਾ।

#### (੯) ਕਿਸ਼ਨ ਸਿੰਘ ਆਰਿਡ (1836 - 1900 ਈ.)

ਕਿਸ਼ਨ ਸਿੰਘ ਆਰਿਡ ਇਸ ਕਾਲ ਦਾ ਪਹਿਲਾ ਸਿੱਖ ਕਿੱਸਾਕਾਰ ਹੈ। ਇਸ ਦੇ ਪਿਤਾ ਦਾ ਨਾਂ ਨਰੈਣ ਸਿੰਘ ਤੇ ਜਨਮ ਸਥਾਨ ਅੰਮ੍ਰਿਤਸਰ (ਪੰਜਾਬ) ਸੀ। ਉਸਦੇ ਪਿਤਾ ਦੀ ਕਿਤਾਬਾਂ ਦੀ ਦੁਕਾਨ ਹੋਣ ਕਾਰਨ ਉਥੋਂ ਹੀ ਇਸਨੂੰ ਪੁਸਤਕਾਂ ਪੜ੍ਹਣ ਦੀ ਪ੍ਰੇਰਨਾਂ ਮਿਲੀ। ਗੁਲਾਬਦਾਸੀ ਸੰਪ੍ਰਦਾਇ ਨਾਲ ਜੁੜਿਆ ਹੋਣ ਕਾਰਣ ਇਹ ਵੇਦਾਂਤ, ਗੁਰਮਤਿ ਤੇ ਸੂਫੀ ਕਾਵਿ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਿਆ। ਉਸ ਦੁਆਰਾ ਰਚਿਤ ਕਿਸਿਆਂ ਵਿੱਚੋਂ ਹੀਰ ਰਾਂਝਾ, ਸ਼ੀਰੀਂ ਫਰਗਾਦ, ਪੂਰਨ ਭਰਤ, ਰਾਜਾ ਭਰਥਰੀ, ਰਾਜਾ ਰਸਾਲੂ ਵਿਸ਼ੇਸ਼ ਵਰਣਨਯੋਗ ਨਾਂ ਹਨ। ਪੰਜਾਬੀ ਕਿੱਸਾ ਕਾਵਿ ਅੰਤਰਗਤ ਉਸਨੇ ਸਭ ਤੋਂ ਪਹਿਲਾਂ 'ਦੁੱਲਾ ਭੱਟੀ' ਨਾਂ ਦੇ ਬੀਰ ਰਸੀ ਕਿੱਸੇ ਦੀ ਰਚਨਾ ਕੀਤੀ। ਇਸ ਤੋਂ ਬਿਨਾਂ ਉਸ ਦੇ ਸੁਧਰਮੀ ਕਿਸ਼ਨ ਸਿੰਘ, ਬਬੇਕ ਬਾਣ, ਜੀਉ ਸਿਆਪਾ, ਕੋਰੜੇ, ਕੰਡਲੀਏ, ਬੁਝਾਰਤਾਂ, ਕਾਫੀਆਂ ਅਤੇ ਬਾਰਾਮਾਂਹ ਵੀ ਲਿਖੇ ਹੋਏ ਮਿਲਦੇ ਹਨ। ਉਸਦੀ ਰਚਨਾ ਵਿੱਚ ਉਸ ਸਮੇਂ ਦੇ ਅੰਗ੍ਰੇਜ਼ੀ ਸ਼ਾਸਨ ਦਾ ਗੁਣਗਾਣ ਗਾਇਆ ਹੋਣ ਕਾਰਨ ਕਵੀ ਰਾਸ਼ਟਰੀ ਚੇਤਨਾ ਪ੍ਰਤੀ ਕੋਰਾ ਪ੍ਰਤੀਤ ਹੁੰਦਾ ਹੈ।

ਕਿਸ਼ਨ ਸਿੰਘ ਆਰਿਡ ਦਾ ਕਿੱਸਾ 'ਹੀਰ ਰਾਂਝਾ' ਕਲੀ ਛੰਦ ਵਿੱਚ ਰਚਿਆ ਹੋਣ ਕਾਰਨ, ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸਨੂੰ 'ਕਲੀਆਂ ਵਾਲੀ ਹੀਰ' ਦੀ ਉਪਮਾ ਵੀ ਦਿੱਤੀ ਜਾਂਦੀ ਹੈ। ਇਹ ਉਸਦੀ ਸਰਵੋਤਮ ਰਚਨਾ ਹੈ। ਹੀਰ ਦੀ ਸੁੰਦਰਤਾ ਬਾਰੇ ਉਸਦਾ ਬਿਆਨ ਬੜਾ ਸੁੰਦਰ ਹੈ -

ਬਾਹਾਂ ਸੁੰਦਰ ਕੂਲੀਆਂ ਪਿਸਤਾਂ ਜਿਵੇਂ ਅਨਾਰ।  
ਫਲੀਆਂ ਵਾਂਗੂ ਉੱਗਲਾਂ ਹੁਸਨ ਖਿੜੀ ਗੁਲਜ਼ਾਰ।  
ਪੇਟ ਸਰਾਣਾ ਮਖਮਲੀ ਨਾਫਾ ਮੁਸ਼ਕ ਤਾਤਾਰ।  
ਨਾਜ਼ਕ ਲਕ ਪਲੰਘ ਜਿਉਂ ਚਾਲ ਚਕੋਰ ਵਿਚਾਰ।

#### (੧੦) ਮੀਆਂ ਮੁਹੰਮਦ ਬੁਟਾ ਗੁਜਰਾਤੀ (1836-1919 ਈ.)

ਕਵੀ ਗੁਜਰਾਤ (ਪਾਕਿਸਤਾਨ) ਦਾ ਰਹਿਣ ਵਾਲਾ ਸੀ ਤੇ ਚੰਗਾ ਵਿਦਵਾਨ ਸੀ। ਉਹ ਆਪਣੇ ਇਸ਼ਕੀਆਂ ਕਿੱਸੇ ਲਿਖਣ ਦੀ ਪ੍ਰੇਰਨਾਂ ਯਾਰਾਂ ਦੀ ਫਰਮਾਇਸ਼ ਨੂੰ ਮਨੰਦਾ ਹੈ। ਉਸਦੇ ਨਾਲ ਸੰਬੰਧਿਤ 22 ਰਚਨਾਵਾਂ ਪ੍ਰਾਪਤ ਹੁੰਦੀਆਂ ਹਨ। ਉਸ ਦੀਆਂ ਪ੍ਰਮੁਖ ਰਚਨਾਵਾਂ ਇਸ ਤਰ੍ਹਾਂ ਹਨ -

1. ਸ਼ੀਰੀਂ ਫਰਗਾਦ (1872 ਈ.)
2. ਪੰਜ ਗੰਜ (1874 ਈ.)

3. ਚੰਦਰ ਬਦਨ (1887 ਈ.)
4. ਰੋਡਾ ਜਲਾਲੀ (1888 ਈ.)
5. ਮਿਰਜ਼ਾ ਸਹਿਬਾ (1898 ਈ.)
6. ਕਿੱਸਾ ਸੁਲਤਾਨ ਮਹਿਮਦ (1900 ਈ.)

ਉਸਦੇ ਇਨ੍ਹਾਂ ਕਿੱਸਿਆਂ ਵਿਚੋਂ ‘ਚੰਦਰ ਬਦਨ’ ਅਤੇ ‘ਸੁਲਤਾਨ ਮਹਿਮਦ’ ਕਿਸੇ ਹੀ ਵਿਸ਼ੇਸ਼ ਗੱਲੇ ਜਾਂਦੇ ਹਨ। ਉਸਦਾ ਕਿੱਸਾ ‘ਚੰਦਰ ਬਦਨ’ ਬੈਂਤ ਛੰਦ ਵਿੱਚ ਰਚਿਆ ਕਲਾ ਪੱਖੋਂ ਨਿਪੁੰਨ ਕਿੱਸਾ ਹੈ। ਉਸਦਾ ਦੂਜਾ ਕਿੱਸਾ ‘ਸੁਲਤਾਨ ਮਹਿਮਦ’ ਮੌਲਿਕ ਵਿਸ਼ੇ ਦੀ ਉਸਾਗੀ ਕਰਦਾ ਹੈ। ਇਸਨੂੰ ਇਸਲਾਮੀ ਜੀਵਨ ਉਪਰ ‘ਪੂਰਨ ਭਰਾਤ’ ਅਧਿਐਨ ਪਰੰਪਰਾ ਨੂੰ ਆਰੋਪਿਤ ਕਰਕੇ ਰਚਿਆ ਗਿਆ ਹੈ। ਇਸ ਦੀ ਭਾਸਾ ਸਰਲ ਅਤੇ ਕੰਢੀ ਪੰਜਾਬੀ ਹੈ।

‘ਪੰਜ ਗੰਜ’ ਸੀਹਰਫੀ ਕਾਵਿ-ਰੂਪ ਵਿੱਚ ਰਚੀ ਉਸਦੀ ਪ੍ਰਮੁੱਖ ਰਚਨਾ ਹੈ। ਇਸ ਵਿੱਚ ‘ਇਸ਼ਕ’ ਦੀ ਮਹੱਤਤਾ ਨੂੰ ਇੱਝ ਦਰਸਾਇਆ ਗਿਆ ਹੈ-

ਅਲਫ਼: ਇਲਮ ਇਸਲਾਮ ਦਾ ਬਹੁਤ ਚੰਗਾ ਏ,  
ਪਰ ਇਸ਼ਕ ਦਾ ਸ਼ਾਨ ਕੁਝ ਹੋਰ ਸੁਣਿਆ।  
ਮਥੇ ਮੌਮਨਾਂ ਦੇ ਮਹਿਰਾਬ ਚੰਗਾ ਏ,  
ਪਰ ਤਿਲਕ ਲਗਾਨ ਕੁਝ ਹੋਰ ਸੁਣਿਆ।  
ਦੋਹਾਂ ਆਲਮਾਂ ਵਿੱਚ ਈਮਾਨ ਚੰਗਾ ਏ,  
ਪਰ ਇਸ਼ਕ ਬਿਆਨ ਕੁਝ ਹੋਰ ਸੁਣਿਆ।  
ਕਰਨ ਬੂਟਿਆ ਵਰਜ ਉਲਮਾ ਚੰਗਾ ਏ,  
ਪਰ ਯਾਰ ਦਾ ਪਾਨ ਕੁਝ ਹੋਰ ਸੁਣਿਆ।

#### (ਹ) ਹਦਾਇਤੁਲਾ (1838 - 1929 ਈ.)

ਲਾਹੌਰ ਵਿੱਚ ਪੈਦਾ ਹੋਏ ਇਸ ਕਿੱਸਾਕਾਰ ਨੇ ਪੰਜਾਬੀ ਸਟੇਜੀ ਕਵਿਤਾ ਨੂੰ ਵਿਕਸਿਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ। ਉਸਦੀਆਂ ਗਿਆਰਾਂ ਸੀਹਰਫੀਆਂ, ਇਕ ਬਾਗਮਾਹ, ਕੁਝ ਦੋਹੜੇ, ਮੁਅਜਜ਼ਾਤ ਅਤੇ ਮਦਹ ਲਿਖੇ ਹੋਏ ਮਿਲਦੇ ਹਨ। ਉਸਦੀ ਕਵਿਤਾ ਵਿੱਚ ਇਤਨੀ ਪਕਿਆਈ ਸੀ ਕਿ ਉਸਨੇ ਆਪਣੇ ਲਿਖੇ ਸ਼ਿਅਰ ਵਾਰਿਸ ਦੀ ਹੀਰ ਵਿੱਚ ਸ਼ਾਮਿਲ ਕਰ ਦਿੱਤੇ ਹਨ। ਜਿਨ੍ਹਾਂ ਨੂੰ ਵੱਖਰਾ ਕਰਨਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ। ਉਸਦੀਆਂ ਸੀਹਰਫੀਆਂ ਬੈਂਤ ਛੰਦ ਵਿੱਚ ਲਿਖੀਆਂ ਗਈਆਂ ਹਨ। ਭਾਸ਼ਾ ਸਰਲ ਹੈ ਪਰੰਤੂ ਅਰਬੀ-ਫਾਰਸੀ ਸ਼ਬਦਾਵਲੀ ਦਾ ਉਪਯੋਗ ਵਧੇਰੇ ਹੈ। ਨਮੂਨਾ ਵੇਖਣ ਯੋਗ ਹੈ -

ਬੇਦਰਦ ਨੂੰ ਹੋਵੇ ਦਰਦ ਪੈਦਾ, ਸ਼ੇਅਰ ਸੁਣੇ ਜੇ ਨਾਲ ਧਿਆਨ ਮੇਰਾ।  
ਮੈਂ ਵੀਂ ਇਸ਼ਕ ਦੀ ਅੱਗ ਦੇ ਵਿੱਚ ਸੜਿਆ, ਖਾਲੀ ਨਹੀਂ ਇਹ ਫਰਮਾਨ ਮੇਰਾ।

#### (ਕ) ਭਗਵਾਨ ਸਿੰਘ (1842- 2002 ਈ.)

ਭਗਵਾਨ ਸਿੰਘ ਮਾਲਵੇ ਦਾ ਜੰਮਪਲ ਪ੍ਰਮੁੱਖ ਕਿੱਸਾਕਾਰ ਹੈ। ‘ਹੀਰ ਰਾਂਝਾ’, ‘ਸੋਹਣੀ ਮਹੀਵਾਲ’, ‘ਮਿਰਜ਼ਾ ਸਾਹਿਬਾ’, ‘ਜਿਉਣਾ ਮੌੜ’, ਆਦਿ ਪ੍ਰਸਿੱਧ ਕਿੱਸੇ ਹਨ। ਕਿੱਸਾ ‘ਹੀਰ ਰਾਂਝਾ’ ਵਿੱਚ ਹੀਰ ਦੀ ਕਥਾ ਨੂੰ ‘ਕਬਿੱਤ ਛੰਦ’ ਵਿੱਚ ਲਿਖਿਆ ਗਿਆ ਹੈ। ਕਿੱਸਾ ‘ਸੋਹਣੀ ਮਹੀਵਾਲ’ ਵੀ ਕਬਿੱਤਾਂ ਵਿੱਚ ਹੈ। ‘ਮਿਰਜ਼ਾ ਸਾਹਿਬਾ’ ਨੂੰ ‘ਦੇਹਿਰਾ ਛੰਦ’ ਵਿੱਚ ਰਚਿਆ ਗਿਆ ਹੈ। ਜੋਗਾ ਸਿੰਘ ਦੀ ਹੀਰ ਦੇ ਆਧਾਰ ‘ਤੇ ਹੀ ਉਸਨੇ ਵੀ ਇਹ ਕਿੱਸਾ ਕਬਿੱਤ ਛੰਦ ਵਿੱਚ ਰਚਿਆ। ‘ਜਿਉਣਾ ਮੌੜ’ ਕਿੱਸੇ ਦੀ ਰਚਨਾ ਸਭ ਤੋਂ ਪਹਿਲਾਂ ਭਗਵਾਨ ਸਿੰਘ ਦੁਆਰਾ ਹੀ ਕੀਤੀ ਗਈ। ‘ਜੰਝ ਭਗਵਾਨ ਸਿੰਘ’, ‘ਚੌਤੀਏ ਦੀ ਅੱਗ’ ਅਤੇ ‘ਪਚੀਏ ਦਾ ਕਾਲ’ ਉਸ ਦੀਆਂ ਹੋਰ ਰਚਨਾਵਾਂ ਹਨ। ਆਪਣੇ ਬਾਰੇ ਕਵੀ ਆਪ ਹੀ ਬਿਆਨ ਕਰਦਾ ਹੈ-

ਬਹੁਤ ਕਿਤਾਬਾਂ ਛਾਪੀਆਂ ਜੱਗ ਵਿੱਚ ਸਾਰੇ ਨਾਮ।

(੪) ਮੌਲਵੀ ਗੁਲਾਮ ਰਸ਼ਤਾ (1849– 1892 ਈ.)

ਗੁਲਾਮ ਰਸ਼ਤਾ ਪਿੰਡ ਆਲਮਪੁਰ ਕੋਟਲਾ, ਜ਼ਿਲਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਉਹ ਅਰਬੀ, ਫਾਰਸੀ ਤੇ ਉੱਚੂ ਦਾ ਚੰਗਾ ਵਿਦਵਾਨ ਸੀ। ਉਸਨੇ 22 ਸਾਲਾਂ ਦੀ ਉਮਰ ਵਿੱਚ ਹੀ ਵੱਡੇ ਆਕਾਰ ਦੀ ਰਚਨਾ 'ਦਾਸਤਾਨਿ ਅਮੀਰ ਹਮਜ਼ਾ' ਨੂੰ ਲਿਖ ਦਿੱਤਾ ਸੀ। 'ਚਿੱਠੀ ਗੁਲਾਮ ਰਸ਼ਤਾ' ਤੇ 'ਚਿੱਠੀ ਹੀਰੇ ਸ਼ਾਹ' ਉਸਦੀਆਂ ਕਾਵਿ-ਛੰਦਾਂ ਵਿੱਚ ਲਿਖੀਆਂ ਚਿੱਠੀਆਂ ਹਨ। ਇਸ ਤੋਂ ਬਿਨ੍ਹਾਂ ਉਸਦੀਆਂ 'ਸ਼ੀਹਰਫ਼ੀਆਂ ਵੀ ਮਿਲਦੀਆਂ ਹਨ।

ਮੌਲਵੀ ਗੁਲਾਮ ਰਸ਼ਤਾ ਦੀ ਪ੍ਰਸਿੱਧ ਰਚਨਾ 'ਅਹਿਸਨੁਲ ਕਸਿਸ' ਹੈ। ਜਿਸ ਵਿੱਚ 'ਯੂਸਫ਼-ਜੁਲੈਖਾਂ' ਦੀ ਪ੍ਰੇਮ ਕਥਾ ਨੂੰ ਮਸਨਵੀ 'ਕਾਵਿ-ਰੂਪ' ਵਿੱਚ ਨਿਭਾਇਆ ਗਿਆ ਹੈ। ਇਸ ਕਿਸੇ ਦੀ ਭਾਸ਼ਾ ਸਰਲ ਤੇ ਅੱਲੰਕਾਰ ਪ੍ਰਧਾਨ ਹੈ। ਵਸਤੂ ਵਰਣਨ ਤੇ ਪਕਿਰਤੀ ਚਿਤਰਨ ਲਾਜ਼ਵਾਬ ਹੈ। ਮਨੁੱਖੀ ਭਾਵਨਾਵਾਂ ਉਸਨੇ ਬੜੀ ਸਫਲਤਾ ਨਾਲ ਸਿਰਜੀਆਂ ਹਨ। ਜੁਲੈਖਾਂ ਦੇ ਇਸ਼ਕ ਦੇ ਗੁੱਝੇ ਭੇਤ ਸੰਬੰਧੀ ਜ਼ਿਕਰ ਕਰਦਾ ਹੋਇਆ ਉਹ ਲਿਖਦਾ ਹੈ –

ਇਸ਼ਕੋ ਤੌਰ ਵੱਜੇ ਜਿੱਥੇ ਕਾਰੀ, ਰਹੇ ਨ ਜਥਮ ਲੁਕਾਇਆ।  
ਤਦਬੀਰਾਂ ਦੇ ਪਰਦੇ ਅੰਦਰ, ਇਹ ਦੁੱਖ ਕਦੇ ਨਾ ਆਇਆ।  
ਇਸ਼ਕ ਏਹਾ ਵਿੱਚ ਕੱਖਾਂ ਆਤਿਸ਼, ਭਖ ਭਖ ਲਾਟਾਂ ਮਾਰੇ।  
ਇਸ਼ਕ ਲੁਕਾਇਆ ਲੁਕਦਾ ਨਾਹੀਂ, ਆਖਿਰ ਜੋਸ਼ ਖਿਲਾਰੇ।

ਇਸ ਤੋਂ ਬਿਨਾ ਇਸ ਸਮੇਂ ਬਾਰੇ ਹੋਰ ਕਿੱਸਾਕਾਰਾਂ ਦੀਆਂ ਕਿੱਸਾ ਰਚਨਾਵਾਂ ਵੀ ਮਿਲਦੀਆਂ ਹਨ। ਗੰਗਾਰਾਮ (1835–1907 ਈ.) ਰਚਿਤ ਕਿੱਸਾ 'ਹਕੀਕਤ ਰਾਇ', 'ਰੂਪ ਬਸੰਤ', 'ਗੋਪੀ ਚੰਦ' ਅਤੇ 'ਰਾਜਾ ਭਰਥਰੀ ਹਰੀ'; ਮੀਰਾਂ ਸ਼ਾਹ ਜਲੰਧਰੀ (1830 – 1913 ਈ.) ਰਚਿਤ ਕਿੱਸਾ 'ਹੀਰ ਰਾਂਝਾ', 'ਸੋਹਣੀ ਮਹੀਵਾਲ' ਅਤੇ 'ਮਿਰਜ਼ਾ ਸਾਹਿਬਾਂ'; ਸਾਧੂ ਸਦਾ ਰਾਮ (1861– 1932 ਈ.) ਦਾ ਕਿੱਸਾ 'ਸੱਸੀ ਪੁੰਨੂੰ' ਅਤੇ 'ਸੋਹਣੀ ਮਹੀਵਾਲ'; ਪੰਡਿਤ ਗੋਕੁਲ ਚੰਦ (1861– 1932 ਈ.) ਰਚਿਤ 'ਕਿੱਸਾ ਹੀਰ', 'ਕਾਕਾ ਪਰਤਾਪੀ' ਅਤੇ 'ਜੈਮਲ ਫੱਤਾ'; ਕਾਲੀਦਾਸ ਗੁਜਰਾਂਵਾਲੀਆਂ (1882– 1944 ਈ.) ਰਚਿਤ 'ਰਾਜਾ ਹਰੀ ਚੰਦ', 'ਰਾਜਾ ਰਸਾਲੂ', 'ਗੋਪੀ ਚੰਦ- ਮੈਨਾਵੰਤੀ', 'ਰੂਪ ਬਸੰਤ' ਅਤੇ 'ਪੂਰਨ ਭਰਤ', ਮੌਲਵੀ ਅਬਦੂਸਤਾਰ ਰਚਿਤ ਕਿੱਸਾ 'ਯੂਸਫ਼ ਜੁਲੈਖਾਂ', 'ਬਾਰਾਮਾਹ' ਤੇ 'ਸ਼ੀਹਰਫ਼ੀਆਂ'; ਹਾਸ਼ਮ ਮੁਖਲਿਸ ਰਚਿਤ ਕਿੱਸਾ 'ਸੱਸੀ ਪੁੰਨੂੰ'; ਗੋਪਾਲ ਸਿੰਘ ਗੋਪਾਲ ਰਚਿਤ ਕਿੱਸਾ 'ਸ਼ਾਹ ਬਹਿਰਾਮ', 'ਬਿਸ਼ਨੋ ਬਰਾ ਮੱਲ' ਅਤੇ 'ਸੱਸੀ ਪੁੰਨੂੰ' ਅਤੇ ਕਾਨੂ ਸਿੰਘ ਰਚਿਤ 'ਕਿੱਸਾ ਹੀਰ ਰਾਂਝਾ' ਆਦਿ ਕਿੱਸਾ ਕਵੀ ਤੇ ਕਿੱਸਾ ਰਚਨਾਵਾਂ ਪ੍ਰਾਪਤ ਹੁੰਦੀਆਂ ਹਨ। ਪੰਜਾਬੀ ਕਿੱਸਾ ਕਾਵਿ ਦੇ ਇਹ ਅੰਤਲੇ ਕਵੀ ਜਿੱਥੇ ਕਿੱਸਾ ਕਾਵਿ ਦੀਆਂ ਰਚਨਾਵਾਂ ਦੇ ਭੰਡਾਰ ਵਿੱਚ ਵਾਧਾ ਕਰਦੇ ਹਨ ਉਥੇ ਪੰਜਾਬੀ ਕਵਿਤਾ ਨੂੰ ਨਵੇਂ ਕਾਲ ਦੇ ਸਨਮੁੱਖ ਸੁਰਜੀਤ ਵੀ ਰਖਦੇ ਹਨ। ਇਹ ਕਿੱਸਾ ਕਵੀ ਹੀ ਪੰਜਾਬੀ ਦੀ ਸਟੇਜੀ ਕਵਿਤਾ ਨੂੰ ਜਨਮ ਦਿੰਦੇ ਹੋਏ ਕਵੀਸ਼ਰੀ-ਪੰਚਿ-ਬੰਨ੍ਹ ਦੇ ਹਨ। ਇਥੋਂ ਹੀ ਇਤਿਹਾਸਕ ਕ੍ਰਮ ਵਿੱਚ ਆਧੁਨਿਕ ਪੰਜਾਬੀ ਕਾਵਿ ਦਾ ਨਿਕਾਸ ਹੁੰਦਾ ਹੈ।

## 2. ਬੀਰ ਕਾਵਿ-ਧਾਰਾ

ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੰਜਾਬ ਵਿੱਚ ਅਮਨ ਤੇ ਸ਼ਾਂਤੀ ਲੈ ਕੇ ਆਇਆ ਸੀ। ਇਸ ਕਾਲ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਵੀਰਤਾ ਦੇ ਨਾਲ ਨਾਲ ਉਸਦੇ ਜਰਨੈਲਾਂ ਦੀ ਬੀਰਤਾ ਦਾ ਵਰਣਨ ਵੀ ਵਾਰਾਂ ਤੇ ਜੰਗਨਾਮਿਆਂ ਵਿੱਚ ਵਰਣਨ ਕੀਤਾ ਹੋਇਆ ਮਿਲਦਾ ਹੈ। ਕੁਝ ਮੁਸਲਮਾਨ ਕਵੀਆਂ ਨੇ ਇਸਲਾਮ ਧਰਮ ਨਾਲ ਸੰਬੰਧਿਤ ਰਚਨਾਵਾਂ ਵੀ ਸਿਰਜੀਆਂ ਹਨ। ਇਸ ਕਾਲ ਦੀਆਂ ਬੀਰ-ਰਸੀ ਰਚਨਾਵਾਂ ਦਾ ਵੇਰਵਾ ਇਸ ਤਰ੍ਹਾਂ ਹੈ—

(ੳ) ਸੋਢੀਆਂ ਦੀ ਵਾਰ -

ਇਸ ਦਾ ਕਰਤਾ ਭਾਈ ਰਾਮ ਸਿੰਘ ਹੈ ਜੋ ਆਨੰਦਪੁਰ ਦੇ ਸੋਢੀ ਸੁਰਜਨ ਸਿੰਘ ਦਾ ਸ਼ਰਧਾਲੂ ਤੇ

ਨੌਕਰ ਸੀ। ਬਿਲਾਸਪੁਰ ਰਿਆਸਤ ਦੇ ਰਾਜੇ ਮਹਾਂਚੰਦ ਨੇ ਸੋਢੀ ਸੁਰਜਨ ਸਿੰਘ ਤੋਂ ਮਾਮਲੇ ਦੀ ਮੰਗ ਕੀਤੀ ਤੇ ਸੋਢੀ ਹੋਰਾਂ ਦੇ ਮਨਾ ਕਰਨ ਤੇ ਰਾਜਾ ਮਹਾਂਚੰਦ ਨੇ ਹਮਲਾ ਕਰ ਦਿੱਤਾ। 1812 ਈ. ਵਿੱਚ ਹੋਈ ਇਸ ਲੜਾਈ ਵਿੱਚ ਮਹਾਂਚੰਦ ਹਾਰ ਗਿਆ ਤੇ ਸੋਢੀਆਂ ਦੀ ਜਿੱਤ ਹੋਈ। ਇਸ ਵਾਰ ਦੀਆਂ 38 ਪਉੜੀਆਂ ਹਨ। ਇਨ੍ਹਾਂ ਵਿੱਚ 9 ਤੋਂ ਲੈ ਕੇ 19 ਤੱਕ ਤੁਕਾਂ ਮਿਲਦੀਆਂ ਹਨ। ਤੁਕਾਂਤ ਅੰਤ ਉੱਤੇ ਮੇਲ ਖਾਂਦਾ ਹੈ, ਜੋ ਬੈਂਤ ਦੀ ਧਾਰਨਾ 'ਤੇ ਉਸਾਰਿਆ ਗਿਆ ਹੈ। ਕਵੀ ਦੀ ਰਚਨਾ ਉਪਰ 'ਚੰਡੀ ਦੀ ਵਾਰ' ਤੇ 'ਭਾਈ ਗੁਰਦਾਸ ਸਿੰਘ ਦੀਆਂ ਵਾਰਾਂ' ਦਾ ਪ੍ਰਭਾਵ ਸਪੱਸ਼ਟ ਦਿਖਦਾ ਹੈ। ਵਾਰ ਦਾ ਵਰਣਨ ਬੜਾ ਸਜੀਵ ਤੇ ਰਵਾਨੀ ਭਰਪੂਰ ਹੈ। ਵਾਰ ਦੀ ਵੰਨਗੀ ਵੇਖਣਯੋਗ ਹੈ-

ਸਿੰਘਾਂ ਤੇ ਰਣ ਰਾਜਿਆਂ, ਤਲਵਾਰੀਂ ਛਹਿਬਰ ਮਾਰਦਾ।  
ਵਡ ਜੋਧੇ ਆਏ ਇਛ ਨਾਲ, ਹੰਕਾਰ ਖੜੋਤਾ ਨਚਦਾ।  
ਨਾਰਦ ਘੁਮਰ ਪਾਂਵਦਾ, ਸਿਉ ਛੋਰੂ ਭਗ ਭਗਚਦਾ।  
ਚੰਸਠ ਜੋਗਣਿ ਸੰਗ ਲੈ, ਬੀਰ ਬਾਵਨ ਖਿੜ ਖਿੜ ਹਸਦਾ।

#### (ਅ) ਸੀਹਰਫੀ ਗੁਰੂ ਪ੍ਰਾਲਸੇ ਸ਼ਾਹ ਕੀ -

ਇਸ ਦਾ ਕਰਤਾ ਕਵੀ ਹਾਕਮ ਸਿੰਘ 'ਦਰਵੇਸ਼' ਹੈ, ਜੋ ਜ਼ਿਲ੍ਹਾ ਲੁਧਿਆਣੇ ਦੇ ਰਾਇਪੁਰ ਕਸਬੇ ਦਾ ਵਸਨੀਕ ਸੀ। ਉਹ ਮਹਾਰਾਜਾ ਰਣਜੀਤ ਸਿੰਘ ਸਮੇਂ ਸਰਦਾਰ ਗੁਲਾਬ ਸਿੰਘ ਦੇ ਡੇਰੇ ਦਾ ਸੈਨਿਕ ਸੀ। ਕਵੀ ਨੇ 1818 ਈ. ਵਿੱਚ ਮੁਲਤਾਨ ਜਿੱਤ ਦਾ ਸੁਨੇਹਾ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤਾ ਸੀ। ਮਹਾਰਾਜੇ ਦੀਆਂ ਜਿੱਤਾਂ ਤੋਂ ਪ੍ਰਭਾਵਿਤ ਹੋ ਕੇ ਹੀ ਉਸਨੇ ਇਸ ਸੀਹਰਫੀ ਦੀ ਰਚਨਾ ਕੀਤੀ। ਬੈਂਤ ਛੰਦ ਵਿੱਚ ਰਚੀ ਸੀਹਰਫੀ ਵਿੱਚ ਉਸਨੇ ਮਹਾਰਾਜੇ ਦੀ ਬੜੀ ਪ੍ਰਸ਼ੰਸਾ ਕੀਤੀ ਹੈ-

ਬਾਦਸ਼ਾਹ ਰਣਜੀਤ ਸਿੰਘ ਵਲੀ ਜੋਧੇ, ਤੈਨੂੰ ਜੋਰ ਗੋਬਿੰਦ ਸਿੰਘ ਪੀਰ ਦਾ ਜੀ।  
ਹਾਕਮ ਸਿੰਘ ਦੀ ਸੀਸ ਹਮੇਸ਼ਾ ਰਹੇ, ਸਦਾ ਅਟਲ ਹੈ ਬਚਨ ਫਕੀਰ ਦਾ ਜੀ।

#### (ਈ) ਜੰਗਨਾਮਾ ਸਰਦਾਰ ਹਰੀ ਸਿੰਘ-

ਇਸ ਦਾ ਕਰਤਾ ਕਵੀ ਰਾਮ ਦਿਆਲ ਹੈ। ਇਹ ਜਾਤ ਦਾ ਅਣਦ ਖੱਤਰੀ ਤੇ ਨਵਾਂ ਸ਼ਹਿਰ ਦਾ ਰਹਿਣ ਵਾਲਾ ਸੀ। ਆਪਣੇ ਆਪ ਨੂੰ ਉਹ ਸ੍ਰੀ ਕਿਸ਼ਨ ਜੀ ਦਾ ਸ਼ਰਧਾਲੂ ਮੰਨਦਾ ਸੀ। ਉਹ ਸਰਦਾਰ ਹਰੀ ਸਿੰਘ ਨਲਵੇ ਦੀ ਜਾਗੀਰ ਦਾ ਕਾਰਦਾਰ ਸੀ ਅਤੇ ਨਲਵੇ ਸਰਦਾਰ ਪ੍ਰਤੀ ਉਸਦੀ ਚੰਗੀ ਸ਼ਰਧਾ ਸੀ। ਉਸਨੇ ਸਰਦਾਰ ਹਰੀ ਸਿੰਘ ਨਲਵੇ ਦੀ ਸੂਰਮਗਤੀ ਤੋਂ ਬਾਅਦ ਆਪਣੀ ਇਹ ਰਚਨਾ ਲਿਖੀ। ਇਸ ਵਿੱਚ ਜਮਰੰਧ ਦੀ ਲੜਾਈ ਸਮੇਂ ਉਸ ਦੀ ਮਿਰਤੁ ਅਤੇ ਮਹਾਰਾਜੇ ਉੱਤੇ ਉਸ ਦਾ ਅਸਰ, ਸਰਦਾਰ ਮਹਾਂ ਸਿੰਘ ਦੀ ਬਹਾਦਰੀ 'ਤੇ ਰਾਜ ਪ੍ਰਬੰਧ ਦੀ ਪ੍ਰਸ਼ੰਸਾ ਕੀਤੀ ਗਈ ਹੈ। ਇਸ ਜੰਗਨਾਮੇ ਨੂੰ 'ਬੈਂਤ ਛੰਦ' ਵਿੱਚ ਲਿਖਿਆ ਗਿਆ ਹੈ ਪਰ ਕਿਤੇ - ਕਿਤੇ 'ਦੋਹਿਰੇ' ਅਤੇ 'ਕਬਿੰਤ' ਦਾ ਰੂਪ ਵੀ ਮਿਲਦਾ ਹੈ ਅਤੇ ਨਾਲ ਹੀ 'ਸੀਹਰਫੀ' ਕਾਵਿ ਰੂਪ ਦੀ ਵੀ ਵਰਤੋਂ ਹੈ। ਇਸਦੇ ਕੁੱਲ 89 ਬੰਦ ਹਨ ਅਤੇ ਹਰ ਬੰਦ ਚਾਰ-ਚਾਰ ਤੁਕਾਂ ਦਾ ਹੈ। ਬੌਲੀ ਠੇਠ ਤੇ ਸਰਲ ਪੰਜਾਬੀ ਹੈ, ਅਰਬੀ-ਫਾਰਸੀ ਦਾ ਪ੍ਰਭਾਵ ਵੀ ਦਿਖਦਾ ਹੈ। ਸਰਦਾਰ ਹਰੀ ਸਿੰਘ ਨਲਵੇ ਦੇ ਯੁੱਧ ਕੌਸ਼ਲ ਨੂੰ ਬਹੁਤ ਸਲਾਹਿਆ ਗਿਆ ਹੈ-

ਹਰੀ ਸਿੰਘ ਸਰਦਾਰ ਨੇ ਯੁੱਧ ਕੀਤਾ,  
ਜਿਉਂ ਕਰ ਪਾਡਵਾਂ ਕੌਰਵਾਂ ਅੰਤ ਕੀਤਾ।  
ਦੇਖ ਜੁਧ ਸਰਦਾਰ ਦਾ ਖੁਸ਼ੀ ਹੁੰਦੇ,  
ਇਸ ਵਾਰ ਬੈਕੁੰਠ ਤੋਂ ਆਇ ਲੀਤਾ।

#### (ਸ) ਵਾਰ ਸਰਦਾਰ ਹਰੀ ਸਿੰਘ ਨਲਵਾ -

ਇਹ ਵਾਰ ਇਸ ਕਾਲ ਦੇ ਪ੍ਰਸਿੱਧ ਕਿੱਸਾਕਾਰ ਕਾਦਰਯਾਰ ਦੀ ਰਚਨਾ ਹੈ। ਇਸ ਵਿੱਚ ਸਰਦਾਰ ਹਰੀ ਸਿੰਘ ਨਲਵਾ ਦੀ ਜਮਰੰਧ ਦੀ ਲੜਾਈ ਦਾ ਵਰਣਨ ਹੈ। ਕਵੀ ਆਪਣੀ ਰਚਨਾ ਵਿੱਚ ਸਰਦਾਰ ਹਰੀ

ਸਿੰਘ ਪੁਤੀ ਅਗਾਧ ਸ਼ਰਧਾ ਪ੍ਰਗਟ ਕਰਦਾ ਹੈ। ਬੀਰ ਰਸ ਦੇ ਨਾਲ ਨਾਲ ਕਰੁਣ-ਰਸ ਦੀ ਵੀ ਸਿਰਜਨਾ ਹੋਈ ਹੈ। ਛੌਜੀ ਅਤੇ ਫਾਰਸੀ ਸ਼ਬਦਾਵਲੀ ਦਾ ਆਮ ਪ੍ਰਯੋਗ ਹੈ। ਬੋਲੀ ਸਰਲ ਤੇ ਠੋਠ ਹੈ। ਇਹ ਵਾਰ ਬੈਂਤ ਛੰਦ ਵਿੱਚ ਰਚੀ ਗਈ ਹੈ। ਹਰ ਬੈਂਤ ਦੀਆਂ ਚਾਰ-ਚਾਰ ਤੁਕਾਂ ਹਨ। ਕੁੱਲ 30 ਬੰਦਾਂ ਦੀ ਕਾਵਿ ਸਿਰਜਣਾ ਹੈ। ਸਰਦਾਰ ਹਰੀ ਸਿੰਘ ਨਲਵੇ ਦੀ ਚਰਿਤਰ ਉਸਾਰੀ ਦਾ ਵਰਣਨ ਵੇਖਣ ਵਾਲਾ ਹੈ-

ਅਲਫ ਆਫਰਿੰ ਜੰਮਣਾ ਕਹਿਣ ਸਾਰੇ, ਹਰੀ ਸਿੰਘ ਦੁਲੇ ਸਰਦਾਰ ਤਾਈਂ।  
ਜਮਾਦਾਰ ਬਲੀ ਰਾਜੇ ਸਾਹਿਬ ਕੋਲੋਂ, ਕਦ ਉੱਚਾ ਬਲੰਦ ਸਰਦਾਰ ਤਾਈਂ।  
ਪਨੀ ਤੇਗ ਦਾ ਮਰਦ ਨਸੀਬ ਵਾਲਾ, ਸਾਧਾ ਉਸ ਦਾ ਕੁਲ ਸੰਸਾਰ ਤਾਈਂ।  
ਕਾਦਰਯਾਰ ਪਹਾੜਾਂ ਨੂੰ ਸੋਧਿਓ ਸੂ, ਕਾਬਲ ਕੰਬਿਆ ਖੌਫ ਕੰਧਾਰ ਤਾਈਂ।

ਡਾ. ਗੰਡਾ ਸਿੰਘ ਦੁਆਰਾ ਕਿਸੇ ਹੋਰ ਕਾਦਰਯਾਰ ਵੱਲੋਂ ਸਰਦਾਰ ਹਰੀ ਸਿੰਘ ਨਲਵੇ ਬਾਰੇ ਲਿਖੀਆਂ ਛੇ ਸੀਹਰਫ਼ੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਅੰਤਿਮ ਸੀਹਰਫ਼ੀ ਵਿੱਚ ਅਕਾਲੀ ਫੂਲਾ ਸਿੰਘ ਦੀ ਸੁਰਬੀਰਤਾ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬੀਰਤਾ ਦਾ ਵੀ ਵਰਣਨ ਮਿਲਦਾ ਹੈ।

ਇਸ ਤੋਂ ਬਿਨਾਂ ਕਵੀ ਸਹਾਈ ਸਿੰਘ ਨੇ ਵੀ ਸਰਦਾਰ ਹਰੀ ਸਿੰਘ ਦੀ ਇਕ ਵਾਰ ਲਿਖੀ ਹੈ। ਇਸਦੇ ਸਿਰਫ਼ 26 ਬੰਦ ਮਿਲਦੇ ਹਨ। ਬੈਂਤ ਛੰਦ ਵਿੱਚ ਲਿਖੀ ਇਸ ਵਾਰ ਵਿੱਚ ਸਰਦਾਰ ਹਰੀ ਸਿੰਘ ਨਲਵੇ ਦੀ ਮੌਤ ਤੋਂ ਪਹਿਲਾਂ ਦੀਆਂ ਘਟਨਾਵਾਂ ਦਾ ਹੀ ਵਰਣਨ ਮਿਲਦਾ ਹੈ। ਇਸ ਦੀ ਬੋਲੀ ਮਾਝੇ ਦੇ ਇਲਾਕੇ ਦੀ ਠੋਠ ਪੰਜਾਬੀ ਨਾਲ ਮੇਲ ਖਾਂਦੀ ਹੈ।

#### (ਹ) ਬੈਂਤਾਂ ਸ਼ੇਰ ਸਿੰਘ ਕੀਆਂ -

ਇਸ ਦਾ ਕਰਤਾ ਕਵੀ ਨਿਹਾਲ ਸਿੰਘ ਹੈ। ਉਸਦੇ ਜੀਵਨ ਸੰਬੰਧੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਉਸ ਦੀ ਰਚਨਾ ਦੀ ਅੰਦਰਲੀ ਗਵਾਹੀ ਦੇ ਆਧਾਰ ਤੇ ਪਤਾ ਚੱਲਦਾ ਹੈ ਕਿ ਕਵੀ ਲਾਹੌਰ ਦਰਬਾਰ ਦਾ ਨਾਂ ਨਜ਼ਦੀਕੀ ਸੀ ਅਤੇ ਮਹਾਰਾਜਾ ਸ਼ੇਰ ਸਿੰਘ ਤੇ ਕੰਵਰ ਪ੍ਰਤਾਪ ਸਿੰਘ ਦਾ ਸਾਰਾ ਸਾਕਾ ਉਸਨੇ ਆਪਣੇ ਅੱਖਾਂ ਵੇਖਿਆ ਸੀ। ਇਸ ਰਚਨਾ ਵਿੱਚ ਸੰਧਾਵਾਲੀਏ ਸਰਦਾਰ ਅਜੀਤ ਸਿੰਘ ਅਤੇ ਲਹਿਣਾ ਸਿੰਘ ਦੁਆਰਾ ਸ਼ੇਰ ਸਿੰਘ ਤੇ ਪ੍ਰਤਾਪ ਸਿੰਘ ਨੂੰ ਕਤਲ ਕੀਤੇ ਜਾਣ ਦੀ ਘਟਨਾ ਦਾ ਵਰਣਨ ਹੈ। ਇਹ ਰਚਨਾ ਸੀਹਰਫ਼ੀ ਕਾਵਿ ਰੂਪ ਵਿੱਚ ਹੈ ਤੇ ਇਸਦੇ ਕੁੱਲ 34 ਬੰਦ ਹਨ, ਜਿਸਦੇ ਹਰ ਬੰਦ ਦੀਆਂ ਚਾਰ ਚਾਰ ਤੁਕਾਂ ਹਨ। ਇਹ ਰਚਨਾ ਸਾਧਾਰਨ ਪੱਧਰ ਦੀ ਹੈ। ਇਤਿਹਾਸਕ ਦ੍ਰਿਸ਼ਟੀ ਤੋਂ ਇਸ ਰਚਨਾ ਦਾ ਜ਼ਿਆਦਾ ਮਹੱਤਵ ਹੈ।

#### (ਕ) ਜੰਗਨਾਮਾ ਸਿੰਘਾਂ ਅਤੇ ਡੰਗੀਆਂ (ਸ਼ਾਹ ਮੁੰਹਮਦ) -

‘ਜੰਗਨਾਮਾ ਸਿੰਘਾਂ ਤੇ ਡੰਗੀਆਂ’ ਸ਼ਾਹ ਮੁੰਹਮਦ ਦੀ ਰਚਨਾ ਹੈ। ਉਸਦੇ ਜੀਵਨ ਸੰਬੰਧੀ ਪ੍ਰਮਾਣਿਕ ਜਾਣਕਾਰੀ ਪ੍ਰਾਪਤ ਨਹੀਂ ਪੰਤੂ ਵਿਦਵਾਨਾਂ ਦੇ ਅਨੁਮਾਨ ਅਨੁਸਾਰ ਉਹ ਪਿੰਡ ਵਡਾਲਾ ਵੀਰਮ, ਜ਼ਿਲਾ ਅੰਮ੍ਰਿਤਸਰ ਦਾ ਵਸਨੀਕ ਸੀ। ਉਸ ਦਾ ਜਨਮ 1780-82 ਦੇ ਕਰੀਬ ਮੰਨਿਆ ਜਾਂਦਾ ਹੈ। ਉਹ ਕੁਰੈਸ਼ੀ ਖਾਨਦਾਨ ਨਾਲ ਸੰਬੰਧਿਤ ਸੀ ਅਤੇ ਮੁਗਲ ਸਾਮਰਾਜ ਸਮੇਂ ਉਸਦੇ ਵਡੇਰੇ ਕਾਜੀ ਅਤੇ ਕਾਰਦਾਰ ਸਨ। ਉਸਦੇ ਜੰਗਨਾਮੇ ‘ਜੰਗਨਾਮਾ ਸਿੰਘਾਂ ਤੇ ਡੰਗੀਆਂ’ ਵਿੱਚ ਮਹਾਰਾਜਾ ਰਣਜੀਤ ਸਿੰਘ ਪ੍ਰਤੀ ਅਥਾਹ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਅੰਦਰੂਨੀ ਖਾਨਾਜੰਗੀ ਦਾ ਸ਼ਿਕਾਰ ਹੋਈ ਸਿੱਖ ਰਾਜ ਵਿਵਸਥਾ ਦਾ ਉਸਨੇ ਇਤਿਹਾਸਕ ਤੱਥਾਂ ਸਹਿਤ ਵਰਣਨ ਕੀਤਾ ਹੈ। ਉਸਦੀ ਰਚਨਾ ਵਿੱਚ ਦਰਜ ਹਵਾਲਿਆਂ ਦੇ ਆਧਾਰ ’ਤੇ ਉਸਦੀ ਰਚਨਾ ਦਾ ਰਚਨਾਕਾਲ 1848 ਈ. ਤੋਂ ਪਹਿਲਾਂ ਦਾ ਮੰਨਿਆ ਜਾਂਦਾ ਹੈ।

ਇਸ ਰਚਨਾ ਵਿੱਚ ਕੁੱਲ 105 ਬੰਦ ਹਨ, ਜਿਨ੍ਹਾਂ ਨੂੰ ਬੈਂਤ ਛੰਦ ਵਿੱਚ ਨਿਭਾਇਆ ਗਿਆ ਹੈ। ਹਰ ਬੰਦ ਦੀਆਂ ਚਾਰ-ਚਾਰ ਤੁਕਾਂ ਹਨ। ਜੰਗਨਾਮੇ ਦੀ ਬੋਲੀ ਕੋਂਦਰੀ ਤੇ ਬੋਲੀਚਾਲੀ ਪੰਜਾਬੀ ਹੈ। ਉਰਦੂ, ਫਾਰਸੀ ਸ਼ਬਦਾਵਲੀ ਦੇ ਨਾਲ-ਨਾਲ ਯੂਰਪੀ ਭਾਸ਼ਾਵਾਂ ਦੇ ਸ਼ਬਦਾਂ ਨੂੰ ਵੀ ਤਤਸ਼ਮ-ਤਦਭਵ ਰੂਪਾਂ ਵਿੱਚ ਵਰਤਿਆ ਗਿਆ ਹੈ। ਜੰਗਨਾਮੇ ਵਿੱਚ ਮੰਗਲਾਚਰਨ, ਲਿਖਣ ਦੀ ਪ੍ਰੇਰਨਾ, ਨਾਇਕ ਦੀ ਉਸਾਰੀ ਤੇ ਜੰਗ

ਦੀ ਵਾਰਤਾ ਦਾ ਵਰਣਨ ਆਦਿ ਸਭ ਪੱਖਾਂ ਦੀ ਪ੍ਰਭਾਵਸ਼ਾਲੀ ਰੂਪ ਵਿੱਚ ਉਸਾਰੀ ਕੀਤੀ ਗਈ ਹੈ। ਜੰਗਨਾਮੇ ਵਿੱਚ ਥਾਂ-ਪੁਰ-ਥਾਂ ਮਹਾਰਾਜਾ ਰਣਜੀਤ ਸਿੰਘ ਦੇ ਸੋਹਿਲੇ ਗਏ ਗਏ ਹਨ -

ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜੋਰ ਦੇ ਮੁਲਕ ਹਿਲਾਇ ਗਿਆ।  
ਮਲਤਾਨ ਕਸ਼ਮੀਰ ਪੱਤੇ ਚੰਬਾ, ਜੰਮੁ ਕਾਂਗੜਾ ਕੋਟ ਨਿਵਾਇ ਗਿਆ।  
ਹੋਰ ਦੇਸ਼ ਲਦਾਖ ਤੇ ਚੀਨ ਤੋੜੀ, ਸਿੰਕਾ ਆਪਣੇ ਨਾਮ ਚਲਾਇ ਗਿਆ।  
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ, ਅੱਛਾ ਰੱਜ ਕੇ ਰਾਜ ਕਮਾਇ ਗਿਆ।

ਮਹਾਰਾਜੇ ਦੀ ਮੌਤ ਤੋਂ ਬਾਅਦ ਸਿੰਘ ਰਾਜ ਦੀ ਅੰਦਰੂਨੀ ਖਾਨਾ ਜੰਗੀ ਤੇ ਕਤਲੋਗਾਰਤ ਦੀ ਦਰਦਨਾਕ ਵਾਰਤਾ ਨੂੰ ਲਗਭਗ 40 ਕਾਵਿ-ਬੰਦਾਂ ਵਿੱਚ ਚਿਤਰਿਆ ਗਿਆ ਹੈ। ਇਸਦੇ ਨਾਲ ਹੀ ਉਸਨੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਵਰਗੇ ਸਿੰਘ ਜਰਨੈਲਾਂ ਪ੍ਰਤੀ ਵਿਸ਼ੇਸ਼ ਆਦਰ ਦੇ ਭਾਵ ਵਿਅਕਤ ਕੀਤੇ ਹਨ -

ਆਈਆਂ ਪਲਟਨਾਂ ਬੀੜ ਕੇ ਤੋਪਖਾਨੇ, ਅਗੋਂ ਸਿੰਘਾਂ ਨੇ ਪਾਸੇ ਤੋੜ ਸੁੱਟੇ।  
ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹਲੇ ਤਿੰਨ ਫਰੰਗੀ ਦੇ ਮੌੜ ਸੁੱਟੇ।  
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬੰਨ੍ਹ ਸ਼ਸਤ੍ਰੀ ਜੋੜ ਵਿਛੋੜ ਸੁੱਟੇ।  
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।

ਸ਼ਾਹ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਦੀ ਮਹਿਮਾ, ਯੁੱਧ ਦਾ ਵਰਣਨ ਅਤੇ ਸਿੰਘ ਸਿਪਾਹੀਆਂ ਦੇ ਜੂਝਣ ਦੀ ਤਸਵੀਰ ਨੂੰ ਬਾ-ਕਮਾਲ ਉਘਾੜਿਆ ਹੈ। ਉਸ ਨੇ ਪੰਜਾਬੀ ਸਮਾਜ ਅੰਦਰ ਅੰਗਰੇਜ਼ਾਂ ਨੂੰ ਤੰਸਰੀ ਜਾਤ ਕਹਿ ਕੇ ਦੁਤਕਾਰਿਆ ਹੈ। ਸ਼ਾਹ ਮੁਹੰਮਦ ਵੀ ਆਪਣੇ ਪੂਰਬਕਾਲੀ ਲੇਖਕਾਂ ਦਾ ਅਨੁਸਰਨ ਕਰਦਾ ਹੋਇਆ ਸਿੰਘ ਰਾਜ ਦੀ ਅੰਦਰੂਨੀ ਖਾਨਾਜੰਗੀ ਦਾ ਠੀਕਰਾ ਮਹਾਰਾਣੀ ਜਿੰਦਾ ਸਿਰ ਫੌੜ ਕੇ 'ਇਸਤਰੀ ਨਿੰਦਿਆ' ਦੀ ਰੂੜੀ ਨੂੰ ਆਪਣੇ ਜੰਗਨਾਮੇ ਦਾ ਹਿੱਸਾ ਬਣਾਉਂਦਾ ਹੈ। ਇਸ ਤਰ੍ਹਾਂ ਸ਼ਾਹ ਮੁਹੰਮਦ ਇਸ ਕਾਲ ਦਾ ਸਰਬ ਪ੍ਰਮੁੱਖ ਜੰਗਨਾਮਾ ਲੇਖਕ ਹੈ। ਉਸਦਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਪੰਜਾਬੀ ਜੰਗਨਾਮਾ ਸਾਹਿਤ ਦਾ ਸ਼ਾਹਕਾਰ ਮੰਨਿਆ ਜਾਂਦਾ ਹੈ। ਉਸ ਦੀਆਂ ਕਈ ਤੁਕਾਂ ਅਟਲ ਸੱਚਾਈਆਂ ਦਾ ਰੂਪ ਧਾਰ ਗਈਆਂ ਹਨ -

- ਸਫ਼ਾ ਪਿਛਲੀਆਂ ਸਭ ਲਪੇਟ ਲੈਂਦਾ,  
ਅੱਗੋਂ ਹੋਰ ਹੀ ਹੋਰ ਵਛਾਂਵਦਾ ਈ।  
ਸ਼ਾਹ ਮੁਹੰਮਦਾ ਉਸ ਤੋਂ ਸਦਾ ਡਰੀਏ,  
ਬਾਦਸ਼ਾਹਾਂ ਤੋਂ ਭੀਖ ਮੰਗਾਂਵਦਾ ਈ।
- ਸਦਾ ਨਹੀਂ ਦੌਲਤਾਂ ਫੀਲ ਘੋੜੇ,  
ਸਦਾ ਨਹੀਂ ਜੇ ਰਾਜਿਆਂ ਦੇਸ਼ ਮੀਆਂ।  
ਸ਼ਾਹ ਮੁਹੰਮਦਾ ਸਦਾ ਨ ਰੂਪ ਦੁਨੀਆ,  
ਸਦਾ ਰਹਿਣ ਨ ਕਾਲੜੇ ਕੇਸ ਮੀਆਂ।

#### (ਖ) ਜੰਗਨਾਮਾ ਸਿੰਘ ਤੇ ਫਰੰਗੀਆਂ (ਕਵੀ ਮਟਕ)

ਇਹ ਜੰਗਨਾਮਾ ਕਵੀ ਮਟਕ ਦੀ ਰਚਨਾ ਹੈ। ਉਸਦੇ ਜੀਵਨ ਸੰਬੰਧੀ ਕੋਈ ਜਾਣਕਾਰੀ ਉਪਲਬਧ ਨਹੀਂ ਹੁੰਦੀ। ਇਹ ਜੰਗਨਾਮਾ ਵੀ ਉਸਨੇ ਸਿੰਘਾਂ ਅਤੇ ਫਰੰਗੀਆਂ ਵਿਚਕਾਰ ਹੋਏ ਜੰਗਾਂ ਨੂੰ ਆਧਾਰ ਬਣਾ ਕੇ ਲਿਖਿਆ ਹੈ। ਇਸ ਜੰਗਨਾਮੇ ਦੇ ਪਹਿਲੇ ਦੋ ਬੰਦ ਅਤੇ 35 ਵੇਂ ਬੰਦ ਤੋਂ ਬਾਅਦ ਦਾ ਪਾਠ ਗੁੰਮ ਹੈ। ਇਹ ਅਪੂਰਨ ਰਚਨਾ ਪ੍ਰਾਪਤ ਹੁੰਦੀ ਹੈ। ਇਸ ਵਿੱਚ ਕਵੀ ਨੇ 'ਡਿਊਚ ਛੰਦ' ਵਰਤਿਆ ਹੈ। ਜਿਸਦੇ ਹਰ ਬੰਦ ਵਿੱਚ ਚਾਰ-ਚਾਰ ਡਿਊਚਾਂ ਹਨ। ਅੰਤਿਮ ਬੰਦਾਂ ਵਿੱਚ 'ਕੁੰਡਲੀਏ' ਅਤੇ 'ਸਵੈਯੇ' ਛੰਦ ਦਾ ਵੀ ਪ੍ਰਯੋਗ

ਦ੍ਰਿਸ਼ਟੀਗੋਚਰ ਹੁੰਦਾ ਹੈ। ਬੋਲੀ ਕੇਂਦਰੀ ਪੰਜਾਬੀ ਹੈ, ਜਿਸ ਉੱਤੇ ਬ੍ਰਾਜ਼ ਭਾਸ਼ਾ ਦੀ ਰੰਗਤ ਵੀ ਵੇਖੀ ਜਾ ਸਕਦੀ ਹੈ। ਕਵੀ ਨੇ ਮੁਦਕੀ, ਫੇਰੂ ਸ਼ਹਿਰ, ਅਲੀਵਾਲ ਅਤੇ ਸਭਗਾਵਾਂ ਵਿੱਚ ਹੋਈਆਂ ਲੜਾਈਆਂ ਦਾ ਪ੍ਰਭਾਵਸ਼ਾਲੀ ਚਿਤਰਨ ਕੀਤਾ ਹੈ। ਲਾਲ ਸਿੰਘ ਅਤੇ ਤੇਜ਼ ਸਿੰਘ ਦੀ ਨਮਕਹਰਾਮੀ ਨੂੰ ਵੀ ਲਾਹਨਤਾਂ ਪਾਈਆਂ ਹਨ -

ਲਾਲੂ ਦੀ ਲਾਲੀ ਗਈ, ਤੇਜੂ ਦਾ ਗਿਆ ਤੇਜ਼।  
ਰਣ ਵਿਚਿ ਪਿਠ ਵਿਖਾਇ ਕੇ, ਮੌਢਾ ਆਏ ਫੇਰ।

ਇਸ ਤੋਂ ਬਿਨਾਂ ਇਸ ਕਾਲ ਵਿੱਚ ਹੋਰ ਵੀ ਬੀਰ-ਰਸੀ ਰਚਨਾਵਾਂ ਦਾ ਜ਼ਿਕਰ ਮਿਲਦਾ ਹੈ। ਜਿਨ੍ਹਾਂ ਵਿੱਚ ਮੁੰਹਮਦ ਬਖਸ਼ ਰਚਿਤ 'ਜੰਗਨਾਮਾ ਉਮਰ', ਹਾਤਮ ਅਲੀ ਰਚਿਤ 'ਜੰਗਨਾਮਾ ਇਮਾਮ ਅਲੀ ਉਲਹਕ', ਮੀਆਂ 'ਮੁਸਤਫਾ' ਰਚਿਤ 'ਜੰਗਨਾਮਾ ਇਸਾਮ ਅਲੀ', ਅਹਿਮਦਯਾਰ ਰਚਿਤ 'ਜੰਗ ਬਦਰ', 'ਜੰਗ ਉਹਦੂ', 'ਜੰਗ ਖੰਦਕ; ਸੋਭਾ ਸਿੰਘ ਰਚਿਤ 'ਮੁਲਤਾਨ ਦੀ ਵਾਰ' ਆਦਿ ਪ੍ਰਮੁੱਖ ਹਨ। ਇਸ ਕਾਲ ਦੀਆਂ ਬੀਰ-ਰਸੀ ਰਚਨਾਵਾਂ ਪੰਜਾਬੀ ਬੀਰ-ਕਾਵਿ ਦੀਆਂ ਅਮੁੱਲ ਪ੍ਰਾਪਤੀਆਂ ਕਹੀਆਂ ਜਾ ਸਕਦੀਆਂ ਹਨ।

### 3. ਸੂਫ਼ੀ ਅਤੇ ਧਾਰਮਿਕ ਸਾਹਿਤ ਧਾਰਾ

19 ਵੀਂ ਸਦੀ ਦੇ ਪਹਿਲੇ ਅੱਧ ਵਿੱਚ ਸਭ ਤੋਂ ਵੱਧ ਕਿੱਸਿਆਂ ਦੀ ਰਚਨਾਂ ਹੋਈ। ਸੂਫ਼ੀ ਕਾਵਿ ਧਾਰਾ ਵਿੱਚ ਹਾਸ਼ਮ ਤੋਂ ਬਿਨਾਂ ਕੋਈ ਵਿਸ਼ੇਸ਼ ਸੂਫ਼ੀ ਕਵੀ ਨਹੀਂ ਹੋਇਆ। ਹੋਰ ਧਾਰਮਿਕ ਕਾਵਿ ਅੰਦਰ ਵੀ ਕੋਈ ਵਿਸ਼ੇਸ਼ ਪ੍ਰਗਤੀ ਨਹੀਂ ਹੋਈ। ਇਸ ਕਾਲ ਦੀਆਂ ਪ੍ਰਮੁੱਖ ਧਾਰਮਿਕ ਕਾਵਿ ਧਾਰਾਵਾਂ ਦਾ ਵੇਰਵਾ ਇਸ ਤਰ੍ਹਾਂ ਹੈ-

#### (ਉ) ਸੂਫ਼ੀ ਕਾਵਿ ਧਾਰਾ-

ਇਸ ਕਾਲ ਵਿੱਚ ਸਿੱਖ ਰਾਜ ਦੀ ਸਥਾਪਨਾ ਕਾਰਨ ਸੂਫ਼ੀ ਕਾਵਿ ਦੀ ਸਿਰਜਨਾ ਵੀ-ਰੁਕ ਜਾਂਦੀ ਹੈ। ਰਾਜ ਦੀ ਬਦਲੀ ਜੀਵਨ ਸੰਬੰਧੀ ਦ੍ਰਿਸ਼ਟੀਕੋਣ ਵੀ ਬਦਲ ਦਿੰਦੀ ਹੈ। ਮੁਸਲਮਾਨੀ ਸਭਿਆਚਾਰ ਅਤੇ ਧਾਰਮਿਕਤਾ ਦਾ ਪ੍ਰਭਾਵ ਵੀ ਮੱਠਾ ਪੈ ਜਾਂਦਾ ਹੈ। ਇਸ ਕਾਲ ਦੇ ਸੂਫ਼ੀ ਕਵੀਆਂ ਦਾ ਵੇਰਵਾ ਇਸ ਤਰ੍ਹਾਂ ਹੈ-

#### ਹਾਸ਼ਮ ਸ਼ਾਹ-(1753-1823)

ਹਾਸ਼ਮ ਸ਼ਾਹ ਇਸ ਕਾਲ ਦਾ ਪ੍ਰਮੁੱਖ ਕਿੱਸਾ ਕਵੀ ਹੈ। ਪੰਡੂ ਛਾ. ਲਾਜਵੰਤੀ ਰਾਮਾ ਕਿਸ਼ਨਾ ਉਸਨੂੰ ਇਸ ਕਾਲ ਦੇ ਸੂਫ਼ੀ ਕਵੀਆਂ ਵਿੱਚ ਸਥਾਨ ਦਿੰਦੀ ਹੈ। ਉਸਨੂੰ ਕਿੱਸਿਆਂ ਦੇ ਨਾਲ-ਨਾਲ 208 ਦੋਹੜੇ ਅਤੇ ਡਿਊਢਾਂ ਦੀ ਵੀ ਰਚਨਾ ਕੀਤੀ ਹੈ। ਜਿਸ ਵਿੱਚ ਸੂਫ਼ੀ ਅਨੁਭਵ ਤੇ ਵਿਚਾਰਾਂ ਦੀ ਪੇਸ਼ਕਾਰੀ ਕੀਤੀ ਗਈ ਹੈ। ਉਸਦੇ ਦੋਹੜੇ ਚੌਤੁਕੀਏ ਦਵੈਜੇ ਦੇ ਤੌਲ ਵਾਲੇ ਹਨ ਅਤੇ ਡਿਊਢਾਂ ਵਿੱਚ ਦਵੈਜੇ ਦੇ ਅੰਤ ਉੱਤੇ ਅੱਠ ਸਤਰਾਂ ਵਧਾ ਕੇ ਦੋਹਰਾ ਤੁਕਾਂਤ-ਮੇਲ ਕੀਤਾ ਗਿਆ ਹੈ। ਉਸਦੇ ਦੋਹੜੇ ਬਿਰਹੋਂ ਦੇ ਤੀਬਰ ਭਾਵਾਂ ਦੀ ਪੇਸ਼ਕਾਰੀ ਕਰਦੇ ਹਨ। ਉਸਦੇ ਦੋਹੜਿਆਂ ਕਰਕੇ ਛਾ. ਮੋਹਨ ਸਿੰਘ ਦੀਵਾਨਾ ਹਾਸ਼ਮ ਨੂੰ 'ਉਮਰ ਬਿਆਮ' ਦੇ ਪੱਧਰ ਦਾ ਕਵੀ ਮੰਨਦਾ ਹੈ। ਹੀਰ-ਰਾਂਝੇ ਦੀ ਕਥਾ ਨੂੰ ਪ੍ਰਤੀਕ ਵਜੋਂ ਲੈ ਕੇ ਉਹ ਪ੍ਰੀਤਮ ਦੇ ਪਿਆਰ ਦਾ ਸੁਨੇਹਾ ਭੇਜਦਾ ਹੋਇਆ ਕਹਿੰਦਾ ਹੈ-

ਵਗ ਵਾਏ ਪਰਸਵਾਰਥ ਭਰੀਏ, ਤੂੰ ਜਾਵੀਂ ਤੁਖਤ ਹਜ਼ਾਰੇ।  
ਆਖੀ ਯਾਰ ਰਾਂਝਣ ਨੂੰ ਮਿਲਕੇ, ਅਸੀਂ ਤੂੰ ਕਿਉਂ ਮਨੋ ਵਿਸਾਰੇ।

ਉਸਦੇ ਦੋਹੜੇ ਸਰੋਦੀ ਕਾਵਿ ਦੇ ਸ਼੍ਰੇਸ਼ਠ ਨਮੂਨੇ ਹਨ। ਸੰਖੇਪਤਾ, ਸੰਗੀਤਾਤਮਕਤਾ, ਆਤਮ ਅਨੁਭਵ, ਸਰਲ ਅਤੇ ਸੁਥੋਧ ਭਾਸ਼ਾ ਉਸਦੇ ਦੋਹੜਿਆਂ ਦੇ ਵਿਸ਼ੇਸ਼ ਗੁਣ ਹਨ। ਉਹ ਦੀਪਕ ਤੇ ਪਰਵਾਨੇ

ਵਾਂਗ ਆਪਣੀ ਹਾਲਤ ਇੰਝ ਬਿਆਨ ਕਰਦਾ ਹੈ-

ਤਨ ਦੀ ਚਿਖਾ ਬਣਾਵੇ ਦੀਪਕ, ਤਾਂ ਆਣ ਜਲਣ ਪਰਵਾਨੇ।  
ਭਾਂਬੜ ਹੋਰ ਹਜ਼ਾਰਾਂ ਦਿਸਦੇ, ਪਰ ਓਸ ਪਤੰਗ ਦੀਵਾਨੇ।  
ਆਪਣਾ ਆਪ ਬਣਾਵੇ ਕੌਲੇ, ਸੌ ਕਰੇ ਕਬਾਬ ਬੇਗਾਨੇ।  
ਹਾਸ਼ਮ ਰਾਹ ਦਿਲਾਂ ਦੀ ਦਿਲ ਵਿੱਚ, ਹੋਰ ਜਾਦੂ ਸਿਹਰ ਬਹਾਨੇ।

ਹਾਸ਼ਮ ਸ਼ਾਹ ਤੋਂ ਬਾਅਦ ਉਨੀਵੀਂ ਸਦੀ ਦੇ ਪਹਿਲੇ ਅੱਧ ਵਿੱਚ ਮੁੰਹਮਦ ਦੀਨ, ਮੁੰਹਮਦ ਅਸ਼ਰਫ,  
ਹਦਾਇਤੁਲਾ, ਮਸਤਕ, ਮੀਆਂ ਬਖਸ਼, ਨੌਰੋਜ਼, ਮੁੰਹਮਦ ਬਖਸ਼ ਆਦਿ ਸੂਫੀ ਕਵੀ ਵੀ ਵਰਣਨਯੋਗ ਹਨ।  
ਨੌਰੋਜ਼ ਰਚਿਤ ਡਿਊਢ ਦਾ ਨਮੂਨਾ ਇਸ ਤਰ੍ਹਾਂ ਹੈ:-

ਮਾਹੀ ਮਿਠੜਾ ਕੌਲ ਹੋਵੇ, ਤਾਂ ਮੈਂ ਦੋੜੇ ਵੇਸ ਕਰੈਸਾਂ, ਕਰ ਵਿਖਲੇਸਾਂ।  
ਮੈਲੇ ਵੇਸ ਰਹੇਸਾਂ ਦਹੁਸਰ, ਜਦੋਂ ਪੁਛਸਨ ਬੈਸਾਂ, ਕਰ ਡਿਖਲੇਸਾਂ।

ਦੂਜੇ ਸੂਫੀ ਕਵੀ ਮੀਆਂ ਬਖਸ਼ ਰਚਿਤ ਕਾਫ਼ੀ ਦੀ ਵੰਨਗੀ ਵੇਖਣ ਵਾਲੀ ਹੈ -

ਜੋਗੀ ਵੇਖ ਕਿਵੇਂ ਉਠ ਆਂਦਾ ਸਈਆਂ।  
ਮਿਠੜੇ ਮਿਠੜੇ ਬੈਨ ਵਜਾਵੇ ਠੁਮਕ ਠੁਮਕਾਂਦਾ ਸਈਆਂ।  
ਮਦਵੇ ਮਦਵੇ ਨੈਣ ਬਣਾ ਕੇ ਜੋਗੀ ਜੋਗੀ ਮਨ ਭਾਂਦਾ ਸਈਆਂ।

### ਪਰਿਵਰਤਨ ਕਾਲ (1850-1900 ਈ.) ਦੇ ਸੂਫੀ ਕਵੀ

ਇਸ ਕਾਲ ਨੂੰ ਸੂਫੀ ਕਾਵਿ ਦੀ ਅਧੋਗਤੀ ਦਾ ਸਮਾਂ ਕਿਹਾ ਜਾ ਸਕਦਾ ਹੈ। ਕਿਉਂਕਿ ਇਸ ਕਾਲ  
ਵਿੱਚ ਕੋਈ ਪੁਤਿਭਾਵਾਨ ਸੂਫੀ ਕਵੀ ਨਹੀਂ ਮਿਲਦਾ ਅਤੇ ਸੂਫੀ ਡੇਰਿਆਂ ਵਿੱਚ ਲਕੀਰ ਦੀ ਛਕੀਰੀ ਹੀ  
ਰਹਿ ਗਈ ਸੀ। ਪਰੰਤੂ ਕੁਝ ਕੁ ਸੂਫੀ ਕਵੀਆਂ ਬਾਰੇ ਜ਼ਰੂਰ ਜ਼ਿਕਰ ਕਰਨਾ ਬਣਦਾ ਹੈ, ਜਿਹਨਾਂ ਨੇ ਸੂਫੀ  
ਕਾਵਿ ਧਾਰਾ ਅਧੀਨ ਰਚਨਾ ਕਰਕੇ ਇਸਨੂੰ ਸਜੀਵਤਾ ਪ੍ਰਦਾਨ ਕੀਤੀ। ਇਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:-

#### (ਉ) ਮੀਰਾਂ ਸ਼ਾਹ ਜਲੰਧਰੀ (1830-1913 ਈ.)-

ਇਹ ਜਲੰਧਰ ਦਾ ਵਸਨੀਕ ਸੀ। ਉਸਦੇ ਪਿਤਾ ਦਾ ਨਾਂ ਸੱਯਦ ਵਲੀ ਮੁੰਹਮਦ ਅਤੇ ਮੁਰਸ਼ਦ ਪੀਰ  
ਮਸਤਾਨ ਸ਼ਾਹ ਕਾਬਲੀ ਸੀ। ਜੋ ਸੂਫੀਆਂ ਦੇ ਚਿਸ਼ਤੀ ਸੰਪ੍ਰਦਾਇ ਨਾਲ ਸੰਬੰਧਿਤ ਸੀ। ਉਸਨੂੰ ਇਸ ਕਾਲ  
ਦੇ ਕਿੱਸਾਕਾਰਾਂ ਵਿੱਚ ਵੀ ਸਥਾਨ ਦਿੱਤਾ ਜਾਂਦਾ ਹੈ। ਉਸਨੇ ਤਿੰਨ ਕਿੱਸਿਆਂ-ਹੀਰ ਰਾਂਝਾਂ, ਮਿਰਜਾ ਸਾਹਿਬਾਂ  
ਅਤੇ ਸੋਹਣੀ ਮਹੀਨਾਲ ਵੀ ਰਚਨਾ ਕੀਤੀ। ਪਰੰਤੂ ਉਸਦੀ ਪ੍ਰਸਿੱਧੀ ਸੂਫੀ ਕਵੀ ਵਜੋਂ ਹੋਈ। 'ਕੁਲੀਅਤ  
ਮੀਰਾ ਸ਼ਾਹ' ਉਸਦੀ ਸੂਫੀ ਅਨੁਭਵ ਨਾਲ ਸੰਬੰਧਿਤ ਰਚਨਾ ਹੈ। ਇਸ ਵਿੱਚ ਉਸਨੇ ਇਸ਼ਕ-ਹਕੀਕੀ ਦੀ  
ਉਚਤਾ ਅਤੇ ਰੱਬ ਦੇ ਗੁੱਝੇ ਅਨੁਭਵ ਦੀ ਪੇਸ਼ਕਾਰੀ ਕੀਤੀ ਹੈ:-

ਜਾਂ ਮੈਂ ਆਇਆ ਇਸ਼ਕ ਮੈਦਾਨ, ਭੁੱਲ ਗਿਆ ਸਭ ਨਾਮੋ ਨਿਸ਼ਾਨ।  
ਹੁਣ ਮੈਂ ਪਿਆਰਿਆ ਲਿਆ ਪਛਾਣ, ਆਪੇ ਲੁਕ ਛਿਪ ਖਿਚਦਾ ਡੋਰ।  
ਮਹਿਲ ਇਸ਼ਕ ਵਿੱਚ ਤਾੜੀ ਲਾਈ, ਜਾਤ ਸਫ਼ਾਤ ਨਾ ਰਹੀਆਂ ਕਾਈ।  
ਜਾਂ ਦਿਲ ਅੰਦਰ ਝਾਤੀ ਪਾਈ, ਆਪੀ ਆਪ ਨਹੀਂ ਕੋਈ ਹੋਰ।

#### (ਅ) ਖਵਾਜਾ ਗੁਲਾਮ ਫ਼ਰੀਦ (1845-1901 ਈ.)-

ਖਵਾਜਾ ਗੁਲਾਮ ਫ਼ਰੀਦ ਇਸ ਕਾਲ ਦਾ ਪ੍ਰਸਿੱਧ ਸੂਫੀ ਹੋਇਆ ਹੈ। ਉਸਦਾ ਜਨਮ ਬਹਾਵਲਪੁਰ

ਰਿਆਸਤ ਦੇ ਚਾਚੜਾਂ ਨਾਂ ਦੇ ਕਸਬੇ ਵਿੱਚ ਹੋਇਆ। ਉਸਦਾ ਖਾਨਦਾਨ ਸਰਕਾਰੀ ਦਰਬਾਰੀ ਪੱਧਰ ਤੇ ਬੜਾ ਪ੍ਰਸਿੱਧ ਸੀ। ਗੁਲਾਮ ਫ਼ਰੀਦ ਅਰਬੀ, ਫ਼ਾਰਸੀ, ਉਰਦੂ, ਹਿੰਦੀ, ਸਿੰਧੀ ਅਤੇ ਪੰਜਾਬੀ ਭਾਸ਼ਾਵਾਂ ਦਾ ਚੰਗਾ ਜਾਣਕਾਰ ਸੀ। ਬਚਪਨ ਵਿੱਚ ਉਸਦੇ ਮਾਤਾ ਪਿਤਾ ਦੀ ਮੌਤ ਅਤੇ 27 ਵਰ੍਷ਾਂ ਵਿੱਚ ਭਰਾ ਦੀ ਮੌਤ ਕਾਰਨ ਉਸਨੂੰ ਆਪਣੀ ਪਿਤਰੀ ਗੱਦੀ ਉਪਰ ਬੈਠਣਾ ਪੈਂਦਾ ਹੈ। ਕਿਹਾ ਜਾਂਦਾ ਹੈ ਕਿ ਬਹਾਵਲਪੁਰ ਰਿਆਸਤ ਦਾ ਨਵਾਬ ਉਸਦਾ ਮੁਰੀਦ ਸੀ।

ਗੁਲਾਮ ਫ਼ਰੀਦ ਨੇ ਕਾਫ਼ੀਆਂ ਅਤੇ ਦੋਹੜਿਆਂ ਵਿੱਚ ਹੀ ਆਪਣੀ ਰਚਨਾ ਕੀਤੀ। ‘ਕੁਲੀਆਤ ਖਵਾਜਾ ਫ਼ਰੀਦ’ ਵਿੱਚ ਉਸਦੀਆਂ 271 ਕਾਫ਼ੀਆਂ ਦਰਜ ਹਨ। ਅਬਦੂਲ ਗਫ਼ੂਰ ਕੁਰੈਸੀ, ਉਸਨੂੰ ਕਾਫ਼ੀ ਦਾ ਬਾਦਸ਼ਾਹ ਦੱਸਦਾ ਹੈ। ਉਸਦੀ ਕਾਫ਼ੀ ਕਲਾਤਮਿਕ ਪੱਖਾਂ ਉੱਚ ਦਰਜੇ ਦੀ ਹੈ। ਸ਼ਾਹ ਹੁਸੈਨ ਤੇ ਬੁਲ੍ਹੇ ਸ਼ਾਹ ਦੀ ਕਾਫ਼ੀ ਪੰਚਪਰਾਂ ਨੂੰ ਉਹ ਸਫ਼ਲਤਾ ਪੂਰਵਕ ਅਪਣਾਉਂਦਾ ਅਤੇ ਅੱਗੇ ਵਧਾਉਂਦਾ ਹੈ। ਵਿਦਵਾਨਾਂ ਨੇ ਉਸਦੇ ਕਲਾਮ ਨੂੰ ਤਿੰਨ ਪੱਖਾਂ- ਇਸ਼ਕ, ਪ੍ਰਕਿਰਤੀ ਚਿਤਰਨ ਰਾਹੀਂ ਰੱਬੀ ਇਕਸੁਰਤਾ ਅਤੇ ਸੂਫ਼ੀ ਰੱਸ ਅਨੁਭਵ ਦੀ ਪੇਸ਼ਕਾਰੀ ਨਾਲ ਜੋੜਿਆ ਹੈ। **ਡਾ. ਜੀਤ ਸਿੰਘ ਸ਼ੀਤਲ** ਅਨੁਸਾਰ ਪੰਜਾਬੀ ਸੂਫ਼ੀ ਕਾਵਿ ਦੇ ਇਤਿਹਾਸ ਵਿੱਚ ਖਵਾਜਾ ਗੁਲਾਮ ਫ਼ਰੀਦ ਨੇ ਸਭ ਤੋਂ ਵੱਧ ਕਲਾਮ ਰਚਿਆ ਹੈ। ਸਭ ਤੋਂ ਵੱਧ ਕਾਫ਼ੀਆਂ ਲਿਖੀਆਂ ਹਨ। ਸਭ ਤੋਂ ਚੰਗੇਰੇ ਇਸ ਵਿੱਚ ਰੰਗ ਭਰੇ ਹਨ। ਸਭ ਤੋਂ ਵੱਧ ਬਹਿਰ ਵਰਤੇ ਹਨ। ਅਲੰਕਾਰਾਂ, ਬਿਬਾਂ, ਚਿਨ੍ਹਾਂ ਦਾ ਕੋਈ ਅੰਤ ਨਹੀਂ। ਸਾਰੀਆਂ ਕਾਫ਼ੀਆਂ ਵਿੱਚ ਸੂਫ਼ੀ ਰੰਗ ਕਿਧਰੇ ਫਿੱਕਾ ਨਹੀਂ ਪੈਂਦਾ। ਬੌਲੀ ਪ੍ਰਖਤਾ ਤੇ ਰਚਨਹਾਰਾ ਉਤਮ ਫਨਕਾਰ ਹੈ।

ਗੁਲਾਮ ਫ਼ਰੀਦ ਨੇ ਸੋਹਣੀ ਮਹੀਂਵਾਲ, ਰੂਪ ਬਸੰਤ, ਗੋਪੀਚੰਦ, ਹਕੀਕਤ ਰਾਇ ਆਦਿ ਕਿੱਸਾ ਰਚਨਾਵਾਂ ਵੀ ਰਚੀਆਂ ਹਨ। ਪੰਤੂ ਇਕ ਸੂਫ਼ੀ ਕਵੀ ਵਜੋਂ ਹੀ ਉਸਨੂੰ ਪ੍ਰਸਿੱਧ ਪ੍ਰਾਪਤ ਹੁੰਦੀ ਹੈ। ਉਸਦੇ ਸੂਫ਼ੀ ਕਲਾਮ ਦੀ ਵੰਨਗੀ ਇਸ ਪ੍ਰਕਾਰ ਹੈ:-

ਇਸ਼ਕ ਤੈਂਡੇ ਦੀ ਨਹਿਰ ਵਰਗੇ,  
ਕਈ ਤਾਰੀਆਂ ਕਰਮਾ ਵਾਲੜੀਆਂ।  
ਕਈ ਕੋਝੀਆਂ ਲੰਘ ਪਾਰ ਹੋਈਆਂ,  
ਤੇ ਰੋਵਣ ਸ਼ਕਲਾਂ ਵਾਲੜੀਆਂ।

ਇਨ੍ਹਾਂ ਦੋ ਸੂਫ਼ੀ ਕਵੀਆਂ ਤੋਂ ਬਿਨਾਂ ਗੁਲਾਮ ਮੁਸਤਫ਼ਾ ਮਾਸੂਮ, ਗੁਲਾਮ ਹੁਸੈਨ ਕੈਲੀਆਂ ਵਾਲਾ, ਮੁੰਹਮਦ ਦੀਨ, ਮੁੰਹਮਦ ਅਸ਼ਰਫ ਆਦਿ ਸੂਫ਼ੀ ਕਵੀ ਇਸ ਕਾਲ ਦੇ ਗਿਣਨਯੋਗ ਨਾਂ ਹਨ।

#### (ਅ) ਇਸਲਾਮੀ ਕਾਵਿ-

ਇਸਲਾਮੀ ਕਾਵਿ ਅਧੀਨ ਰਚਨਾ ਕਰਨ ਵਾਲੇ ਕਵੀਆਂ ਨੂੰ **ਡਾ. ਜੀਤ ਸਿੰਘ ਸ਼ੀਤਲ** ਅਨੁਸਾਰ ਦੋ ਕਿਸਮਾ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੀ ਕਿਸਮ ਵਿੱਚ ਉਹ ਕਵੀ ਹਨ, ਜਿਹੜੇ ਮਲ ਰੂਪ ਵਿੱਚ ਕਿਸਾਕਾਰ ਜਾਂ ਵਾਰਕਾਰ ਹਨ ਤੇ ਪੰਚਪਰਾ ਵਜੋਂ ਉਨ੍ਹਾਂ ਨੇ ਇਸਲਾਮੀ-ਕਾਵਿ ਦੀ ਰਚਨਾ ਕੀਤੀ ਹੈ, ਜਿਵੇਂ ਅਹਿਮਦਯਾਰ (ਜੰਗਿ ਉਹਦੂ, ਜੰਗਿ ਬਦਰ, ਵਫ਼ਾਤਨਾਮਾ), ਕਾਦਰਯਾਰ (ਮਿਆਰਾਜਨਾਮਾ), ਮੌਲਵੀ ਰੱਸ਼ਨਦੀਨ (ਸਮਾਂ ਮੁੰਹਮਦੀ, ਸਿਰਾਜਿ ਮੁੰਹਮਦੀ), ਇਮਾਮ ਬਖਸ਼ (ਬਦੀ-ਉਲ-ਜਮਾਲ) ਆਦਿ। ਦੂਜੀ ਕਿਸਮ ਵਿੱਚ ਸਿਰਫ਼ ਇਸਲਾਮੀ ਕਾਵਿ ਲਿਖਣ ਵਾਲੇ ਕਵੀ ਹੀ ਰੱਖੇ ਜਾ ਸਕਦੇ ਹਨ, ਜਿਵੇਂ ਹਾਫ਼ਜ਼ ਪਸਰੀ, ਅਬਦੂਲ ਨਬੀ, ਮੌਲਵੀ ਮੁੰਹਮਦ ਮੁਸਲਿਮ, ਮੌਲਵੀ ਮੁੰਹਮਦ ਬਾਰਕ ਅੱਲੂਅ, ਨੂਰ ਮੁੰਹਮਦ ਨੂਰ ਆਦੀ। ਇਨ੍ਹਾਂ ਦੀ ਕਵਿਤਾ ਸਿਰਫ਼ ਤੁਕਬੰਦੀ ਰੂਪ ਵਿੱਚ ਹੈ। ਜਿਸਦਾ ਮੁੱਖ ਨਿਸ਼ਚਾ ਇਸਲਾਮੀ ਪ੍ਰਚਾਰ ਪ੍ਰਸਾਰ ਕਰਨਾ ਹੀ ਹੈ। ਮੌਲਵੀ ਨੂਰ ਮੁੰਹਮਦ ਦੀ ਰਚਨਾ ‘ਸਾਹਿਬਾਜ਼ਿ ਸ਼ਰੀਅਤ’ ਦੀ ਵੰਨਗੀ ਇਸ ਤਰ੍ਹਾਂ ਹੈ:-

ਤੂੰ ਰਖਵਾਲਾ ਫ਼ਜ਼ਲੋਂ ਉਸਦਾ, ਜੇ ਸਿਰ ਸਫਰ ਬਲਾਈ।  
ਕੁਝ ਥੋੜਾ ਪਲੇ ਰਾਹ ਅਵੱਲੇ, ਲੁਤਫ਼ੋਂ ਪਾਰ ਲੰਘਾਈ।  
ਬੇਪਰਵਾਹ ਤੂੰ ਐਬ ਲੁਕਾਵੀਂ, ਤੈਨੂੰ ਕੁਝ ਪਲੀਆਈਆਂ।  
ਤੂੰ ਏਸ ਨਿਮਾਨੇ ਤੇ ਕਰ ਰਹਿਮਤ, ਅਗਸ਼ ਤਖ਼ਤ ਦਿਆ ਸਾਈਆਂ।

#### (ਇ) ਹਿੰਦੂ ਕਾਵਿ-

ਇਸ ਕਾਲ ਵਿੱਚ ਹਿੰਦੂ ਕਾਵਿ ਪਰੰਪਰਾ ਅਧੀਨ ਸ਼੍ਰੀ ਰਾਮ ਅਤੇ ਸ਼੍ਰੀ ਕ੍ਰਿਸ਼ਣ ਜੀ ਨਾਲ ਸੰਬੰਧਿਤ ਰਚਨਾਵਾਂ ਹੀ ਮਿਲਦੀਆਂ ਹਨ। ਸ਼੍ਰੀ ਰਾਮ ਚੰਦਰ ਬਾਰੇ ‘ਬਿਸ਼ਨਪਦੇ ਰਾਮਾਇਣ ਦੇ’ ਰਚਨਾ ਮਿਲਦੀ ਹੈ। **ਡਾ. ਗਵਿੰਦਰ ਸਿੰਘ** ਅਨੁਸਾਰ ਭਾਸ਼ਾ ਸ਼ੈਲੀ ਦੇ ਆਧਾਰ ’ਤੇ ਇਹ ਉਨ੍ਹੀਵੀਂ ਸਦੀ ਦੇ ਪਹਿਲੇ ਅੱਧ ਦੀ ਰਚਨਾ ਹੈ ਅਤੇ ਇਸ ਦਾ ਕਵੀ ਕੋਈ ਤੁਲਸੀਦਾਸ ਹੈ। ਪਰ ਤੁਲਸੀਦਾਸ ‘ਰਾਮਚਰਿਤਮਾਨਸ’ ਦਾ ਕਵੀ ਗੋਸ਼ਾਅਮੀ ਤੁਲਸੀਦਾਸ ਨਹੀਂ, ਕੋਈ ਹੋਰ ਹੈ। ਪੰਜਾਬੀ ਮੁਹਾਵਰੇ ਅਤੇ ਗੀਤਾਂ-ਰਿਵਾਜਾਂ ਦੀ ਸਹੀ ਵਰਤੋਂ ਕਰਨ ਕਰ ਕੇ ਇਹ ਕਵੀ ਪੰਜਾਬ ਦਾ ਜੰਮਪਲ ਪ੍ਰਤੀਤ ਹੁੰਦਾ ਹੈ।

**ਕ੍ਰਿਸ਼ਣ-ਕਾਵਿ** ਅਧੀਨ ਸ਼੍ਰੀ ਕ੍ਰਿਸ਼ਣ ਦੇ ਚਰਿਤਰ ਸੰਬੰਧੀ ਬਾਰਾਮਾਹੇ, ਮਿਠੜੇ ਅਤੇ ਲੀਲਾ ਵਰਣਨ ਦੀਆਂ ਵੰਨਗੀਆਂ ਮਿਲਦੀਆਂ ਹਨ। ਕਵੀ ਦਸੌਂਦਾ ਰਾਮ, ਕਵੀ ਸਾਹਿਬ ਸਿੰਘ ‘ਮੁਗਿੰਦ’, ਕਵੀ ਰਲਿਆ ਰਾਮ ਤੇ ਦੇਵੀ ਦਾਸ, ਕਵੀ ਦਿਆਲ ਸਿੰਘ ਅਤੇ ਕਵੀ ਬਾਲਮੁਕੰਦ ਦੇ ਬਾਰਾਮਾਹੇ, ਕਵੀ ਰਾਮ ਸਿੰਘ ਦੇ ‘ਮਿਠੜੇ’ ਅਤੇ ਕਵੀ ਰਾਮਦਾਸ ਕ੍ਰਿਤ ‘ਮੁੰਦਰੀ ਲੀਲਾ’ ਕ੍ਰਿਸ਼ਣ ਕਾਵਿ ਅਧੀਨ ਰਚੀਆਂ ਪ੍ਰਮੁੱਖ ਰਚਨਾਵਾਂ ਹਨ।

#### (ਸ) ਸਿੱਖ ਕਾਵਿ-

ਇਸ ਕਾਲ ਵਿੱਚ ਪਿਛਲੀ ਸਦੀ ਵਿੱਚ ਗੁਰ-ਇਤਿਹਾਸਾਂ ਅਤੇ ਗੁਰ-ਬਿਲਾਸਾਂ ਦੀ ਪਰੰਪਰਾ ਹੀ ਜਾਰੀ ਰਹਿੰਦੀ ਹੈ। ਇਸ ਕਾਲ ਦੀਆਂ ਸਿੱਖ ਕਾਵਿ ਅਧੀਨ ਰਚੀਆਂ ਪ੍ਰਮੁੱਖ ਰਚਨਾਵਾਂ ਇਸ ਤਰ੍ਹਾਂ ਹਨ:-

1. ਗੁਰੂ ਪਦ ਪ੍ਰੇਮ ਪ੍ਰਕਾਸ਼ ਕਰਤਾ ਸੁਮੇਰ ਸਿੰਘ (1815 ਈ./ 1872 ਬਿ.)
2. ਗੁਰੂ ਨਾਨਕ ਪ੍ਰਕਾਸ਼ ਕਰਤਾ ਸੰਤੋਖ ਸਿੰਘ (1823 ਈ./ 1880 ਬਿ.)
3. ਸਿੰਘ ਸਾਗਰ ਕਰਤਾ ਵੀਰ ਸਿੰਘ ਬਲ (1827 ਈ./ 1884 ਬਿ.)
4. ਗੁਰ ਕੀਰਤ ਪ੍ਰਕਾਸ਼ ਕਰਤਾ ਵੀਰ ਸਿੰਘ ਬਲ (1834 ਈ./ 1891 ਬਿ.)
5. ਗੁਰ ਪ੍ਰਤਾਪ ਸੂਰਜ ਕਰਤਾ ਸੰਤੋਖ ਸਿੰਘ (1843 ਈ./ 1900 ਬਿ.)

ਇਨ੍ਹਾਂ ਰਚਨਾਵਾਂ ਦੀ ਬੋਲੀ ਬ੍ਰਾਨਸ਼ ਭਾਸ਼ਾ ਹੈ, ਪਰ ਕਿਤੇ-ਕਿਤੇ ਪੰਜਾਬੀ ਦਾ ਪ੍ਰਭਾਵ ਵੀ ਦਿਖਾਈ ਦਿੰਦਾ ਹੈ। ਛੰਦਾਬੰਦੀ ਪੱਖੋਂ ਇਹ ਰਚਨਾਵਾਂ ਸਫਲ ਹਨ।

ਇਸ ਤੋਂ ਬਿਨ੍ਹਾਂ **ਪਰਿਵਰਤਨ ਕਾਲ** (1850-1900 ਈ.) ਵਿੱਚ ਸਿੱਖ ਕਾਵਿ ਦੇ ਅੰਤਰ-ਗਤ ਗਿਆਨੀ ਦਿੱਤ ਸਿੰਘ ਵੱਲੋਂ ਲਿਖੇ ‘ਸ਼ਹੀਦੀ ਪ੍ਰਸੰਗ’ ਵਿਸ਼ੇਸ਼ ਸਥਾਨ ਰੱਖਦੇ ਹਨ।

## 4. ਵਾਰਤਕ ਸਾਹਿਤ

ਇਸ ਕਾਲ ਵਿੱਚ ਕੋਈ ਮਹੱਤਵਪੂਰਨ ਵਾਰਤਕ ਸਿਰਜਨ ਪ੍ਰਾਪਤ ਨਹੀਂ ਹੁੰਦੀ। ਪੰਡੂ ਜੋ ਵਾਰਤਕ ਵੰਨਗੀਆਂ ਇਸ ਕਾਲ ਵਿੱਚ ਰਚੀਆਂ ਗਈਆਂ। ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:-

#### (ਉ) ਸਾਖੀਆਂ-

ਸੰਨ 1823 ਈ. ਦੇ ਕਰੀਬ ਲਿਖੀ ਗਈ ‘ਮਾਲਵੇ ਦੇਸ਼ਾਟਨ ਦੀ ਸਾਖੀ ਪੋਥੀ’ ਇਸ ਕਾਲ ਵਿੱਚ ਵਿਸ਼ੇਸ਼ ਥਾਂ ਰੱਖਦੀ ਹੈ। ਇਸਦੇ ਲੇਖਕ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲਦੀ। ਪੰਡੂ **ਡਾ. ਹਰਨਾਨ ਸਿੰਘ** ਸ਼ਾਨ ਅਨੁਸਾਰ ਇਹ ਸਾਧੂ ਦਿਆਲ ਦਾਸ ਦੀ ਰਚਨਾ ਹੈ। ਭਾਈ ਵੀਰ ਸਿੰਘ ਨੇ ਇਸਨੂੰ ਪਹਿਲੀ ਵਾਰ ਸੰਪਾਦਿਤ ਕਰਕੇ ਸੰਨ 1950 ਈ. ਵਿੱਚ ‘ਖਾਲਸਾ ਸਮਾਚਾਰ’ ਵਿੱਚ ਪ੍ਰਕਾਸ਼ਿਤ ਕੀਤਾ। ਇਸ ਵਿੱਚ ਕੁੱਲ 118 ਸਾਖੀਆਂ ਹਨ, ਜਿਨ੍ਹਾਂ ਵਿੱਚੋਂ 38 ਸਾਖੀਆਂ ਗੁਰੂ ਤੇਗ ਬਹਾਦਰ ਸਾਹਿਬ ਅਤੇ ਬਾਕੀ ਸਾਖੀਆਂ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹਨ। ਇਸ ਵਿੱਚ ਗੁਰੂ ਸਾਹਿਬਾਨਾਂ ਦੀ ਮਾਲਵੇ ਖੇਤਰ ਨਾਲ ਸੰਬੰਧਿਤ ਯਾਤਰਾਵਾਂ ਦਾ ਵਰਣਨ ਕੀਤਾ ਗਿਆ ਹੈ। ਦੋਹਾਂ ਗੁਰੂ ਸਾਹਿਬਾਨਾਂ ਦੇ ਚਰਿਤਰ ਨੂੰ ਬੜੇ ਆਦਰ ਸਹਿਤ

ਉਘਾੜਿਆ ਗਿਆ ਹੈ। ਇਸ ਦੀ ਭਾਸ਼ਾ ਆਮ ਬੋਲਚਾਲ ਵਾਲੀ ਮਲਵਈ ਉਪਭਾਸ਼ਾ ਹੈ।

#### (ਅ) ਟੀਕੇ-

ਇਸ ਕਾਲ ਵਿੱਚ ਬਾਣੀ ਦੇ ਟੀਕੇ ਵੀ ਪ੍ਰਾਪਤ ਹੁੰਦੇ ਹਨ। ਪਹਿਲਾ ਮਹੱਤਵਪੂਰਨ ਟੀਕਾ ਅਨੰਦ ਸਾਹਿਬ ਦਾ ਹੈ, ਜੋ 1802 ਈ. (1859 ਬਿ.) ਵਿੱਚ ਸੁਆਮੀ ਆਨੰਦਘਣ ਦੁਆਰਾ ਕਾਸ਼ੀ ਵਿਖੇ ਲਿਖਿਆ ਗਿਆ ਸੀ। ਇਸ ਕਾਲ ਦਾ ਦੂਜਾ ਪ੍ਰਮੁੱਖ ਟੀਕਾ ਮਹਾਂਕਵੀ ਸੰਤੋਖ ਸਿੰਘ ਰਚਿਤ ਜਪੁਜੀ ਸਾਹਿਬ ਦਾ ਹੈ। ਜੋ ਉਸਨੇ 1829 ਈ. (1886 ਬਿ.) ਵਿੱਚ ਕੈਥਲ ਦੇ ਰਾਜਾ ਭਾਈ ਉਦੈ ਸਿੰਘ ਦੀ ਪ੍ਰੇਰਨਾ ਉੱਤੇ ਲਿਖਿਆ ਸੀ। ਜੋ 1795 ਈ. (1852 ਬਿ.) ਵਿੱਚ ਸੁਆਮੀ ਆਨੰਦਘਣ ਦੇ ਲਿਖੇ ਜਪੁਜੀ ਦੇ ਟੀਕੇ ਦੀਆਂ ਅਖੋਗ ਸਥਾਪਨਾਵਾਂ ਦੇ ਜੁਆਬ ਵਿੱਚ ਲਿਖਿਆ ਹੋਇਆ ਹੈ। ਇਸ ਲਈ ਇਸ ਟੀਕੇ ਦਾ ਨਾਂ ‘ਗਰਬ ਗੰਜਨੀ’ ਰਖਿਆ ਗਿਆ ਹੈ। ਇਸ ਰਾਹੀਂ ਸੁਆਮੀ ਆਨੰਦਘਣ ਦਾ ਅੰਹੰਕਾਰ ਤੋੜਿਆ ਗਿਆ ਹੈ। ਜਪੁਜੀ ਦੀਆਂ ਪਉੜੀਆਂ ਦੀ ਦਾਰਸ਼ਨਿਕ ਢੰਗ ਨਾਲ ਵਿਆਖਿਆ ਕੀਤੀ ਗਈ ਹੈ। ਇਸ ਵਿੱਚ ਟੀਕਾ ਵਾਰਤਿਕ ਵਿੱਚ ਅਤੇ ਅਲੰਕਾਰ ਲੱਛਣਾਂ ਦੀ ਪੜਚੋਲ ਕਵਿਤਾ ਵਿੱਚ ਕੀਤੀ ਗਈ ਹੈ।

ਇਸ ਤੋਂ ਬਿਨਾਂ ਇਸ ਕਾਲ ਵਿੱਚ ਸੁਖਮਨੀ ਅਤੇ ਸਹਿਸਕਿਤੀ ਬਾਣੀ ਦੇ ਟੀਕੇ ਵੀ ਰਚੇ ਗਏ ਹੋਣ ਦਾ ਅਨੁਮਾਨ ਲਾਇਆ ਜਾਂਦਾ ਹੈ, ਜੋ ਪ੍ਰਕਾਸ਼ਿਤ ਨਹੀਂ ਹੋਏ। ਇਸ ਕਾਲ ਦੇ ਟੀਕਿਆਂ ਵਿੱਚ ਬ੍ਰਾਨਸ਼ਾ ਦੇ ਪ੍ਰਭਾਵ ਵਾਲੀ ਪੰਜਾਬੀ ਵਰਤੀ ਗਈ ਹੈ।

#### (ਈ) ਅਨੁਵਾਦ-

ਇਸ ਕਾਲ ਵਿੱਚ ਪ੍ਰਾਪਤ ਅਨੁਵਾਦਾਂ ਦਾ ਵੇਰਵਾ ਇਸ ਤਰ੍ਹਾਂ ਹੈ-

#### 1. ਸੁਮਤਿ ਪ੍ਰਕਾਸ਼-

ਇਹ ਰਚਨਾ ਅਬਲ ਫਜ਼ਲ ਦੇ ‘ਅਕਬਰਨਾਮਾ’ ਦਾ ਪੰਜਾਬੀ ਅਨੁਵਾਦ ਹੈ। ਜਿਸਨੂੰ 1823 ਈ. (1880 ਬਿ.) ਵਿੱਚ ਕਵੀ ਰਾਮ ਨੇ ਅਨੁਵਾਦ ਕੀਤਾ। ਕਪੂਰਥਲਾ ਦੇ ਮਹਾਰਾਜਾ ਫਤਹਿ ਸਿੰਘ ਦੀ ਪ੍ਰੇਰਨਾ ਨਾਲ ਇਹ ਅਨੁਵਾਦ ਕਾਰਜ ਕੀਤਾ ਗਿਆ। ਇਹ ਰਚਨਾ 600 ਤੋਂ ਵੱਧ ਪੰਨਿਆਂ ਦੀ ਹੈ, ਜੋ ਅਣਪ੍ਰਕਾਸ਼ਿਤ ਹੀ ਹੈ। ਪੰਜਾਬੀ ਉੱਪਰ ਡਾਰਸੀ ਤੇ ਬੰਜ ਭਾਸ਼ਾ ਦਾ ਪ੍ਰਭਾਵ ਸਪੱਸ਼ਟ ਦਿਖਦਾ ਹੈ। ਵਾਰਤਕ ਕਾਵਿਕ ਸਰੂਪ ਵਾਲੀ ਹੈ ਤੇ ਰਚਨਾ ਨੂੰ ਤਿੰਨ ਖੰਡਾਂ ਵਿੱਚ ਵਿਭਾਜਿਤ ਕੀਤਾ ਹੋਇਆ ਹੈ। ਵਾਧੂ ਵਿਸਤਾਰ ਵਾਲੇ ਪ੍ਰਸੰਗਾਂ ਨੂੰ ਛੱਡਿਆ ਗਿਆ ਹੈ।

#### 2. ਸੁਨੀਤਿ ਪ੍ਰਕਾਸ਼-

ਇਹ ਅਨੁਵਾਦ ਇਸ ਕਾਲ ਦਾ ਦੂਜਾ ਪ੍ਰਮੁੱਖ ਅਨੁਵਾਦ ਰੂਪ ਹੈ। ਇਸ ਵਿੱਚ ਡਾਰਸੀ ਦੀ ਪ੍ਰਸਿੱਧ ਰਚਨਾ ‘ਇਖਲਾਕਿ ਮੋਹਸਨੀਨ’ ਦਾ ਪੰਜਾਬੀ ਉਲੱਥਾ ਹੈ। ਇਸ ਦੇ ਅਨੁਵਾਦਕ ਸੰਬੰਧੀ ਕੋਈ ਜਾਣਕਾਰੀ ਪ੍ਰਾਪਤ ਨਹੀਂ। ਪਰੰਤੂ ਅਨੁਵਾਦਕ ਪੰਜਾਬੀ ਤੇ ਡਾਰਸੀ ਦਾ ਚੰਗਾ ਵਿਦਵਾਨ ਮਾਲੂਮ ਹੁੰਦਾ ਹੈ। ਉਸਦਾ ਇਹ ਅਨੁਵਾਦ 1820 ਈ. (1877 ਬਿ.) ਵਿੱਚ ਸੰਪੂਰਨ ਹੋਇਆ। 150 ਪੰਨਿਆਂ ਦੀ ਇਹ ਰਚਨਾ ਅਣਪ੍ਰਕਾਸ਼ਿਤ ਹੈ। ਇਸ ਦੇ ਕੁੱਲ 40 ਅਧਿਆਇ ਹਨ। ਬੜੀ ਸਰਲ ਅਤੇ ਸਪੱਸ਼ਟ ਪੰਜਾਬੀ ਦੀ ਵਰਤੋਂ ਹੈ। ਵਾਕ ਨਿੱਕੇ ਤੇ ਇਕਹਿਰੇ ਹਨ। ਮੂਲ ਰਚਨਾ ਦੀ ਬਿਰਤੀ ਅਨੁਸਾਰ ਇਸ ਵਿੱਚ ਵੀ ਬਾਦਸ਼ਾਹ ਨੂੰ ਨੈਤਿਕਤਾ ਸੰਬੰਧੀ ਸਿਧਾਂਤ ਸਮਝਾਉਣ ਲਈ ਇਸਲਾਮਿਕ ਮਿਥਿਹਾਸ ਤੇ ਨੈਤਿਕ ਕਦਰਾਂ-ਕੀਮਤਾਂ ਦੀ ਮਦਦ ਲਈ ਗਈ ਹੈ।

#### 3. ਭਗਵਤ ਗੀਤਾ-

ਇਹ ਇਸ ਕਾਲ ਦਾ ਤੀਜਾ ਅਨੁਵਾਦ ਹੈ। ਇਸਨੂੰ ਸੰਸਕ੍ਰਿਤ ਤੋਂ ਡਾਰਸੀ ਵਿੱਚ ਪਹਿਲਾਂ ਹੋਏ ਅਨੁਵਾਦ ਤੋਂ ਹੀ ਪੰਜਾਬੀ ਵਿੱਚ ਉਲਥਾਇਆ ਗਿਆ ਹੈ। ਸਿਆਲਕੋਟ ਦੇ ਵਸਨੀਕ ਫਕੀਰ ਨੂਰ ਸ਼ਾਹ ਨੇ ਇਹ ਅਨੁਵਾਦ ਜਰਨੈਲ ਮਹਿਤਾਬ ਸਿੰਘ ਦੇ ਕਹੇ ਅਨੁਸਾਰ ਕੀਤਾ। 1830-35 ਈ. ਇਸਦਾ ਰਚਨਾਕਾਲ ਮੰਨਿਆ ਜਾਂਦਾ ਹੈ। ਇਹ ਰਚਨਾ ਵੀ ਅਣਪ੍ਰਕਾਸ਼ਿਤ ਹੈ। ਪੰਜਾਬੀ ਉੱਪਰ ਡਾਰਸੀ, ਉਰਦੂ ਤੇ ਖੜੀ ਬੋਲੀ ਦਾ ਪ੍ਰਭਾਵ ਹੈ। ਵਿਆਕਰਨ ਉੱਪਰ ਵੀ ਉਰਦੂ ਦਾ ਪ੍ਰਭਾਵ ਦ੍ਰਿਸ਼ਟੀਗੇਤਰ ਹੁੰਦਾ ਹੈ।

#### 4. ਜਫਰਨਾਮਾ-

ਇਹ ਇਸ ਕਾਲ ਦਾ ਚੌਬਾ ਗਿਣਨਯੋਗ ਅਨੁਵਾਦ ਹੈ। ‘ਜਫਰਨਾਮਾ’ ਦਾ ਫਾਰਸੀ ਤੋਂ ਪੰਜਾਬੀ ਵਿੱਚ ਉਲਥਾ ਕੀਤਾ ਗਿਆ ਹੈ। ਇਸਦੇ ਅਨੁਵਾਦਕ ਪੰਜਾਬ ਸਿੰਘ ਬਹਿਲੋ ਹਨ। ਆਰੰਭ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਕੀਤੀ ਗਈ ਹੈ ਤੇ ਬਾਅਦ ਵਿੱਚ ਹਕਾਇਤ ਵਾਰ ਅਨੁਵਾਦ ਕੀਤਾ ਗਿਆ ਹੈ। ਫਾਰਸੀ ਦਾ ਪਾਠ ਦੇ ਕੇ ਬਾਅਦ ਵਿੱਚ ਪੰਜਾਬੀ ਰੂਪਾਂਤਰਨ ਲਿਖਿਆ ਗਿਆ ਹੈ। ਬੋਲੀ ਸਰਲ ਪੰਜਾਬੀ ਹੈ, ਜਿਸ ਉੱਤੇ ਮਲਵਈ ਉਪ-ਭਾਸ਼ਾ ਦਾ ਅਸਰ ਹੈ।

#### 5. ਆਇਨੇ ਅਕਬਰੀ-

ਇਸ ਦਾ ਅਨੁਵਾਦ 1828 ਈ. (1885 ਬਿ.) ਵਿੱਚ ਭਾਈ ਮਹਿਤਾਬ ਸਿੰਘ ਸ਼ੇਰਵਾਲਾ ਨੇ ਕੀਤਾ। ਕਈ ਵਿਦਵਾਨ ਇਸਦਾ ਅਨੁਵਾਦਕ ਕਿਸੇ ਅਗਿਆਤ ਲੇਖਕ ਨੂੰ ਮੰਨਦੇ ਹਨ ਤੇ ਭਾਈ ਮਹਿਤਾਬ ਸਿੰਘ ਨੂੰ ਸਿਰਫ਼ ਇਸ ਪੋਥੀ ਦਾ ਉਤਾਰਾ ਕਰਨ ਵਾਲਾ ਹੀ ਮੰਨਦੇ ਹਨ। ਇਹ ਰਚਨਾ ਵੀ ਅਜੇ ਤਕ ਪ੍ਰਕਾਸ਼ਿਤ ਨਹੀਂ। ‘ਆਇਨੇ ਅਕਬਰੀ’ ਅਥਵਾ ਛਜ਼ਲ ਦੀ ਰਚਨਾ ‘ਅਕਬਰਨਾਮਾ’ ਦਾ ਤੀਜਾ ਖੰਡ ਹੀ ਹੈ। ਇਸ ਵਿੱਚ ਅਕਬਰ ਬਾਦਸ਼ਾਹ ਦੇ ਪ੍ਰਬੰਧਕੀ ਢਾਂਚੇ ਬਾਰੇ ਹੀ ਵਰਣਨ ਕੀਤਾ ਹੋਇਆ ਮਿਲਦਾ ਹੈ।

ਇਸ ਕਾਲ ਵਿੱਚ ਫਾਰਸੀ ਦੇ ਨਾਲ-ਨਾਲ ਸੰਸਕ੍ਰਿਤ ਪੁਸਤਕਾਂ ਦੇ ਵੀ ਪੰਜਾਬੀ ਵਿੱਚ ਅਨੁਵਾਦ ਹੋਏ ਮਿਲਦੇ ਹਨ। ਕਿਸੋਰਦਾਸ ਨੇ ‘ਭਗਵਤ ਗੀਤਾ’ ਤੇ ਉਸਦਾ ਮਹਾਤਮ, ਭਾਈ ਪਰਤਾਪ ਸਿੰਘ ਨੇ ‘ਰਾਧਾ ਗੋਬਿੰਦ ਸੰਮਤੀ’ ਅਤੇ ਇੱਕ ਅਗਿਆਤ ਲੇਖਕ ਦੁਆਰਾ ‘ਵਿਸ਼ਣੁ ਪੁਰਾਣ’ ਦੇ ਪੰਜਾਬੀ ਵਿੱਚ ਹੋਏ ਅਨੁਵਾਦ ਵੀ ਪ੍ਰਾਪਤ ਹੁੰਦੇ ਹਨ। ਇਸਦੇ ਨਾਲ ਹੀ ਅੰਗਰੇਜ਼ੀ ਤੋਂ ਵੀ ਅਨੁਵਾਦ ਕਰਨ ਦੀ ਪੰਚਾਂਧਾ ਆਰੰਭ ਹੁੰਦੀ ਹੈ। ਵਿਲੀਅਮ ਕੇਰੀ ਦੁਆਰਾ ‘ਨਵੇਂ ਨੇਮ’ (ਨਿਊ ਟੈਸਟਾਮੈਂਟ) ਦਾ ਪੰਜਾਬੀ ਅਨੁਵਾਦ ‘ਪਰਮੇਸ਼ਰੁ ਦੇ ਬੁੱਭ ਬਚਨ’ ਨਾਂ ਹੇਠ ਛੱਪ ਕੇ 1811 ਈ. ਵਿੱਚ ਸਾਹਮਣੇ ਆਉਂਦਾ ਹੈ ਤੇ ਇਸਦੇ ਨਾਲ ਹੀ ਇਸ ਕਾਲ ਵਿੱਚ ਈਸਾਈ ਮਿਸ਼ਨਰੀਆਂ ਦੁਆਰਾ ਪੰਜਾਬੀ ਵਿਆਕਰਨ ਅਤੇ ਕੋਸ਼ਾਂ ਨੂੰ ਤਿਆਰ ਕਰਵਾਉਣਾ ਸ਼ੁਰੂ ਕੀਤਾ ਜਾਂਦਾ ਹੈ ਅਤੇ ਗੁਰਮੁਖੀ ਟਾਈਪ ਤਿਆਰ ਕਰ ਕੇ ਪੰਜਾਬੀ ਪੁਸਤਕਾਂ ਦੀ ਛਪਾਈ ਵੀ ਆਰੰਭ ਕਰਵਾਈ ਜਾਂਦੀ ਹੈ। ਵਿਲੀਅਮ ਕੇਰੀ ਨੇ 1812 ਈ. ਪੰਜਾਬੀ ਦਾ ਪਹਿਲਾ ਵਿਆਕਰਨ ਤਿਆਰ ਕੀਤਾ। ਇਸਦੇ 99 ਪੰਨੇ ਸੀ। ਵਿਆਕਰਨ ਅੰਗਰੇਜ਼ੀ ਵਿੱਚ ਲਿਖਿਆ ਸੀ ਅਤੇ ਉਦਾਹਰਨ ਪੰਜਾਬੀ (ਗੁਰਮੁਖੀ ਲਿਪੀ) ਵਿੱਚ ਸਨ। 1837 ਈ. ਨੂੰ ਪੰਜਾਬ ਵਿੱਚ ਪਹਿਲੀ ਵਾਰ ਈਸਾਈ ਮਿਸ਼ਨ ਦੀ ਸਥਾਪਨਾ ਲੁਧਿਆਣੇ ਵਿਖੇ ਹੋਈ। ਲੁਧਿਆਣਾ ਮਿਸ਼ਨ ਵੱਲੋਂ 1836 ਈ. ਤੋਂ ਲੈ ਕੇ 1849 ਈ. ਤੱਕ ਦੋ ਦਰਜਨ ਦੇ ਕਰੀਬ ਪੁਸਤਕਾਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਟੈਕਟ ਛਾਪੇ ਗਏ। 1851 ਈ. ਵਿੱਚ ਲੁਧਿਆਣਾ ਮਿਸ਼ਨ ਪ੍ਰੈਸ ਵੱਲੋਂ ਸਭ ਤੋਂ ਵੱਡੀ ਉਪਲਬਧੀ, ਜੋਹਨ ਨਿਊਟਨ ਦੀ ਪੁਸਤਕ ‘ਏ ਗ੍ਰਾਮਰ ਆਫ਼ ਦੀ ਪੰਜਾਬੀ ਲੈਂਗੂਏਜ਼’ ਛਾਪੀ ਗਈ। ਜਿਸਦੇ 1893 ਈ. ਤੱਕ ਤਿੰਨ ਸੰਸਕਰਨ ਛੱਪ ਚੁੱਕੇ ਸਨ। 1898 ਈ. ਵਿੱਚ ਜੋਹਨ ਨਿਊਟਨ ਦੇ ਪੁੱਤਰ ਈ. ਪੀ. ਨਿਊਟਨ ਨੇ ਇਸ ਗ੍ਰਾਮਰ ਨੂੰ ਸੋਧ ਕੇ ’ਤੇ ਕੁਝ ਵਧਾ ਕੇ ‘ਪੰਜਾਬੀ ਗ੍ਰਾਮਰ ਵਿਦ ਐਕਸਰਸਾਈਜ਼ ਐਂਡ ਵੁਕੈਬੁਲਗੀ’ ਨਾਂ ਹੇਠ ਇਸਦਾ ਨਵਾਂ ਸੰਸਕਰਨ ਛਾਪਿਆ। ਪੰਜਾਬੀ ਕੋਸ਼ਕਾਰੀ ਦੇ ਖੇਤਰ ਵਿੱਚ ਸਭ ਤੋਂ ਪਹਿਲਾ ਕੋਸ਼ 1854 ਈ. ਵਿੱਚ ਪ੍ਰਕਾਸ਼ਿਤ ਹੋਇਆ। ਇਸ ਵਿੱਚ ਸ਼ਬਦਾਂ ਦੀ ਗਿਣਤੀ 28000 ਦੇ ਕਰੀਬ ਸੀ। ਇਨ੍ਹਾਂ ਸ਼ਬਦਾਂ ਦੀ ਤਰਤੀਬ ਗੁਰਮੁਖੀ ਲਿਪੀ ਅਨੁਸਾਰ ਸੀ। 1898 ਈ. ਵਿੱਚ ਵਿਲਸਨ ਵੱਲੋਂ ਛਾਪੇ ਗਏ ‘ਗ੍ਰਾਮਰ ਐਂਡ ਡਿਕਸ਼ਨਰੀ ਐਂਡ ਵੈਸਟਰਨ ਪੰਜਾਬੀ’ ਕੋਸ਼ ਵਿੱਚ ਪੰਜਾਬੀ ਲੋਕਗੀਤ ਤੇ ਮੁਹਾਵਰੇ ਵੀ ਸੰਗ੍ਰਹਿਤ ਕੀਤੇ ਗਏ। ਇਸ ਤਰ੍ਹਾਂ ਈਸਾਈ ਮਿਸ਼ਨਰੀਆਂ ਨੇ ਅੰਗਰੇਜ਼ੀ ਰਾਜ ਪ੍ਰਬੰਧ ਤੇ ਈਸਾਈਅਤ ਦੇ ਪ੍ਰਚਾਰ ਹਿੱਤ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਜਾਣਨ, ਸਮਝਣ ਅਤੇ ਉਪਯੋਗ ਕਰਨ ਲਈ ਜੋ ਰਚਨਾਵਾਂ ਕੀਤੀਆਂ ਤੇ ਕਰਵਾਈਆਂ ਉਨ੍ਹਾਂ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਲਈ ਪਰੋਖ ਜਾਂ ਅਪਰੋਖ ਰੂਪ ਵਿੱਚ ਅਹਿਮ ਯੋਗਦਾਨ ਵੀ ਪਾਇਆ।

#### ਪਰਿਵਰਤਨ ਕਾਲ (1850-1900 ਈ.) ਦਾ ਵਾਰਤਕ ਸਾਹਿਤ-

ਇਸ ਕਾਲ ਦਾ ਰਾਜ ਪ੍ਰਬੰਧ ਅੰਗਰੇਜ਼ੀ ਸ਼ਾਸਨ ਦੇ ਅਧੀਨ ਸੀ। ਈਸ਼ਾਈ ਮਿਸ਼ਨਰੀਆਂ ਧਰਮ ਪ੍ਰਚਾਰ ਲਈ ਵਾਰਤਿਕ ਨੂੰ ਆਧਾਰ ਬਣਾ ਰਹੀਆਂ ਸਨ। ਉਸਦੇ ਵਿਰੋਧ ਵਜੋਂ ਉਪਜੀ ਸਿੱਖ ਸਭਾ ਲਹਿਰ ਵੀ ਵਾਰਤਕ ਨੂੰ ਹੀ ਅਪਨਾਉਂਦੀ ਹੈ। ਇਸ ਕਾਲ ਦੇ ਕੁਝ ਵਾਰਤਿਕਕਾਰ ਈਸ਼ਾਈ ਮਿਸ਼ਨਰੀਆਂ ਦੇ ਪ੍ਰਭਾਵ ਅਧੀਨ ਕੁਝ ਸਿੱਖ ਸਭਾ ਲਹਿਰ ਅਤੇ ਕੁਝ ਇੱਕ ਸੁਤੰਤਰ ਰੂਪ ਵਿੱਚ ਵੀ ਵਾਰਤਿਕ ਰਚਨਾ ਕਰ ਰਹੇ ਸਨ। ਇਸ ਕਾਲ ਦੇ ਵਾਰਤਿਕਕਾਰਾਂ ਦਾ ਵੇਰਵਾ ਇਸ ਤਰ੍ਹਾਂ ਹੈ:-

### (ਉ) ਪੰ. ਸ਼ਰਧਾ ਰਾਮ ਫਲੌਰੀ (1837-1881 ਈ.)-

ਪੰ. ਸ਼ਰਧਾ ਰਾਮ ਫਲੌਰੀ ਦਾ ਰਹਿਣ ਵਾਲਾ ਸੀ। ਸੰਸਕ੍ਰਿਤ, ਹਿੰਦੀ, ਉਰਦੂ ਅਤੇ ਪੰਜਾਬੀ ਦਾ ਲੇਖਕ, ਅਨੁਵਾਦਕ ਅਤੇ ਕਥਾਕਾਰ ਸੀ। ਹਿੰਦੂ ਧਰਮ ਦੇ ਸਨਾਤਨੀ ਰੂਪ ਦੀ ਸਥਾਪਨਾ ਕਰਨਾ ਉਸਦਾ ਮੁੱਖ ਮੰਤਵ ਸੀ। ਇਸ ਲਈ ਉਹ ਸੁਆਮੀ ਦਯਾਨੰਦ ਨਾਲ ਵੀ ਭੇਟਾ ਕਰ ਚੁੱਕਾ ਸੀ। ਹਿੰਦੂ ਧਰਮ ਦੇ ਪ੍ਰਚਾਰ ਹਿੱਤ ਉਹ ਕਈ ਵਾਰ ਦੂਜੇ ਧਰਮਾਂ ਪ੍ਰਤੀ ਕਠੋਰ ਸ਼ਬਦਾਂ ਦਾ ਵੀ ਪ੍ਰਯੋਗ ਕਰ ਜਾਂਦਾ ਸੀ। ਉਹ ਈਸ਼ਾਈ ਮਿਸ਼ਨਰੀਆਂ ਦੀ ਸਰਪ੍ਰਸਤੀ ਹੇਠ ਕਈ ਪੁਸਤਕਾਂ ਅਨੁਵਾਦਿਤ ਤੇ ਮੈਲਿਕ ਰੂਪ ਵਿੱਚ ਤਿਆਰ ਕਰ ਚੁੱਕਾ ਸੀ। ਪੰਜਾਬੀ ਵਾਰਤਕ ਵਿੱਚ ਉਸਦੀਆਂ ਦੋ ਪੁਸਤਕਾਂ ਵਿਸ਼ੇਸ਼ ਰੂਪ ਵਿੱਚ ਪ੍ਰਸਿੱਧ ਹਨ।

1. ਸਿੱਖਾਂ ਦੇ ਰਾਜ ਦੀ ਵਿਖਿਆ (1866 ਈ.)

2. ਪੰਜਾਬੀ ਬਾਤਚੀਤ (1875 ਈ.)

ਪਹਿਲੀ 'ਸਿੱਖਾਂ ਦੇ ਰਾਜ ਦੀ ਵਿਖਿਆ' ਪੁਸਤਕ ਲਿਖਣ ਦੀ ਪ੍ਰੇਰਨਾ ਉਸ ਵਕਤ ਦੇ ਲੈਡ. ਗਵਰਨਰ ਮਿ. ਮੈਕਲੋਡ ਨੇ ਦਿੱਤੀ। ਇਸਦੇ ਲਿਖਣ ਦਾ ਮੁੱਖ ਮਕਸਦ ਅੰਗਰੇਜ਼ ਹਾਕਮਾਂ ਅਤੇ ਈਸ਼ਾਈ ਪਾਦਰੀਆਂ ਨੂੰ ਸਿੱਖ ਇਤਿਹਾਸ ਧਰਮ ਅਤੇ ਰਹੂ-ਰੀਤ ਬਾਰੇ ਜਾਣਕਾਰੀ ਉਪਲਬਧ ਕਰਾਉਣਾ ਸੀ। ਇਸ ਵਿੱਚ ਲੇਖਕ ਨੇ ਕਥਾਕਾਰਾਂ ਵਾਲੀ ਸੈਲੀ ਵਰਤੀ ਹੈ। ਲੇਖਕ ਨੇ ਗੁਰੂ ਸਹਿਬਾਨਾਂ ਤੇ ਸਿੱਖ ਸ਼ਕਸਪੀਅਤਾਂ ਪ੍ਰਤੀ ਕੋਈ ਆਦਰਸ਼ਕ ਨਜ਼ਰੀਆਂ ਨਹੀਂ ਅਪਣਾਇਆ ਅਤੇ ਨਾ ਹੀ ਢੁੱਕਵੀਂ ਭਾਸ਼ਾ ਵਰਤੀ ਹੈ। ਇਤਿਹਾਸਕ ਤੱਥਾਂ ਨੂੰ ਤੱਤ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਜੋ ਉਸਦੀ ਕੱਟੜਤਾ ਭਰਪੂਰ ਤੇ ਸਿੱਖ ਧਰਮ ਪ੍ਰਤੀ ਸੰਕੀਰਨ ਸੋਚ ਬਾਰੇ ਜਾਣੂ ਕਰਾਉਂਦਾ ਹੈ। ਪਰੰਤੂ ਫਿਰ ਵੀਂ ਉਸਦੀ ਵਾਰਤਿਕ ਪੰਜਾਬੀ ਸਭਿਆਚਾਰ ਦੇ ਅਨੇਕ ਪੱਖਾਂ ਦੀ ਪੇਸ਼ਕਾਰੀ ਕਰਦੀ ਹੋਈ ਗਿਆਨ ਵਿੱਚ ਵਾਧਾ ਕਰਦੀ ਹੈ।

ਦੂਜੀ ਪੁਸਤਕ 'ਪੰਜਾਬੀ ਬਾਤ-ਚੀਤ' ਦਾ ਮਨੋਰਥ ਅੰਗ੍ਰੇਜ਼ਾਂ ਨੂੰ ਪੰਜਾਬੀ ਭਾਸ਼ਾ ਤੋਂ ਜਾਣੂ ਕਰਾਉਣਾ ਸੀ। ਇਸ ਪੁਸਤਕ ਨੂੰ ਪੜ੍ਹਣ ਨਾਲ ਬੋਲਣ ਦਾ ਢੰਗ ਸਿੱਖਿਆ ਜਾ ਸਕਦਾ ਹੈ। ਇਸਦੇ ਤਿੰਨ ਭਾਗ ਹਨ। ਪਹਿਲੇ ਭਾਗ ਵਿੱਚ ਮਾਝੇ ਅਤੇ ਦੂਜੇ ਭਾਗ ਵਿੱਚ ਦੁਆਬੇ ਦੇ ਲੋਕਾਂ ਦੇ ਕੰਮਾਂ-ਕਾਰਾਂ, ਰਹਿਣ-ਸਹਿਣ ਅਤੇ ਨਿੱਤ ਦੇ ਜੀਵਨ ਦਾ ਵਰਣਨ ਹੈ। ਤੀਜੇ ਭਾਗ ਵਿੱਚ ਦੁਆਬੇ ਦੇ ਮੁਸਲਮਾਨਾਂ, ਕਾਂਗੜੇ ਦੇ ਪਹਾੜੀ ਲੋਕਾਂ ਅਤੇ ਮਾਲਵੇ ਦੇ ਜੱਟਾਂ ਦੀ ਬੋਲੀ, ਰਸਮਾਂ-ਰਿਵਾਜਾਂ ਦਾ ਵਰਣਨ ਕੀਤਾ ਹੋਇਆ ਹੈ। ਇਹ ਪੁਸਤਕ ਪੰਜਾਬੀ ਬੋਲਚਾਲ ਤੇ ਪੰਜਾਬੀ ਸਭਿਆਚਾਰ ਦੀ ਤਸਵੀਰ ਉਘਾੜਦੀ ਹੈ। ਪੰਜਾਬ ਦੇ ਹਰ ਜਾਤ ਦੇ ਲੋਕਾਂ ਦੇ ਰਹਿਣ-ਸਹਿਣ ਮੇਲਿਆਂ, ਤਿਉਹਾਰ ਆਦਿ ਦਾ ਵਰਣਨ ਹੈ। ਇਹ ਪੁਸਤਕ ਆਧੁਨਿਕ ਪੰਜਾਬੀ ਵਾਰਤਕ ਦੀ ਨੀਂਹ ਉਸਾਰਦੀ ਪ੍ਰਤੀਤ ਹੁੰਦੀ ਹੈ।

ਸ਼ਰਧਾ ਰਾਮ ਫਲੌਰੀ ਠੰਠ ਤੇ ਮੁਹਾਵਰੇਦਾਰ ਪੰਜਾਬੀ ਦੀ ਵਾਰਤਿਕ ਰਚਦਾ ਹੈ। ਵਿਆਕਰਨ ਨੇਮਾਂ, ਵਾਕ-ਬਣਤਰ, ਪੈਰਾਂ ਵੰਡ, ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਆਦਿ ਢੁੱਕਵੀਂ ਹੈ। ਪੰਜਾਬੀ ਵਾਰਤਕ ਦੇ ਇਤਿਹਾਸ ਵਿੱਚ ਉਸਦਾ ਕਾਫ਼ੀ ਮਹੱਤਵ ਹੈ।

### (ਅ) ਲਾਲਾ ਬਿਹਾਰੀ ਲਾਲ ਪੁਰੀ (1830-1886 ਈ.)-

ਬਿਹਾਰੀ ਲਾਲ ਪੁਰੀ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਿਹਿਰਾਮਪੁਰ ਵਿੱਚ ਹੋਇਆ। ਉਹ ਪੰਜਾਬੀ ਦੇ ਨਾਲ-ਨਾਲ ਸੰਸਕ੍ਰਿਤ, ਉਰਦੂ, ਫਾਰਸੀ, ਹਿੰਦੀ ਅਤੇ ਅੰਗ੍ਰੇਜ਼ੀ ਦਾ ਵੀ ਚੰਗਾ ਵਿਦਵਾਨ ਸੀ। ਪੰਜਾਬੀਆਂ ਦੀ ਸਰਬ ਪੱਖਾਂ ਉਨ੍ਹਾਂ ਦਾ ਉਹ ਮੁੱਦਈ ਸੀ। ਉਸਨੇ 'ਪੰਜਾਬੀ ਪਰਚਾਰਨੀ ਸਭਾ' ਅਤੇ 'ਸੱਤ ਸਭਾ' ਦੁਆਰਾ ਪੰਜਾਬੀ ਵਿੱਦਿਆ ਦੇ ਪ੍ਰਚਾਰ-ਪ੍ਰਸਾਰ ਲਈ ਬਹੁਤ ਜਤਨ ਕੀਤੇ। ਪੰਜਾਬੀ ਦੇ ਵਿਕਾਸ

ਲਈ ਉਸ ਦੀਆਂ ਢਾਈ ਦਰਜਨ ਦੇ ਕਰੀਬ ਪੁਸਤਕਾਂ ਲਿਖੀਆਂ ਹੋਈਆਂ ਪ੍ਰਾਪਤ ਹੁੰਦੀਆਂ ਹਨ। ਜੋ ਜ਼ਿਆਦਾਤਰ ਵਿੱਦਿਅਕ ਪ੍ਰਣਾਲੀ ਨਾਲ ਅਤੇ ਕੁਝ ਇੱਕ ਦਾਰਸ਼ਨਿਕ ਵਿੱਦਿਆ ਨਾਲ ਸੰਬੰਧਿਤ ਹਨ। ਪੰਜਾਬੀ ਵਾਰਤਕ ਨੂੰ ਵਿਗਿਆਨਕ ਰੂਪ ਪ੍ਰਦਾਨ ਕਰਨ ਵਿੱਚ ਉਹ ਮੁੱਢਲੇ ਵਾਰਤਿਕਕਾਰ ਹਨ। ਸਹੀ ਪੈਰਾ-ਵੰਡ, ਵਿਸ਼ਵਾਸ ਚਿੰਨ੍ਹਾਂ ਦੀ ਵਰਤੋਂ, ਸਰਲ ਅਤੇ ਸਾਦਾ ਬਿਆਨ ਢੰਗ ਆਦਿ ਉਨ੍ਹਾਂ ਦੀ ਵਾਰਤਕ ਰਚਨਾਂ ਦੀਆਂ ਖੂਬੀਆਂ ਹਨ।

#### (੯) ਪ੍ਰੋ. ਗੁਰਮੁਖ ਸਿੰਘ (1849-1898 ਈ.)

ਪ੍ਰੋ. ਗੁਰਮੁਖ ਸਿੰਘ ਦਾ ਜਨਮ ਸੰਨ 1849 ਈ. ਨੂੰ ਭਾਈ ਬਸਾਵਾ ਸਿੰਘ ਦੇ ਘਰ ਕਪੂਰਥਲੇ ਵਿੱਚ ਹੋਇਆ। ਕਪੂਰਥਲੇ ਦੇ ਰਾਜ ਪਰਿਵਾਰ ਦੀ ਉਨ੍ਹਾਂ ਨੂੰ ਸਰਪ੍ਰਸਤੀ ਹਾਸਿਲ ਸੀ। ਗੌਰਮਿਟ ਕਾਲਜ, ਲਾਹੌਰ ਤੋਂ ਉਚੇਰੀ ਸਿੱਖਿਆ ਪ੍ਰਾਪਤ ਕੀਤੀ। ਓਰੀਐਂਟਲ ਕਾਲਜ, ਲਾਹੌਰ ਵਿਖੇ ਨੌਕਰੀ ਕੀਤੀ। ਉਹ ਸਿੱਖ ਧਰਮ ਦੀ ਪ੍ਰਗਤੀ, ਸਰਬ ਪੱਖੀ ਵਿਕਾਸ ਅਤੇ ਪੱਛਮੀ ਢੰਗ ਦੀ ਵਿੱਦਿਆ ਦੇ ਪ੍ਰਚਾਰ-ਪ੍ਰਸਾਰ ਲਈ ਬੜੇ ਜਤਨਸ਼ੀਲ ਰਹੇ। 1873 ਈ. ਵਿੱਚ ਈਸਾਈ ਮਿਸ਼ਨਰੀਆਂ ਦੇ ਵਿਰੋਧ ਵਜੋਂ ਸ਼੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੀ ਸਥਾਪਨਾ ਵਿੱਚ ਸਹਿਯੋਗ ਕੀਤਾ। ਉਸਨੇ ਭਾਈ ਆਇਆ ਸਿੰਘ ਅਤੇ ਸ. ਠਾਕਰ ਸਿੰਘ ਸੰਧਾਵਾਲੀਆ ਦੇ ਸਹਿਯੋਗ ਨਾਲ ਪੰਜਾਬ ਯੂਨੀਵਰਸਿਟੀ ਅਤੇ ਓਰੀਐਂਟਲ ਕਾਲਜ ਵਿੱਚ ਪੰਜਾਬੀ ਦੀ ਪੜਾਈ ਸ਼ੁਰੂ ਕਰਵਾਈ। 1879 ਈ. ਵਿੱਚ ਸਿੰਘ ਸਭਾ ਲਾਹੌਰ ਦੀ ਸਥਾਪਨਾ ਕਰਨ ਤੋਂ ਬਾਅਦ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸਿੰਘ ਸਭਾਵਾਂ ਸਥਾਪਿਤ ਹੋਈਆਂ। ਇਸਦੇ ਫਲਸਰੂਪ ਲਾਲਾ ਬਿਹਾਰੀ ਲਾਲ ਪੁਰੀ, ਗਿਆਨੀ ਦਿੱਤ ਸਿੰਘ ਅਤੇ ਜਵਾਹਰ ਸਿੰਘ ਵਰਗੇ ਨਾਮਵਰ ਸਾਹਿਤਕਾਰ ਵਿਦਵਾਨ ਇਸ ਲਹਿਰ ਨਾਲ ਜੁੜੇ। ਪੰਜਾਬੀ ਪੱਤਰਕਾਰੀ ਦੇ ਵਿਕਾਸ ਵਿੱਚ ਵੀ ਮੁੱਢਲੇ ਜਤਨ ਪ੍ਰੋ. ਗੁਰਮੁਖ ਸਿੰਘ ਦੁਆਰਾ ਕੀਤੇ ਗਏ ਹਨ।

ਉਸਨੇ ‘ਗੁਰਮੁਖੀ ਅਖਬਾਰ’ (1880 ਈ.), ‘ਵਿਦਿਆਰਕ ਪੰਜਾਬ’ (1881 ਈ.), ‘ਖਾਲਸਾ ਗਜ਼ਟ’ (1885 ਈ.) ਅਤੇ ‘ਸੁਧਾਰਕ’ (1886 ਈ.) ਆਦਿ ਪੰਜਾਬੀ ਪੱਤਰ ਕੱਢਣੇ ਸ਼ੁਰੂ ਕੀਤੇ ਅਤੇ ਹੋਰ ਪੰਜਾਬੀ ਪੱਤਰਾਂ ਨੂੰ ਜਾਰੀ ਰੱਖਣ ਵਿੱਚ ਵੀ ਸਹਿਯੋਗ ਪ੍ਰਦਾਨ ਕੀਤਾ।

ਪ੍ਰੋ. ਗੁਰਮੁਖ ਸਿੰਘ ਨੈ ‘ਜੋਤਿਸ਼ ਵਿਗਿਆਨ’, ‘ਤ੍ਰਿਕੋਨ ਮਿਤੀ’, ‘ਰਾਜਨੀਤਿਕ ਅਰਥ-ਵਿਗਿਆਨ’, ‘ਇੰਗਲੈਂਡ ਦਾ ਇਤਿਹਾਸ’ ਆਦਿ ਪਾਠ-ਪੁਸਤਕਾਂ ਦੀ ਰਚਨਾ ਕੀਤੀ। ‘ਖਾਲਸਾ ਧਰਮ ਦਾ ਉਪਦੇਸ਼’ ਪੁਸਤਕ ਵਿੱਚ ਉਸਦੇ ਗੁਰਮਤਿ ਅਤੇ ਸਿੱਖ ਧਰਮ ਸੰਬੰਧੀ ਵਿਆਖਿਆਨ ਦਰਜ ਹਨ। ਆਕਾਰ ਅਤੇ ਸ਼ੈਲੀ ਪੱਖਾਂ ਉਸਦੀ ਵਾਰਤਿਕ ਕੋਈ ਵਿਸ਼ੇਸ਼ ਸਥਾਨ ਨਹੀਂ ਰੱਖਦੀ ਪਰੰਤੂ ਪੰਜਾਬੀ ਪੱਤਰਕਾਰੀ ਦੇ ਵਿਕਾਸ ਨਾਲ ਉਸਨੇ ਪੰਜਾਬੀ ਵਾਰਤਿਕ ਦੀ ਉਨ੍ਹਾਂ ਲਈ ਵਿਸ਼ੇਸ਼ ਯੋਗਦਾਨ ਪਾਇਆ ਹੈ।

#### (੧੦) ਗਿਆਨੀ ਦਿੱਤ ਸਿੰਘ (1852-1901 ਈ.)

ਗਿਆਨੀ ਦਿੱਤ ਸਿੰਘ ਪਟਿਆਲ ਰਿਆਸਤ ਦੇ ਪਿੰਡ ਨੰਦਪੁਰ ਕਲੋੜ ਦੇ ਜੰਮਪਲ ਸਨ। ਆਰੰਭਿਕ ਵਿੱਦਿਆ ਗੁਲਾਬਦਾਸੀਆਂ ਦੇ ਡੇਰੇ ਤੋਂ ਪ੍ਰਾਪਤ ਕਰਕੇ ਉਚੇਰੀ ਪੜਾਈ ਲਈ ਸੰਤ ਦੇਸਾ ਸਿੰਘ ਗੁਲਾਬਦਾਸੀ ਦੇ ਕੋਲ ਲਾਹੌਰ ਚਲੇ ਗਏ। ਉਸਨੇ ਭਾਰਤੀ ਦਰਸ਼ਨ, ਮਿਥਿਹਾਸ ਅਤੇ ਕਾਵਿਸ਼ਾਸਤਰ ਦਾ ਗਿਆਨ ਪ੍ਰਾਪਤ ਕੀਤਾ। ਛੋਟੀ ਉਮਰ ਵਿੱਚ ਹੀ ਬ੍ਰਿਤਿਹਾਸ ਤੋਂ ਪ੍ਰਭਾਵਿਤ ਹੋ ਕੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। ਲਾਹੌਰ ਵਿਖੇ ਹੀ ਉਹ ਪ੍ਰੋ. ਗੁਰਮੁਖ ਸਿੰਘ ਦੇ ਸੰਪਰਕ ਵਿੱਚ ਆਏ ਅਤੇ ਸਿੰਘ ਸਭਾ ਲਾਹੌਰ ਵਿੱਚ ਸਰਗਰਮ ਹੋਏ। ਸਿੱਖ ਧਰਮ ਅਤੇ ਸਿੱਖ ਇਤਿਹਾਸ ਦੇ ਸਹੀ ਸੂਰਪ ਨੂੰ ਸਾਹਮਣੇ ਲਿਆਉਣ ਲਈ ਇਨ੍ਹਾਂ ਨੇ ਪੰਜਾਬੀ ਪੱਤਰਕਾਰੀ ਨੂੰ ਮਾਧਿਅਮ ਵਜੋਂ ਚੁਣਿਆ। ਇਨ੍ਹਾਂ ਦੀਆਂ ਜ਼ਿਆਦਾਤਰ ਰਚਨਾਵਾਂ ‘ਖਾਲਸਾ ਅਖਬਾਰ’ ਵਿੱਚ ਹੀ ਛਪਦੀਆਂ ਰਹੀਆਂ ਹਨ। ਉਹ ਪ੍ਰਭਾਵਸ਼ਾਲੀ ਵਕਤਾ ਅਤੇ ਸ਼ਾਸ਼ਤਾਰਥ ਵਿੱਚ ਨਿਪੁੰਨ ਸਨ। ਕਵਿਤਾ ਵਿੱਚ ਉਨ੍ਹਾਂ ਦੇ ਭਾਈ ਸੁਬੋਗ ਸਿੰਘ, ਭਾਈ ਤਾਰੂ ਸਿੰਘ, ਭਾਈ ਬੋਤਾ ਸਿੰਘ ਆਦਿ ਨਾਲ ਸੰਬੰਧਿਤ ਸ਼ਹੀਦੀ ਪੁਸ਼ਟ ਲਿਖੇ ਹੋਏ ਮਿਲਦੇ ਹਨ। ਗੁਰੂ ਸਾਹਿਬਾਨਾਂ ਦੇ ਜੀਵਨ ਚਰਿਤਰਾਂ ਉਪਰ ਵੀ ਇਨ੍ਹਾਂ ਨੇ ਕਲਮ ਚਲਾਈ। ਉਨ੍ਹਾਂ ਦੀ ਵਾਰਤਕ ਪੱਤਰਕਾਰੀ ਅਤੇ ਸਮਕਾਲੀ ਸਮੱਸਿਆਵਾਂ ਦੇ ਸਮਾਧਾਨ ਲਈ ਲਿਖੀ ਹੋਣ ਕਾਰਨ ਸੰਬੰਧਨੀ ਤੇ ਪ੍ਰਚਾਰਾਤਮਕ ਸ਼ੈਲੀ ਵਾਲੀ ਹੈ। ਵਿਸ਼ਾਲ ਗਿਆਨ ਤੇ ਭਾਸ਼ਣ ਬਿਰਤੀ ਦੀ ਪ੍ਰਧਾਨਤਾ ਹੈ। ਵਿਅੰਗ ਤੇ ਕਟਾਖਸ ਵੀ ਹਨ। ਪਰੰਤੂ ਸਾਹਿਤਕ ਸੁਹਜ ਦੀ ਘਾਟ ਹੈ। ਦੋ ਦਰਜਨ ਦੇ ਕਰੀਬ ਉਨ੍ਹਾਂ

ਦੀਆਂ ਪੁਸਤਕਾਂ ਪ੍ਰਾਪਤ ਹੁੰਦੀਆਂ ਹਨ।

### (ਹ) ਭਾਈ ਵੀਰ ਸਿੰਘ (1872-1957 ਈ.)-

ਭਾਈ ਵੀਰ ਸਿੰਘ ਦੀਵਾਨ ਕੌੜਾ ਮਲ ਦੇ ਖਾਨਦਾਨ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਦੇ ਦਾਦਾ ਭਾਈ ਕਾਹਨ ਸਿੰਘ, ਨਾਨਾ ਗਿਆਨੀ ਹਜ਼ਾਰਾ ਸਿੰਘ ਅਤੇ ਪਿਤਾ ਡਾ. ਚਰਨ ਸਿੰਘ ਉਸ ਸਮੇਂ ਦੇ ਪ੍ਰਸਿੱਧ ਸਿੱਖ ਵਿਦਵਾਨ ਸਨ। ਗੁਰਸਿੱਖੀ ਜੀਵਨ ਅਤੇ ਵਿਦਵਤਾ ਉਨ੍ਹਾਂ ਨੂੰ ਵਿਰਸੇ ਵਿਚੋਂ ਹੀ ਪ੍ਰਾਪਤ ਹੋਈ ਸੀ। ਦਸਵੀਂ ਤੱਕ ਦੀ ਵਿੱਦਿਆ ਗਹਿਣ ਕਰਕੇ ਉਹ ਦਰਸ਼ਨ ਅਤੇ ਸਾਹਿਤ ਦਾ ਸਵੈ-ਅਧਿਅਨ ਕਰਨ ਲਗ ਗਏ। ਅੰਗਰੇਜ਼ੀ ਭਾਸ਼ਾ ਦਾ ਵੀ ਗਿਆਨ ਪ੍ਰਾਪਤ ਕੀਤਾ। 20 ਸਾਲਾਂ ਦੀ ਛੋਟੀ ਉਮਰ ਵਿੱਚ ਲਿਖਣਾ ਆਰੰਭ ਕਰ ਦਿੱਤਾ। ਸਿੰਘ ਸਭਾ ਲਹਿਰ ਕਾਰਨ ਸਿੱਖ ਇਤਿਹਾਸ ਅਤੇ ਸਿਧਾਂਤਾ ਦੀ ਪੁਨਰ ਉਸਾਰੀ ਵੱਲ ਰੁਚਿਤ ਹੋਏ। ਪੰਜਾਬੀ ਭਾਸ਼ਾ ਤੇ ਸਾਹਿਤ ਦਾ ਸਰਬ ਪੱਖੀ ਵਿਕਾਸ ਕੀਤਾ। 1894 ਈ. ਵਿੱਚ ‘ਖਾਲਸਾ ਟ੍ਰੈਕਟ ਸੁਸਾਇਟੀ’ ਦੀ ਸਥਾਪਨਾ ਕਰਕੇ ਨਿੱਕੇ-ਨਿੱਕੇ ਟ੍ਰੈਕਟਾਂ ਰਾਹੀਂ ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਕੀਤਾ। 1899 ਈ. ਵਿੱਚ ਇਨ੍ਹਾਂ ਨੇ ‘ਖਾਲਸਾ ਸਮਾਚਾਰ’ ਪੰਤਰ ਸ਼ੁਰੂ ਕੀਤਾ। ਇਸ ਵਿੱਚ ਦਰਜ ਸੰਪਾਦਕੀ ਲੇਖ ਸੁੰਦਰ ਵਾਰਤਿਕ ਦੇ ਨਮੂਨੇ ਹਨ। ਭਾਈ ਸਾਹਿਬ ਦੀਆਂ ਸਾਰੀਆਂ ਵਾਰਤਿਕ ਰਚਨਾਵਾਂ ਪਹਿਲਾਂ ਟ੍ਰੈਕਟਾਂ ਦੇ ਰੂਪ ਵਿੱਚ ਹੀ ਛਾਪੀਆਂ ਹਨ। ‘ਗੁਰੂਨਾਨਕ ਚਮਤਕਾਰ’, ‘ਕਲਗੀਪਰ ਚਮਤਕਾਰ’, ‘ਅਸਟਗੁਰੂ ਚਮਤਕਾਰ’ ਉਨ੍ਹਾਂ ਦੀਆਂ ਸਿੱਖ ਗੁਰੂ ਸਹਿਬਾਨਾਂ ਨਾਲ ਸੰਬੰਧਿਤ ਪ੍ਰਮੁੱਖ ਵਾਰਤਿਕ ਰਚਨਾਵਾਂ ਹਨ। ‘ਸੁੰਦਰੀ’, ‘ਬਿਜੈ ਸਿੰਘ’ ਅਤੇ ‘ਸਤਵੰਤ ਕੌਰ’ ਤਿੰਨ ਅੱਧ-ਇਤਿਹਾਸਿਕ ਨਾਵਲਾਂ ਦੀ ਰਚਨਾ ਕੀਤੀ। ਇਸ ਤਰ੍ਹਾਂ ਪੰਜਾਬੀ ਵਾਰਤਿਕ ਨੂੰ ਵਿਕਸਿਤ ਕਰਨ ਅਤੇ ਆਧੁਨਿਕ ਲੀਖਾਂ ਉੱਪਰ ਲਿਜਾਣ ਦਾ ਸਿਹਗਾ ਭਾਈ ਵੀਰ ਸਿੰਘ ਦੇ ਸਿਰ ਹੀ ਵਿੱਤਾ ਜਾਂਦਾ ਹੈ।

ਉਪਰੋਕਤ ਵਾਰਤਕ ਕਾਰਾਂ ਤੋਂ ਬਿਨਾਂ ਪੰਡਿਤ ਤਾਰਾ ਸਿੰਘ ਨਰੋਤਮ (1822-1891) ਰਚਿਤ ‘ਗੁਰਮਤਿ ਨਿਰਣਯ ਸਾਗਰ’, ‘ਟੀਕਾ ਜਪੁਜੀ ਸਾਹਿਬ’, ‘ਗੁਰੂ ਗਿਰਾਰਥ ਕੋਸ਼’ ਅਤੇ ‘ਗੁਰ ਤੀਰਥ ਸੰਗ੍ਰਹਿ’, ਗਿਆਨੀ ਗਿਆਨ ਸਿੰਘ (1822-1926) ਰਚਿਤ ਗੁਰੂ ਸਾਹਿਬਾਨਾਂ ਦਾ ਪਹਿਲਾ ਇਤਿਹਾਸ ‘ਤਵਾਰੀਖ ਗੁਰੂ ਖਾਲਸਾ’ (ਸ਼੍ਰੀ ਗੁਰੂ ਗ੍ਰੰਥ ਪੰਥ ਪ੍ਰਕਾਸ਼-ਤਿੰਨ ਭਾਗ), ਭਾਈ ਸੰਤੋਖ ਸਿੰਘ ਰਚਿਤ ‘ਗੁਰੂ ਨਾਨਕ ਪ੍ਰਕਾਸ਼’ (1823 ਈ.), ਡਾ. ਚਰਨ ਸਿੰਘ, ਗਿਆਨੀ ਹਜ਼ਾਰਾ ਸਿੰਘ ਆਦਿ ਵਿਦਵਾਨਾਂ ਦੇ ਨਾਂ ਵੀ ਗਿਣੇ ਜਾ ਸਕਦੇ ਹਨ।

ਇਸ ਤਰ੍ਹਾਂ ਪੰਜਾਬੀ ਵਾਰਤਿਕ ਆਰੰਭ ਤੋਂ ਨਿਰੰਤਰ ਵਿਕਾਸ ਕਰਦੀ ਹੋਈ ਦੂਜੇ ਸਾਹਿਤ ਰੂਪਾਂ ਵਾਂਗ ਆਧੁਨਿਕ ਕਾਲ ਵਿੱਚ ਪ੍ਰਵੇਸ਼ ਕਰਦੀ ਹੈ।

## ਅਭਿਆਸ-ਪ੍ਰਸ਼ਨ

1. ਸਿੱਖ ਰਾਜ ਕਾਲ ਦੀਆਂ ਸਾਹਿਤ ਧਾਰਾਵਾਂ ਦਾ ਵੇਰਵਾ ਦਿਉ।  
(ਉ) ਕਿੱਸਾ ਕਾਵਿ-ਧਾਰਾ  
(ਅ) ਸੂਫ਼ੀ ਕਾਵਿ-ਧਾਰਾ  
(ਇ) ਵਾਰਤਕ ਸਾਹਿਤ
2. ਪਰਿਵਰਤਨ ਕਾਲ ਦੇ ਪ੍ਰਮੁੱਖ ਕਿੱਸਾ ਕਵੀਆਂ ਬਾਰੇ ਚਰਚਾ ਕਰੋ।
3. ਪਰਿਵਰਤਨ ਕਾਲ ਦੀ ਸੂਫ਼ੀ ਕਾਵਿ-ਧਾਰਾ ਉੱਪਰ ਨੋਟ ਲਿਖੋ।

## ਸਹਾਇਕ ਪੁਸਤਕ ਸੂਚੀ

ਸੰਪਾਦਕੀ ਮੰਡਲ	-	ਪੰਜਾਬੀ ਭਾਸ਼ਾ ਦਾ ਅਧਿਆਪਨ (ਬੀ. ਐਸ. ਟੀ. ਸੀ. ਦੂਜਾ ਸਾਲ), ਰਾਜਸਥਾਨ ਰਾਜ ਪਾਠ ਪੁਸਤਕ ਮੰਡਲ, ਜੈਪੁਰ, 2016 <sup>4</sup>
ਸੀਤਲ, ਜੀਤ ਸਿੰਘ (ਡਾ.)-	-	ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ, ਪਟਿਆਲਾ, 1974
ਸੇਖੋਂ, ਰਾਜਿੰਦਰ ਸਿੰਘ (ਡਾ.)-	-	ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ, ਲਾਹੌਰ ਬੁਕ ਸ਼ਾਪ, ਲੁਧਿਆਣਾ, 2014
ਕਰਨਜੀਤ ਸਿੰਘ	-	ਪੁਰਾਤਨ ਪੰਜਾਬੀ ਵਾਰਤਕ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, 2004
ਕਾਂਗ, ਕੁਲਬੀਰ ਸਿੰਘ	-	ਪੰਜਾਬੀ ਕਿੱਸਾ ਕਾਵਿ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, 2005
ਕਸੇਲ, ਕਿਰਪਾਲ ਸਿੰਘ (ਪ੍ਰੋ.) - ਅਤੇ ਡਾ. ਪਰਮਿੰਦਰ ਸਿੰਘ	-	ਪੰਜਾਬੀ ਸਾਹਿਤ ਦੀ ਉਤਪੱਤੀ ਤੇ ਵਿਕਾਸ, ਲਾਹੌਰ ਬੁਕ ਸ਼ਾਪ, ਲੁਧਿਆਣਾ, 2015
ਕੈਰੋਂ, ਜੋਗਿੰਦਰ ਸਿੰਘ	-	ਪੰਜਾਬੀ ਸਾਹਿਤ ਦਾ ਲੋਕਧਾਰਾਈ ਪਿਛੋਕੜ, ਪੰਜਾਬੀ ਅਕਾਦਮੀ, ਦਿੱਲੀ, 2006
ਗੁਰਦੇਵ ਸਿੰਘ	-	ਪੰਜਾਬੀ ਸੂਫੀ ਕਾਵਿ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, 2005
ਜਗਬੀਰ ਸਿੰਘ	-	ਗੁਰਮਤਿ ਕਾਵਿ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, 2004
ਜੱਗੀ, ਰਤਨ ਸਿੰਘ (ਡਾ.) -	-	ਪੰਜਾਬੀ ਸਾਹਿਤ ਦਾ ਇਤਿਹਾਸ-ਭਾਗ ਦੂਜਾ (1701-1900 ਈ.), ਪੰਜਾਬੀ ਯੂਨੀਵਰਸਿਟੀ, ਪਟਿਆਲਾ, 2007
ਜੋਸ਼ੀ, ਜੀਤ ਸਿੰਘ (ਡਾ.)	-	ਸਾਹਿਤ ਦੇ ਰੂਪ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2007
ਪਰਮਿੰਦਰ ਸਿੰਘ(ਡਾ.)	-	ਪੰਜਾਬੀ ਅਧਿਐਨ ਤੇ ਅਧਿਆਪਨ ਬਦਲਦੇ ਪਰਿਪੇਖ, ਵਾਰਿਸ਼ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 2006
ਪ੍ਰੋਮ ਪ੍ਰਕਾਸ਼ ਸਿੰਘ (ਡਾ.) - ਬ੍ਰਾਹਮਜਗਦੀਸ਼ ਸਿੰਘ (ਪ੍ਰੋ.) - ਅਤੇ ਪ੍ਰੋ. ਰਾਜਬੀਰ ਕੌਰ	-	ਪੰਜਾਬੀ ਸਾਹਿਤ ਦਾ ਇਤਿਹਾਸ (ਆਦਿਕਾਲ ਤੋਂ 1700 ਈ. ਤੱਕ), ਪੰਜਾਬੀ ਯੂਨੀਵਰਸਿਟੀ, ਪਟਿਆਲਾ, 1999
ਬੋਗਲ, ਪਿਆਰਾ ਸਿੰਘ	-	ਸਾਹਿਤ ਬੀਧ, ਪੰਜਾਬ ਸਕਲ ਸਿੱਖਿਆ ਬੋਰਡ, 2010
ਭਾਸ਼ਾ ਵਿਭਾਗ	-	ਪੰਜਾਬੀ ਸਾਹਿਤ ਦਾ ਇਤਿਹਾਸ, ਵਾਰਿਸ਼ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 2007
ਨੂਰ, ਸੁਤਿੰਦਰ ਸਿੰਘ	-	ਪੰਜਾਬੀ ਸਾਹਿਤ ਦਾ ਇਤਿਹਾਸ, ਜਲੰਧਰ, 1969
ਖੋਜ ਪਟਿੰਕਾ	-	ਪੰਜਾਬੀ ਸਾਹਿਤ ਦਾ ਇਤਿਹਾਸ (ਮੱਧਕਾਲ), ਪਟਿਆਲਾ, 1963
	-	ਪੰਜਾਬੀ ਵਾਰ ਕਾਵਿ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, 2005
	-	ਸੂਫੀ ਕਾਵਿ ਅੰਕ
	-	ਕਿੱਸਾ ਕਾਵਿ ਅੰਕ
	-	ਪੁਰਾਤਨ ਪੰਜਾਬੀ ਵਾਰਤਕ ਅੰਕ
	-	ਬੀਰ ਕਾਵਿ ਅੰਕ